

ਯਹੋਸ਼ੁਆ

ਲੇਖਕ

ਯਹੋਸ਼ੁਆ ਦੀ ਪੁਸਤਕ ਸਪੱਸ਼ਟ ਤੌਰ ਆਪਣੇ ਲੇਖਕ ਦਾ ਨਾਮ ਨਹੀਂ ਦੱਸਦੀ। ਸਭ ਤੋਂ ਵੱਧ ਸੰਭਾਵਨਾ ਇਹ ਦਰਸਾਉਂਦੀ ਹੈ ਕਿ ਨੂਨ ਦਾ ਪੁੱਤਰ ਯਹੋਸ਼ੁਆ, ਜੋ ਇਸਰਾਏਲ ਦੇ ਆਗੂ ਦੇ ਰੂਪ ਵਿੱਚ ਮੂਸਾ ਦਾ ਉੱਤਰਾਧਿਕਾਰੀ ਸੀ, ਉਸ ਨੇ ਇਸ ਪੁਸਤਕ ਦੇ ਜ਼ਿਆਦਾਤਰ ਹਿੱਸੇ ਨੂੰ ਲਿਖਿਆ। ਪੁਸਤਕ ਦਾ ਅਖੀਰਲਾ ਭਾਗ ਯਹੋਸ਼ੁਆ ਦੀ ਮੌਤ ਤੋਂ ਬਾਅਦ ਕਿਸੇ ਹੋਰ ਵਿਅਕਤੀ ਦੁਆਰਾ ਲਿਖਿਆ ਗਿਆ ਹੈ। ਇਹ ਵੀ ਸੰਭਾਵਨਾ ਹੈ ਕਿ ਯਹੋਸ਼ੁਆ ਦੀ ਮੌਤ ਤੋਂ ਬਾਅਦ ਕਈ ਭਾਗਾਂ ਵਿੱਚ ਬਦਲਾਵ ਕੀਤਾ ਗਿਆ ਜਾਂ ਸੰਕਲਿਤ ਕੀਤਾ ਗਿਆ। ਇਸ ਪੁਸਤਕ ਵਿੱਚ ਮੂਸਾ ਦੀ ਮੌਤ ਤੋਂ ਲੈ ਕੇ ਯਹੋਸ਼ੁਆ ਦਾ ਅਗਵਾਈ ਵਿੱਚ ਇਸਰਾਏਲੀਆਂ ਦੁਆਰਾ ਵਾਇਦੇ ਕੀਤੇ ਹੋਏ ਦੇਸ ਉੱਤੇ ਜਿੱਤ ਪ੍ਰਾਪਤ ਕਰਨ ਦਾ ਸਮਾਂ ਦਰਜ ਹੈ।

ਤਾਰੀਖ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 1405 - 1385 ਈ. ਪੂ. ਦੇ ਵਿਚਕਾਰ ਲਿਖੀ ਗਈ।

ਸਭ ਤੋਂ ਵੱਧ ਸੰਭਾਵਨਾ ਇਹ ਹੈ ਕਿ ਇਹ ਪੁਸਤਕ ਕਨਾਨ ਦੇਸ ਵਿੱਚ ਲਿਖੀ ਗਈ ਜਿੱਥੇ ਯਹੋਸ਼ੁਆ ਨੇ ਲੜਾਈ ਲੜ ਕੇ ਉਸ ਦੇਸ ਉੱਤੇ ਜਿੱਤ ਪ੍ਰਾਪਤ ਕੀਤੀ।

ਪ੍ਰਾਪਤ ਕਰਤਾ

ਯਹੋਸ਼ੁਆ ਦੀ ਪੁਸਤਕ ਸਾਰੇ ਇਸਰਾਏਲੀ ਲੋਕਾਂ ਲਈ ਅਤੇ ਭਵਿੱਖ ਵਿੱਚ ਆਉਣ ਵਾਲੇ ਸਾਰੇ ਪਾਠਕਾਂ ਲਈ ਲਿਖੀ ਗਈ।

ਉਦੇਸ਼

ਇਹ ਪੁਸਤਕ ਸਾਨੂੰ ਪਰਮੇਸ਼ੁਰ ਦੁਆਰਾ ਦਿੱਤੇ ਗਏ ਵਾਇਦੇ ਦੇ ਦੇਸ ਨੂੰ ਜਿੱਤਣ ਲਈ ਕੀਤੀਆਂ ਗਈਆਂ ਲੜਾਈਆਂ ਬਾਰੇ ਦੱਸਦੀ ਹੈ। ਮਿਸਰ ਤੋਂ ਨਿਕਲਣ ਤੋਂ ਬਾਅਦ ਅਤੇ 40 ਸਾਲ ਉੱਤੇ ਵਿੱਚ ਭਟਕਣ ਤੋਂ ਬਾਅਦ, ਇੱਕ ਨਵਾਂ ਰਾਸ਼ਟਰ ਵਾਇਦਾ ਕੀਤੇ ਹੋਏ ਦੇਸ ਵਿੱਚ ਦਾਖਲ ਹੋਣ ਲਈ ਤਿਆਰ ਹੈ, ਉਨ੍ਹਾਂ ਨੇ ਉਥੇ ਦੇ ਵਸਨੀਕਾਂ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਦੇਸ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਯਹੋਸ਼ੁਆ ਦੀ ਪੁਸਤਕ ਅੱਗੇ ਦੱਸਦੀ ਹੈ ਕਿ ਕਿਵੇਂ ਪਰਮੇਸ਼ੁਰ ਦੇ ਨੇਮ ਦੇ ਅਧੀਨ ਚੁਣੇ ਹੋਏ ਲੋਕ ਇਸ ਵਾਇਦੇ ਦੇ ਦੇਸ ਵਿੱਚ ਸਥਾਪਿਤ ਹੋ ਗਏ। ਇਸ

ਪੁਸਤਕ ਵਿੱਚ ਯਹੋਵਾਹ ਪਰਮੇਸ਼ੁਰ ਦੀ ਆਪਣੇ ਨੇਮ ਦੇ ਪ੍ਰਤੀ ਵਛਾਦਾਰੀ ਦਰਜ ਹੈ, ਜੋ ਇਸਰਾਏਲ ਨੂੰ ਸੀਨਈ ਪਰਬਤ ਉੱਤੇ ਦਿੱਤਾ ਗਿਆ ਸੀ। ਉਸ ਨੇਮ ਨੂੰ ਪਰਮੇਸ਼ੁਰ ਨੇ ਪਹਿਲਾਂ ਇਸਰਾਏਲੀਆਂ ਦੇ ਪਰਖਿਆਂ ਨਾਲ ਨਿਭਾਇਆ ਅਤੇ ਫਿਰ ਨਵੇਂ ਰਾਸ਼ਟਰ ਨਾਲ। ਇਹ ਬਚਨ ਪਰਮੇਸ਼ੁਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਅਤੇ ਅਗਵਾਈ ਦੇਣ ਲਈ ਹੈ ਤਾਂ ਜੋ ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਉਸ ਨੇਮ ਦੇ ਪ੍ਰਤੀ ਵਛਾਦਾਰੀ, ਏਕਤਾ ਬਣਾ ਕੇ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਉੱਚੇ ਦਰਜੇ ਦਾ ਹੌਸਲਾ ਭਰਨ।

ਵਿਸ਼ਾ-ਵਸਤੂ

ਜਿੱਤ ਪ੍ਰਾਪਤ ਕਰਨਾ

ਰੂਪ-ਰੇਖਾ

1. ਵਾਇਦੇ ਦੇ ਦੇਸ ਵਿੱਚ ਪ੍ਰਵੇਸ਼ ਕਰਨਾ — 1:1-5:12
2. ਦੇਸ ਨੂੰ ਜਿੱਤਣਾ — 5:13-12:24
3. ਦੇਸ ਨੂੰ ਵੰਡਣਾ — 13:1-21:45
4. ਲੋਕਾਂ ਦੀ ਏਕਤਾ ਅਤੇ ਪ੍ਰਭੂ ਦੇ ਪ੍ਰਤੀ ਵਛਾਦਾਰੀ — 22:1-24:33

ਯਹੋਸ਼ਾ ਨੂੰ ਪਰਮੇਸ਼ੁਰ ਦੀ ਆਰਿਆ

1 ਯਹੋਵਾਹ ਦੇ ਦਾਸ ਮੁਸਾ ਦੇ ਮਰਨ ਤੋਂ ਬਾਅਦ, ਯਹੋਵਾਹ ਨੇ ਮੁਸਾ ਦੇ ਸੇਵਕ ਨੂਨ ਦੇ ਪੁੱਤਰ ਯਹੋਸ਼ਾ ਨੂੰ ਆਖਿਆ, **2** ਮੇਰਾ ਦਾਸ ਮੁਸਾ ਮਰ ਗਿਆ ਹੈ। ਹੁਣ ਤੂੰ ਉਠੋਂ ਅਤੇ ਇਹਨਾਂ ਸਾਰੇ ਲੋਕਾਂ ਨੂੰ ਨਾਲ ਲੈ ਕੇ ਇਸ ਯਰਦਨ ਨਦੀ ਦੇ ਪਾਰ ਲੰਘ, ਉਸ ਦੇਸ ਨੂੰ ਜਾ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਸਰਾਏਲੀਆਂ ਨੂੰ ਦਿੰਦਾ ਹਾਂ। **3** ਹੋਰੇਕ ਜਗ੍ਹਾ ਜਿੱਥੇ ਤੇਰਾ ਪੈਰ ਰੱਖਿਆ ਜਾਵੇ ਉਹ ਸਭ ਮੈਂ ਤੁਹਾਨੂੰ ਦੇਵਾਂਗਾ ਜਿਵੇਂ ਮੈਂ ਮੁਸਾ ਨਾਲ ਬਚਨ ਕੀਤਾ ਸੀ। **4** ਉਜਾੜ ਅਤੇ ਉਸ ਲਥਾਨੇਨ ਤੋਂ ਲੈ ਕੇ ਵੱਡੀ ਨਦੀ ਤੱਕ ਜੋ ਫ੍ਰਾਤ ਦੀ ਨਦੀ ਹੈ, ਹਿੱਤੀਆਂ ਦਾ ਸਾਰਾ ਦੇਸ, ਸੂਰਜ ਦੇ ਡੁੱਬਣ ਦੇ ਪਾਸੇ ਵੱਡੇ ਸਮੁੰਦਰ ਤੱਕ ਤੁਹਾਡੀ ਹੱਦ ਹੋਵੇਗੀ। **5** ਤੇਰੀ ਸਾਰੀ ਜਿੰਦਗੀ ਵਿੱਚ ਕੋਈ ਮਨੁੱਖ ਤੇਰੇ ਸਾਹਮਣੇ ਨਹੀਂ ਠਹਿਰ ਸਕੇਗਾ। ਜਿਵੇਂ ਮੈਂ ਮੁਸਾ ਦੇ ਨਾਲ ਰਿਹਾ ਉਸੇ ਤਰ੍ਹਾਂ ਹੀ ਤੇਰੇ ਨਾਲ ਵੀ ਰਹਾਂਗਾ, ਮੈਂ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਤੈਨੂੰ ਤਿਆਗਾਂਗਾ। **6** ਤਕੜਾ ਹੋ ਅਤੇ ਹੌਸਲਾ ਰੱਖ ਕਿਉਂ ਜੋ ਜਿਸ ਦੇਸ ਨੂੰ ਦੇਣ ਦਾ ਵਾਅਦਾ ਮੈਂ ਤੇਰੇ ਪੁਰਖਿਆਂ ਨਾਲ ਕੀਤਾ ਸੀ, ਤੇਰੇ ਕਾਰਨ ਇਹ ਲੋਕ ਉਸ ਦੇ

ଅଧିକାରୀ ହୋଣଗେ । ৭ ତୁ ତକଜ୍ଞ ହେ ଅତେ ଵ୍ଦଂଡା ହେମଲା ରଂଖ, ମେରେ ଦାସ ମୂସା ନେ ଜେ ବିବସଥା ତୈନ୍ତି ଦିନ୍ତି ସାହ୍ୟାନୀ ନାଲ ଉମ ଦୀ ପାଲଣା କର, ଉମ ତେ ମୁଁ ଜାଂ ଖୁସି ନା ମୁଦ୍ରି ତାଂ ଜେ ଜିନ୍ଦିଖେ ତୁ ଜାଵେ ତୁ ମଦ୍ଦଳ ହେବେଗା । ৮ ଏହି ବିବସଥା ଦୀ ପେଖି ତେରେ ମନ ତେ କରେ ଵ୍ଯଖରୀ ନା ହେବେ ସରୋ ତୁ ଦିନ ରାତ ଇମ ଉତ୍ତି ଯିଆନ କର ତାଂ ଜେ ଉମ ଦେ ଅନୁମାର ଜେ ଉମ ବିଂଚ ଲିଖିଆ ହୈ, ତୁ ଚଂଲେ ଅତେ ଉମ ନ୍ତି ପୂରା କରେ ତାଂ ତୁ ଆପଣେ ମାରଗ ନ୍ତି ମଦ୍ଦଳ ବଣାବେଗା, ଅତେ ତୁ ପ୍ରଭାବମାଲୀ ହେବେଗା । ৯ କୀ ମୈ ତୈନ୍ତି ହୁକମ ନରୀ ଦିନ୍ତା? ତକଜ୍ଞ ହେ ଅତେ ହେମଲା ରଂଖ, ନା କଂବ ଅତେ ନା ଘସରା କିଉଁ ଜେ ଯହେବାହ ତେରା ପରମେଶ୍ଵର ଜିନ୍ଦିଖେ ତୁ ଜାଵେ ତେରେ ଅର୍ଗା-ମେରା ହୈ ।

ସହେମ୍ବା ଲୋକାଂ ନ୍ତି ହୁକମ ଦିନ୍ତା ହୈ

10 ସହେମ୍ବା ନେ ଲୋକାଂ ଦେ ଅଧିକାରୀଙ୍କାଂ ନ୍ତି ହୁକମ ଦିନ୍ତା, 11 ଡେରିଆଙ୍କ ଦେ ବିଂଚେ ଦୀ ଲିଙ୍ଗେ ଅତେ ଲୋକାଂ ନ୍ତି ଏହି ହୁକମ ଦିର୍ଷ କି ତୁମ୍ଭି ଆପଣେ ଲୟା ଭେଜନ ତିଆର କରେ, କିଉଁ ଜେ ତିନ୍ଦି ଦିନ ତେ ବାଅଦ ତୁମ୍ଭି ଇମ ସରଦନ ଦେ ପାର ଲିଙ୍ଗେରେ ତାଂ ଜେ ଉମ ଦେମ ଉତ୍ତି କବଜ୍ଞା କରେ, ଜିହଜ୍ଞା ଯହେବାହ ତୁହାଡା ପରମେଶ୍ଵର ତୁହାଡେ ଅଧିକାର ବିଂଚ କରନ ବାଲା ହୈ ।

12 ରୁବିବେନୀଆଙ୍କ, ଗାଦୀଆଙ୍କ ଅତେ ମନ୍ତ୍ରଶହ ଦେ ଅଂଧେ ଗୋତ ନ୍ତି ସହେମ୍ବା ନେ ଆଧିକାର, 13 ସହେବାହ ଦେ ଦାସ ମୂସା ଦୀ ଗାଲ ଯାଦ ରଂଖେ ଜିମ ଦା ତୁହାନ୍ତି ହୁକମ ଦିନ୍ତା ସୀ କି ସହେବାହ ତୁହାଡା ପରମେଶ୍ଵର ତୁହାନ୍ତି ଆରାମ ଦୀ ଅତେ ଏହି ଦେମ ଦୀ ଦେବେଗା । 14 ତୁହାଡ଼ିଆଙ୍କ ଔରତଙ୍କ, ତୁହାଡେ ବ୍ସରେ ଅତେ ତୁହାଡେ ଡଙ୍ଗର ଇମ ଯରତି ବିଂଚ ଵ୍ଯେଷଣଗେ, ଜିହଜ୍ଞି ଯରଦନ* ଦେ ପାର ମୂସା ନେ ତୁହାନ୍ତି ଦିନ୍ତି ହୈ ପର ତୁମ୍ଭି ସାରେ ଜିନ୍ଦିନ୍ତେ ମୁରବୀର ହେ ସମତର ବ୍ସନ୍ତ କେ ଆପଣିଆଙ୍କ ଭରାଵାଂ ଦେ ଅଂଗେ ପାର ଲିଙ୍ଗେ ଅତେ ଉହନାଙ୍କ ଦୀ ସହାଇତା କରେ । 15 ଜଦ ତୱକ ସହେବାହ ତୁହାଡେ ଭରାଵାଂ ନ୍ତି ମୁଖ ନା ଦେବେ ଜିନ୍ଦିନ୍ତେ ଉମ ନେ ତୁହାନ୍ତି ଦିନ୍ତା ହୈ ଅତେ ଉହ ଦୀ ଉମ ଦେମ ନ୍ତି ଜିହଜ୍ଞା ସହେବାହ ତୁହାଡା ପରମେଶ୍ଵର ଉହନାଙ୍କ ନ୍ତି ଦେଣ ବାଲା ହୈ କବଜ୍ଞା ନା କର ଲୈଣ ତଦ ତୁମ୍ଭି ଇମ ଦେମ ଵ୍ଯଳ ଜିହଜ୍ଞା ତୁହାଡ଼ି ବିରାମତ ହୈ ମୁଢ ଆଇର୍ବିତ, ଜିହଜ୍ଞା ସହେବାହ ଦେ ଦାସ ମୂସା ନେ ତୁହାନ୍ତି ଯରଦନ ଦେ ପାର ମୁରଜ ଦେ ଚଙ୍ଗୁଦେ ପାମେ ଵ୍ଯଳ ଦିନ୍ତା ସୀ ଅତେ ତୁମ୍ଭି ଉମ ଉତ୍ତି କବଜ୍ଞା କର ଲିର୍ବି । 16 ଉହନାଙ୍କ ନେ

* 1:14 1:14 ଯରଦନ ଦେ ପୁରୁଷ ଵ୍ଯଳ

ਯਹੋਸ਼ਾ ਨੂੰ ਉੱਤਰ ਦਿੱਤਾ ਕਿ ਜਿਵੇਂ ਤੂੰ ਸਾਨੂੰ ਆਗਿਆ ਦਿੱਤੀ ਉਸੇ ਤਰ੍ਹਾਂ ਹੀ ਕਰਾਂਗੇ ਅਤੇ ਜਿੱਥੇ ਤੂੰ ਸਾਨੂੰ ਭੇਜੇਗਾ ਅਸੀਂ ਉੱਥੇ ਹੀ ਜਾਂਵਾਂਗੇ। 17 ਜਿਵੇਂ ਅਸੀਂ ਮੂਸਾ ਦੀਆਂ ਸਾਰੀਆਂ ਗੱਲਾਂ ਮੰਨੀਆਂ ਉਸੇ ਤਰ੍ਹਾਂ ਹੀ ਅਸੀਂ ਤੇਰੀਆਂ ਗੱਲਾਂ ਨੂੰ ਵੀ ਮੰਨਾਂਗੇ। ਜਿਵੇਂ ਯਹੋਵਾਹ ਤੇਰਾ ਪਰਮੇਸ਼ੁਰ ਮੂਸਾ ਦੇ ਅੰਗ-ਸੰਗ ਸੀ ਉਸੇ ਤਰ੍ਹਾਂ ਤੇਰੇ ਅੰਗ-ਸੰਗ ਵੀ ਰਹੇ, 18 ਜੇ ਕੋਈ ਮਨੁੱਖ ਤੇਰੀ ਗੱਲ ਦਾ ਵਿਰੋਧ ਕਰੇ ਅਤੇ ਤੇਰੀਆਂ ਸਾਰੀਆਂ ਗੱਲਾਂ ਵਿੱਚੋਂ ਕਿਸੇ ਇੱਕ ਗੱਲ ਨੂੰ ਨਾ ਸੁਣੋ ਜਿਸ ਦੀ ਤੂੰ ਉਸ ਨੂੰ ਆਗਿਆ ਦੇਵੇਂ ਉਹ ਮਾਰਿਆ ਜਾਵੇ। ਤੂੰ ਨਿਰਾ ਤਕੜਾ ਹੋ ਅਤੇ ਹੌਸਲਾ ਰੱਖ।

2

ਯਰੀਹੋ ਦਾ ਭੇਤ ਲੈਣਾ

1 ਤਦ ਨੁਨ ਦੇ ਪੁੱਤਰ ਯਹੋਸ਼ਾ ਨੇ ਦੇ ਮਨੁੱਖਾਂ ਨੂੰ ਸ਼ਿੱਟੀਮ ਤੋਂ ਗੁਪਤ ਰੂਪ ਵਿੱਚ ਭੇਤ ਲੈਣ ਲਈ ਭੇਜਿਆ। ਉਹਨਾਂ ਨੂੰ ਆਖਿਆ, ਜਾ ਕੇ ਉਸ ਦੇਸ ਯਰੀਹੋ ਨੂੰ ਵੇਖੋ ਤਾਂ ਉਹ ਝੱਟ ਚਲੇ ਗਏ ਅਤੇ ਇੱਕ ਵੇਸਵਾ ਦੇ ਘਰ ਵਿੱਚ ਜਾ ਠਹਿਰੇ ਜਿਸ ਦਾ ਨਾਮ ਰਾਹਾਬ ਸੀ। 2 ਤਦ ਯਰੀਹੋ ਦੇ ਰਾਜੇ ਨੂੰ ਆਖਿਆ ਗਿਆ ਕਿ ਵੇਖੋ, ਅੱਜ ਦੀ ਰਾਤ ਇਸਰਾਏਲੀਆਂ ਵਿੱਚੋਂ ਮਨੁੱਖ ਇਸ ਦੇਸ ਦਾ ਭੇਦ ਲੈਣ ਲਈ ਆਏ ਹੋਏ ਹਨ। 3 ਤਦ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਸੁਨੋਹਾ ਭੇਜਿਆ ਕਿ ਉਹਨਾਂ ਮਨੁੱਖਾਂ ਨੂੰ ਲਿਆ ਜਿਹੜੇ ਤੇਰੇ ਕੋਲ ਆਏ ਹਨ ਅਤੇ ਤੇਰੇ ਘਰ ਵਿੱਚ ਠਹਿਰੇ ਹਨ ਕਿਉਂ ਜੋ ਉਹ ਸਾਰੇ ਦੇਸ ਦਾ ਭੇਤ ਲੈਣ ਆਏ ਹਨ। 4 ਉਸ ਅੰਰਤ ਨੇ ਦੇਵੇਂ ਮਨੁੱਖਾਂ ਨੂੰ ਲੁਕਾ ਦਿੱਤਾ ਅਤੇ ਇਸ ਤਰ੍ਹਾਂ ਆਖਿਆ ਕਿ ਉਹ ਮਨੁੱਖ ਮੇਰੇ ਕੋਲ ਆਏ ਤਾਂ ਸਨ ਪਰ ਮੈਨੂੰ ਪਤਾ ਨਹੀਂ ਕਿ ਉਹ ਕਿੱਥੋਂ ਦੇ ਸਨ। 5 ਜਦ ਹਨ੍ਹੇਰਾ ਹੋਇਆ ਅਤੇ ਫਾਟਕ ਬੰਦ ਕਰਨ ਦਾ ਵੇਲਾ ਸੀ ਤਾਂ ਉਹ ਮਨੁੱਖ ਨਿੱਕਲ ਗਏ ਅਤੇ ਇਹ ਮੈਨੂੰ ਪਤਾ ਨਹੀਂ ਕਿ ਉਹ ਮਨੁੱਖ ਕਿੱਥੇ ਚੱਲੇ ਗਏ। ਛੇਤੀ ਨਾਲ ਉਹਨਾਂ ਦਾ ਪਿੱਛਾ ਕਰੋ ਕਿਉਂਕਿ ਤੁਸੀਂ ਉਹਨਾਂ ਨੂੰ ਫੜ ਸਕਦੇ ਹੋ। 6 ਪਰ ਉਹ ਉਹਨਾਂ ਨੂੰ ਛੱਡ ਉੱਤੇ ਲੈ ਗਈ ਅਤੇ ਬਾਲਣ ਦੀਆਂ ਲੱਕੜਾਂ ਦੇ ਹੇਠ ਜੋ ਛੱਡ ਉੱਤੇ ਰੱਖੀਆਂ ਸਨ ਲੁਕਾ ਦਿੱਤਾ। 7 ਮਨੁੱਖ ਉਹਨਾਂ ਦੇ ਪਿੱਛੇ ਯਰਦਨ ਦੇ ਰਾਹ ਪੱਤਣ ਤੱਕ ਗਏ ਅਤੇ ਜਿਸ ਵੇਲੇ ਉਹਨਾਂ ਦਾ ਪਿੱਛਾ ਕਰਨ ਵਾਲੇ ਬਾਹਰ ਨਿੱਕਲ ਗਏ ਤਾਂ ਉਹਨਾਂ ਨੇ ਫਾਟਕ ਬੰਦ ਕਰ ਲਿਆ।

8 ਉਹਨਾਂ ਦੇ ਸੌਣ ਤੋਂ ਪਹਿਲਾਂ ਉਹ ਉਹਨਾਂ ਕੋਲ ਛੱਡ ਉੱਤੇ ਗਈ। 9 ਉਹਨਾਂ ਨੂੰ ਆਖਿਆ ਕਿ ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਇਹ ਦੇਸ ਤੁਹਾਨੂੰ ਦੇ ਦਿੱਤਾ ਹੈ ਅਤੇ ਤੁਹਾਡਾ ਡਰ ਸਾਡੇ ਲੋਕਾਂ ਉੱਤੇ ਆ ਪਿਆ ਹੈ ਅਤੇ ਇਸ ਦੇਸ ਦੇ ਵਸਨੀਕ

তুহাডে তেঁ ঘৰণা গাএ হন। ১০ কিউঁ জে অসীঁ সুণিআ হৈ কি জিস বেলে তুসীঁ মিসর বিঁচে নিকলে তাঁ যহোবাহ নে তুহাডে সাহমণে লাল সমুদ্র দে পাণী নুঁ কিছে সুকা দিঁতা অতে তুসীঁ অমেরীআঁ দে দেৱাং রাজিআঁ নাল অৰথাত সীহোন অতে উগা নাল জিহড়ে যৰদন দে উস পামে সন কিছে ঘৰতাও কীতা জিনুঁ নুঁ তুসীঁ মাৰ সুঁটিআ। ১১ জদ অসীঁ সুণিআ তাঁ সাডে মন পিঘল গাএ অতে তুহাডে কাৰণ কিমে মনুঁখ বিঁচ হিমত নৰ্হী রহী কিউঁ জে যহোবাহ তুহাড়া পৰমেসুৱ সবৰগ বিঁচ অতে ধৰতী উতে উৰী ইঁকে পৰমেসুৱ হৈ। ১২ ইস লাঈ হুণ তুসীঁ মেৰে নাল যহোবাহ দী সহুৰ খাও ইস লাঈ কি জিছে তুহাডে উতে মেঁ দ্যা কীতী হৈ, তুসীঁ মেৰে পিতা দে ঘৰাণে উতে দ্যা কৰেগো অতে ইঁক পঁকী নিষ্ঠানী মেনুঁ দিও। ১৩ কি মেৰে পিতা, মেৰী মাজা, মেৰে ভৰাণ্বা, মেৰীআঁ ভৈণ্টাং নুঁ অতে জে কুশ উহনাং দা হৈ জীউিংদা রঁখেগো অতে সাড়ীআঁ জানাং নুঁ মেঁত তেঁ বস্তাৱিগো। ১৪ উহনাং মনুঁখাং নে উহ নুঁ আধিআ, জেকৰ তুসীঁ সাড়ী ইহু গৱল না দেঁসে তাঁ তুহাড়ী জান দে বস্তলে সাড়ী জান হৈ অতে ইস তৰুঁ হোবেগা কি জিস বেলে যহোবাহ ইহু দেস সাৰ্হু দে দেৱে তাঁ অসীঁ তুহাডে নাল দ্যা অতে সচিআষ্টী নাল বিবহার কৰাংগো।

১৫ উহ নে উহনাং নুঁ রঁসে নাল খিঙ্কৰী দে বিঁচ দী উতার দিঁতা কিউঁ জে উহ দা ঘৰ স্থাহিৰ দী চাৰ-দীবাৰী দে নাল লঁগদা সী অতে উহ উসে স্থাহিৰ বিঁচ রহিংদী সী। ১৬ উস নে উহনাং নুঁ আধিআ, পৰিষত ঵ঁল চলে জাও কিতে অজিহা না হোবে কি পিঁছা কৰন দ্বালে তুহানুঁ মিল পৈণ। ইস লাঈ তুসীঁ তিঁনাং দিনাং তঁক আপণে আপ নুঁ লুকা ছঁড়ে জদ তঁক পিঁছা কৰন দ্বালে না মুঝন উস দে পিঁছে তুসীঁ আপণে রাহ চলে জাইও। ১৭ উহনাং মনুঁখাং নে উহ নুঁ আধিআ, ইস সহু তেঁ জিহজ্ঞা তুঁ সাৰ্হু খুআষ্টী হৈ অসীঁ বৰী হোবাংগো। ১৮ দ্বেখ, জদ অসীঁ ইস দেস বিঁচ আবাংগো তাঁ ইহু লাল সূত দী ডেৰী ইস খিঙ্কৰী নাল বঁনী জিহ দে বিঁচে দী তুঁ সাৰ্হু উতারিআ হৈ অতে আপণে পিতা, আপণী মাজা, আপণীঁ ভৰাণ্বা অতে আপণে পিতা দে সাৱে ঘৰাণে নুঁ আপণে কোল ঘৰ বিঁচ ইকঁঠিআঁ কৰী। ১৯ তদ ইস তৰুঁ হোবেগা কি জে কোষী তেৰে ঘৰ দে বুৰে বিঁচে গলী বিঁচ নিঁকল কে জাবেগা উস দা খুন উস দে সিৱ উতে হোবেগা অতে অসীঁ বেদেস্ত হোবাংগো অতে জে কোষী তেৰে কোল ঘৰ বিঁচ হোবেগা উস দে উতে জে কিমে দা হঁঁ উঠৈগা তাঁ উস

দা খূন সাড়ে মির উঁতৈ হোবেগা । ২০ জেকর তুঁ সাড়ী ইহ গঁল দঁস দেবেরী তাং উস সহু তেঁ জিহঞ্জি তুঁ সানুঁ খুআষ্টী হৈ অসী বৰী হোবাংগো । ২১ উস নে আখিআ, তুহাড়ী গঁল অনুমার হোবে । সে উহ নে উহনাং নুঁ ভেজ দিঁতা তাং উহ চলে গাএ অতে উহ নে লাল সুত দী ডোৰী খিজকী নাল বংনু দিঁতী ।

২২ তাং উহ তুৰ কে পৰস্ত বুল গাএ অতে উঁধে তিঁন দিন রহে জদ তঁক উহনাং দা পিঁছা কৰন দ্বালে না মুঢ়ে অতে পিঁছা কৰন দ্বালিআঁ নে উহনাং নুঁ সারে রাহ বিঁচ লঁভিআ পৰ উহ না লঁভে । ২৩ তাং উহ দেবেঁ মনুঁখ মুঢ়ে অতে পহাঙ্গে উতুৰে অতে পাৰ লঁঘ কে নুন দে পুঁতুৰ যহোস্তুআ কোল আষে তাং সারীআঁ গৱালাং জে উহনাং নাল হোষ্টীআঁ সন উহ নুঁ দঁসীআঁ । ২৪ অতে উহনাং নে যহোস্তুআ নুঁ আখিআ, সঁচ-মুঁচ যহোবাহ নে ইহ সারা দেস সাড়ে হঁঁ বিঁচ দে দিঁতা হৈ কিউঁ জে ইস দেস দে সারে বসনীক সাড়ে তেঁ ঘৰণ গাএ হন ।

3

ইসৱাষেলী যৰদন পাৰ কৰদে হন

১ অগলে দিন যহোস্তুআ সহেৰে জলদী উঠিআ তাং উহ অতে সারে ইসৱাষেলী ফিঁটীম তেঁ কুচ কৰকে যৰদন কেল আষে অতে উহ পাৰ লঁঘণ তেঁ পহিলাং উঁধে ঠহিৰ গাএ । ২ ইস তৰুঁ হোষ্টিআ কি তিঁন দিনাং দে পিঁছে অধিকাৰী ডোৰে দে বিচকার দী লঁঘে । ৩ উহনাং নে লোকাং নুঁ হুকম দিঁতা কি জিস দেলে তুসী লেবী জাজকাং নুঁ যহোবাহ আপণে পৰমেসুৰ দে নেম দা সঁদুৰ চুকিআ হোষ্টিআ দেখে তাং তুসী আপণে সঘান তেঁ কুচ কৰ কে উহ দে পিঁকে-পিঁকে চলিছ । ৪ পৰ তুহাড়ে অতে উহ দে বিচকার মিণতী দে দে কু হজ্জার হঁঁ দা দ্বামলা হোবে অতে উহ দে নেড়ে না জাইছ তাং জে তুসী উহ রাহ নুঁ জিঁখে দী তুসী তুৰনা হৈ জাটো ইস লাঈ কি তুসী অংজ তেঁ পহিলাং উস রাহ তেঁ কদী নহী লঁঘে । ৫ যহোস্তুআ নে লোকাং নুঁ আখিআ কি আপণে আপ নুঁ পহিঁতু কৰে, কিউঁ জে কঁল যহোবাহ তুহাড়ে বিঁচ অদভুত কৰে কৰেগা । ৬ ঢিৰ যহোস্তুআ নে জাজকাং নুঁ আখিআ কি তুসী নেম দে সঁদুৰ

* ৩:৪ ৩:৪ লঁগভঁগ 900 মीটৰ

নূঁ চুক কে লেকান দে অংগো-অংগো পার লঁঘো তাঁ উহনাঁ নে নেম দে সেন্দুক নূঁ চুকিআ অতে লেকান দে অংগো-অংগো চল পদে ।

7 তদ যহোবাহ নে যহোস্থিআ নূঁ আখিআ, অংজ দে দিন মেঁ সাৰে ইসৱাএল দে বেখিদিআ তৈনূঁ বডিআষ্টি দেণ দী সুরুআত কৰাংগা ইস লষ্টী কি উহি জাণন কি জিদ্বেঁ মেঁ মুসা দে সেংগ সী জিদ্বেঁ মেঁ তৈৰে সেংগ দ্বী গাঁ । **8** তুঁ উহনাঁ জাজকান নূঁ জিহজ্জে নেম দে সেন্দুক নূঁ চুকদে হন হুকম কৰ কি জদ তুম্মী যৰদন দে পাণী দে কঁড়ে উঁতে পহুঁচে তাঁ তুম্মী যৰদন দে বিঁচ খঙ্গে হৈ জাণা ।

9 ইস লষ্টী যহোস্থিআ নে ইসৱাএলীআ নূঁ আখিআ, ইঁঘৰ আউ অতে যহোবাহ আপণে পৰমেসুৰ দীআঁ গঁলাঁ সুণে **10** তদ যহোস্থিআ নে আখিআ কি হুণ তুম্মী ইস তেঁ জাণেৰে কি জিউদা পৰমেসুৰ তুহাডে বিচকার হৈ অতে উহি কনানীআঁ, হিঁতীআঁ, হিঁবীআঁ, ছুরিঙ্গীআঁ, গিৰগাষ্টীআঁ, অমেৰীআঁ অতে যসুসীআঁ নূঁ তুহাডে অংগো উহনাঁ দে দেম বিঁচেঁ জ্ঞৰূৰ বাহৰ কঁচ দেবেগা । **11** ঵েখে, সাৰী যৰতী দে পুৰু দে নেম দা সেন্দুক তুহাডে অংগো যৰদন দে বিঁচেঁ দী লঁঘদা হৈ । **12** হুণ তুম্মী বারাং জটে ইসৱাএল দীআঁ গোতাং বিঁচেঁ ইঁক-ইঁক গোত পিঁঢ়ে ইঁক-ইঁক মনুঁখ আপণে লষ্টী লছ । **13** অতে ইস তুৰাং হোবেগা কি জিম ঵েলে জাজকান দে পেৱ জিহজ্জে যহোবাহ সাৰী যৰতী দে পুৰু দা সেন্দুক চুকদে হন যৰদন দে পাণীআঁ বিঁচ রঁখে জাণ তাঁ যৰদন দে পাণী উহনাঁ পাণীআঁ তেঁ জিহজ্জে উঁতেঁ বগদে হন বঁখৰে-বঁখৰে হৈ জাণো অতে উহি ইঁক ঢেৱ হৈ কে খঙ্গু হৈ জাণো ।

14 তদ ইস তুৰাং হোইিআ কি জদ লোক আপণিআ তঁবুআঁ তেঁ তুৰে কি যৰদন দে পার লঁঘণ অতে জাজকান নে লেকান দে অংগো-অংগো নেম দে সেন্দুক নূঁ চুকিআ হোইিআ সী । **15** জদ নেম দে সেন্দুক নূঁ চুকণ বালে যৰদন তঁক আষে অতে জিহজ্জে সেন্দুক নূঁ চুকী জাং দে সন উহনাঁ জাজকান দে পেৱ কঁচে দে পাণী বিঁচ ডঁখে কিউঁ জে যৰদন দা দৱিআ ফুমল বঁচণ দে সাৰে সমে বিঁচ আপণিআ সারিআঁ কৰিছিআঁ উঁতে চঙ্গু জাং দা সী । **16** তাঁ উঁতেঁ বগণ বালে পাণী আদাম সহিৰ দে কোল জিহজ্জা সাৰখান দে লাগো হৈ বহুত দুৱেঁ ঠহিৰ গাষে অতে ইঁক ঢেৱ হৈ কে খলে গাষে অতে উহি পাণী জিহজ্জে অৱাবাহ দে সমুদ্দৰ অৱাবাত খাৰে সমুদ্দৰ বঁল বহিৰ্দে সন পুৰী তুৰাং হী অঁড় হৈ

ਗਏ ਤਾਂ ਲੋਕ ਯਰੀਹੇ ਸ਼ਹਿਰ ਦੇ ਸਾਹਮਣੇ ਹੀ ਪਾਰ ਲੰਘੇ। ¹⁷ ਅਤੇ ਉਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਯਰਦਨ ਦੇ ਵਿਚਕਾਰ ਸੁੱਕੀ ਧਰਤੀ ਉੱਤੇ ਪੱਕੇ ਪੈਰੀਂ ਖਲੇ ਗਏ ਅਤੇ ਸਾਰੇ ਇਸਰਾਏਲੀ ਸੁੱਕੀ ਧਰਤੀ ਦੇ ਉੱਤੇ ਦੀ ਪਾਰ ਹੋ ਗਏ ਜਦ ਤੱਕ ਸਾਰੀ ਕੌਮ ਯਰਦਨ ਦੇ ਪਾਰ ਲੰਘ ਨਾ ਚੁੱਕੀ।

4

ਯਾਦਗਿਰੀ ਦੇ ਬਾਰ੍ਹਾਂ ਪੱਥਰ

¹ ਜਦ ਸਾਰੀ ਕੌਮ ਯਰਦਨ ਦੇ ਪਾਰ ਲੰਘ ਚੁੱਕੀ, ਤਦ ਯਹੋਵਾਹ ਨੇ ਯਹੋਸ਼ਾ ਨੂੰ ਆਖਿਆ ² ਕਿ ਲੋਕਾਂ ਵਿੱਚੋਂ ਆਪਣੇ ਲਈ ਬਾਰਾਂ ਮਨੁੱਖ ਚੁਣ ਲਵੇ, ਹਰੇਕ ਗੋਤ ਵਿੱਚੋਂ ਇੱਕ ਮਨੁੱਖ ³ ਅਤੇ ਉਹਨਾਂ ਨੂੰ ਹੁਕਮ ਦਿਓ ਕਿ ਤੁਸੀਂ ਯਰਦਨ ਦੇ ਵਿੱਚਕਾਰੋਂ ਉੱਥੋਂ ਜਿੱਥੇ ਜਾਜਕ ਪੱਕੇ ਪੈਰੀਂ ਖਲੇਤੇ ਰਹੇ ਸਨ ਆਪਣੇ ਲਈ ਬਾਰਾਂ ਪੱਥਰ ਚੁੱਕ ਲਵੇ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਜਾ ਕੇ ਉਸ ਜਗ੍ਹਾ ਵਿੱਚ ਰੱਖੋ ਜਿੱਥੇ ਅੱਜ ਦਿਨ ਰਾਤ ਵਸੇਰਾ ਕਰਨਾ ਹੈ। ⁴ ਤਦ ਯਹੋਸ਼ਾ ਨੇ ਉਹਨਾਂ ਬਾਰਾਂ ਮਨੁੱਖਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਵਿੱਚੋਂ ਇੱਕ-ਇੱਕ ਮਨੁੱਖ ਹਰ ਇੱਕ ਗੋਤ ਪਿੱਛੇ ਤਿਆਰ ਕੀਤਾ ਸੀ। ⁵ ਯਹੋਸ਼ਾ ਨੇ ਉਹਨਾਂ ਨੂੰ ਆਖਿਆ, ਯਹੋਵਾਹ ਆਪਣੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿੱਚ ਦੀ ਲੰਘ ਜਾਓ ਅਤੇ ਤੁਹਾਡੇ ਵਿੱਚੋਂ ਹਰ ਮਨੁੱਖ ਇਸਰਾਏਲੀਆਂ ਦੇ ਗੋਤਾਂ ਦੇ ਅਨੁਸਾਰ ਇੱਕ-ਇੱਕ ਪੱਥਰ ਆਪਣੇ ਮੇਡਿਆਂ ਉੱਤੇ ਚੁੱਕ ਲਵੇ। ⁶ ਇਸ ਲਈ ਤੁਹਾਡੇ ਵਿੱਚ ਇੱਕ ਨਿਸ਼ਾਨੀ ਹੋਵੇ ਜਦ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਪੁੱਛੋ ਕਿ ਇਹਨਾਂ ਪੱਥਰਾਂ ਦਾ ਕੀ ਮਤਲਬ ਹੈ? ⁷ ਤਦ ਤੁਸੀਂ ਉਹਨਾਂ ਨੂੰ ਆਖਣਾ ਕਿ ਯਹੋਵਾਹ ਦੇ ਨੇਮ ਦੇ ਸੰਦੂਕ ਦੇ ਅੱਗੇ ਯਰਦਨ ਦੇ ਪਾਣੀ ਵੱਖੋ-ਵੱਖ ਹੋ ਗਏ ਸਨ! ਜਦ ਉਹ ਯਰਦਨ ਤੋਂ ਪਾਰ ਲੰਘਿਆ ਤਾਂ ਯਰਦਨ ਦੇ ਪਾਣੀ ਵੱਖੋ-ਵੱਖ ਹੋ ਗਏ, ਇਸ ਲਈ ਇਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗਾਰੀ ਲਈ ਹੋਣਗੇ।

⁸ ਉਸ ਤੋਂ ਬਾਅਦ ਜਿਵੇਂ ਯਹੋਸ਼ਾ ਨੇ ਹੁਕਮ ਦਿੱਤਾ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ ਅਤੇ ਜਿਵੇਂ ਯਹੋਵਾਹ ਯਹੋਸ਼ਾ ਨਾਲ ਬੋਲਿਆ ਸੀ ਉਹਨਾਂ ਨੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿੱਚੋਂ ਬਾਰਾਂ ਪੱਥਰ ਚੁੱਕ ਲਏ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੂੰ ਉੱਥੋਂ ਰੱਖ ਦਿੱਤਾ। ⁹ ਯਹੋਸ਼ਾ ਨੇ ਯਰਦਨ ਦੇ ਵਿੱਚ ਜਿੱਥੇ ਜਾਜਕਾਂ ਦੇ ਪੈਰ ਟਿਕੇ ਸਨ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਬਾਰਾਂ ਪੱਥਰ ਖੜੇ ਕੀਤੇ ਅਤੇ ਉਹ ਅੱਜ ਦੇ ਦਿਨ ਤੱਕ ਉੱਥੇ ਹਨ। ¹⁰ ਕਿਉਂ ਜੋ ਉਹ ਜਾਜਕ ਜਿਹੜੇ ਸੰਦੂਕ ਨੂੰ ਚੁੱਕੀ

জাংদে সন যরদন দে বিঁচকার খড়ে রহে জদ তঁক সভ কৃশ পুরা না হো
গিআ জিদে যহোব্বাহ নে যহোস্বামা নুঁ লেকাং নাল বোলণ দা হুকম দিঁতা সী
অরষাত উহনাং সারিআঁ হুকমাং অনুসার জিহড়ে মূসা নে যহোস্বামা নুঁ দিঁতে
সন তাং লেকাং নে ছেতী কীতী অতে পার লঁঘ গাএ । 11 ইস তরুঁ হেইআ কি
জদ সারে লোক পার লঁঘ চুঁকে তদ যহোব্বাহ দা সেঁদুক অতে জাজক লেকাং দে
সাহমণে পার লঁঘে । 12 দ্বির রউঁবেনী, গাদী অতে মনঁস্তহ দা অঁয়া গোত
ইসরাএলীআঁ দে অঁরোঁ দী স্নাতৰ পারী হো কে মূসা দে আখণ অনুসার
পার লঁঘে । 13 তদ চালুী কু হজ্জার যহোব্বাহ দে সনমুখ সঁঁয় লাঈ স্নাতৰ
যারী হো কে যরীহো দে মেদান বিঁচ লজ্জাঈ লাঈ পার লঁঘে । 14 উস দিন
যহোব্বাহ নে সারে ইসরাএলীআঁ দে সাহমণে যহোস্বামা নুঁ বড়িআষ্টী দিঁতী
তাং জিদে উহ মূসা কেলেঁ উস দী সারী উভর তঁক ডরদে রহে সন তিদে উস
দে কেলেঁ বী ডরদে সন ।

15 তদ যহোব্বাহ নে যহোস্বামা নুঁ আধিআ, 16 উহনাং জাজকাং নুঁ জিহড়ে
সাধী দে সেঁদুক নুঁ চুকদে হন হুকম কর কি উহ যরদন তেঁ বাহর আউণ ।
17 উস তেঁ বাহর যহোস্বামা নে জাজকাং নুঁ হুকম দিঁতা কি যরদন তেঁ বাহর
আও । 18 তদ ইস তরুঁ হেইআ কি জদ উহ জাজক জিহড়ে যহোব্বাহ দে
নেম দে সেঁদুক নুঁ চুকী জাংদে সন যরদন বিঁচে বাহর আষে অতে জদ উহনাং
জাজকাং দে পৈরোঁ দীআঁ তলীআঁ সুঁকী যরতী উতুঁ টিকীআঁ তাং যরদন
দে পাণী আপণে থাং উতুঁ মুঝ আষে অতে অঁরো বাংরুঁ আপণিআঁ সারিআঁ
কৰ্দিআঁ উতুঁ চতুৰ গাএ । 19 তদ লোক পহিলে মহীনে দী দসবৰ্ণ তারীক্ষ নুঁ
যরদন তেঁ উতুঁ আষে অতে যরীহো দী চতুরী হঁদ উতুঁ গিলগাল বিঁচ ডেরে
লাএ । 20 যহোস্বামা নে উহনাং বারাং পঁঁচৰাং নুঁ জিনুঁ নুঁ যরদন বিঁচে চুক
লিআষে সন গিলগাল বিঁচ খতুঁ কীতা । 21 তদ উস নে ইসরাএলীআঁ
নুঁ আধিআ কি জদ তুহাডে বালক আউণ বালে সমে বিঁচ আপণিআঁ
পিতাদ্বাং কেলেঁ পুঁছণ কি ইহ পঁচৰ ইঁকে কিউঁ হন । 22 তদ তুসৰি আপণে
বালকাং নুঁ সমশ্বাইচি কি ইসরাএল ইস যরদন তেঁ সুঁকী তুমী উতুঁ পার
লঁঘিআ সী । 23 কিউঁ জে যহোব্বাহ তুহাডে পরমেস্তুর নে তুহাডে অঁরো যরদন
দে পাণীআঁ নুঁ সুকা দিঁতা জদ তঁক তুসৰি পার না লঁঘ চুকে জিদে যহোব্বাহ

ਤੁਹਾਡੇ ਪਰਮੇਸ਼ੁਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਦ ਤੱਕ ਅਸੀਂ ਪਾਰ ਨਾ ਲੰਘੇ ।
 24 ਇਸ ਲਈ ਕਿ ਧਰਤੀ ਦੇ ਸਾਰੇ ਲੋਕ ਯਹੋਵਾਹ ਦੇ ਹੱਥ ਨੂੰ ਜਾਣ ਕਿ ਉਹ
 ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਸਦਾ ਤੱਕ ਡਰਦੇ ਰਿਹਾ
 ਕਰੋ ।

5

ਇਸਰਾਏਲੀਆਂ ਦੀ ਸੁੰਨਤ ਕਰਨੀ ਅਤੇ ਪਸਾਰ ਮਨਾਉਣਾ

1 ਜਦ ਅਮੇਰੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ ਸਨ ਅਤੇ
 ਕਨਾਨੀਆਂ ਦੇ ਸਾਰੇ ਰਾਜਿਆਂ ਨੇ ਜਿਹੜੇ ਸਮੁੰਦਰ ਦੇ ਨੇੜੇ ਸਨ ਸੁਣਿਆ ਕਿ
 ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਯਰਦਨ ਦੇ ਪਾਣੀਆਂ ਨੂੰ ਸੁੱਕਾ ਦਿੱਤਾ ਜਦ
 ਤੱਕ ਉਹ ਪਾਰ ਨਾ ਲੰਘੇ ਤਾਂ ਉਹਨਾਂ ਦੇ ਮਨ ਘਬਰਾ ਗਏ ਅਤੇ ਉਹਨਾਂ ਵਿੱਚ
 ਇਸਰਾਏਲੀਆਂ ਦੇ ਕਾਰਨ ਹਿੰਮਤ ਨਾ ਰਹੀ ।

2 ਉਸ ਵੇਲੇ ਯਹੋਵਾਹ ਨੇ ਯਹੋਸ਼ਾ ਨੂੰ ਆਖਿਆ, ਤੂੰ ਆਪਣੇ ਲਈ ਚਕਮਕ
 ਪੱਥਰ ਦੀਆਂ ਛੁਰੀਆਂ ਬਣਾ ਅਤੇ ਦੂਜੀ ਵਾਰ ਇਸਰਾਏਲੀਆਂ ਦੀ ਸੁੰਨਤ ਕਰਾ ।
 3 ਤਦ ਯਹੋਸ਼ਾ ਨੇ ਚਕਮਕ ਪੱਥਰਾਂ ਦੀਆਂ ਛੁਰੀਆਂ ਬਣਾਈਆਂ ਅਤੇ ਖਲੜੀਆਂ
 ਦੇ ਟਿੱਬੇ ਕੋਲ ਇਸਰਾਏਲੀਆਂ ਦੀ ਸੁੰਨਤ ਕਰਾਈ । 4 ਯਹੋਸ਼ਾ ਨੇ ਜੋ ਸੁੰਨਤ
 ਕਰਾਈ ਉਸ ਦਾ ਕਾਰਨ ਇਹ ਸੀ ਕਿ ਉਹ ਸਾਰੇ ਲੋਕ ਜਿਹੜੇ ਮਿਸਰ ਤੋਂ ਨਿੱਕਲੇ
 ਸਨ ਅਰਥਾਤ ਉਹ ਨਰ ਜਿਹੜੇ ਸਾਰੇ ਯੋਧੇ ਸਨ, ਉਹ ਸਾਰੇ ਮਿਸਰੋਂ ਨਿੱਕਲਣ ਦੇ
 ਰਾਹ ਵਿੱਚ ਉਜਾੜ ਦੇ ਵਿੱਚਕਾਰ ਮਰ ਗਏ ਸਨ । 5 ਸਾਰੇ ਲੋਕਾਂ ਦੀ ਜਿਹੜੇ ਮਿਸਰ
 ਵਿੱਚੋਂ ਨਿੱਕਲੇ ਸਨ, ਉਹਨਾਂ ਦੀ ਸੁੰਨਤ ਹੋ ਚੁਕੀ ਸੀ ਪਰ ਜਿੰਨ੍ਹੇ ਲੋਕ ਮਿਸਰ ਤੋਂ
 ਨਿੱਕਲਣ ਦੇ ਪਿੱਛੋਂ ਉਜਾੜ ਦੇ ਰਾਹ ਵਿੱਚ ਜੰਮੇ ਉਹਨਾਂ ਦੀ ਸੁੰਨਤ ਨਹੀਂ ਹੋਈ ਸੀ ।
 6 ਕਿਉਂ ਜੋ ਇਸਰਾਏਲੀ ਚਾਲੀ ਸਾਲ ਤੱਕ ਉਜਾੜ ਵਿੱਚ ਫਿਰਦੇ ਰਹੇ, ਜਦ ਤੱਕ
 ਸਾਰੀ ਕੌਮ ਦੇ ਯੋਧੇ ਜਿਹੜੇ ਮਿਸਰੋਂ ਨਿੱਕਲੇ ਸਨ ਨਾਸ ਨਾ ਹੋ ਗਏ, ਇਸ ਲਈ
 ਕਿ ਉਹਨਾਂ ਨੇ ਯਹੋਵਾਹ ਦੀ ਅਵਾਜ਼ ਨੂੰ ਨਾ ਸੁਣਿਆ ਜਿਨ੍ਹਾਂ ਨਾਲ ਯਹੋਵਾਹ ਨੇ
 ਸਹੁ ਖਾਧੀ ਸੀ ਕਿ ਉਹ ਉਹਨਾਂ ਨੂੰ ਉਹ ਧਰਤੀ ਵਿਖਾਲੇਗਾ ਵੀ ਨਹੀਂ ਜਿਹ ਦੀ
 ਯਹੋਵਾਹ ਨੇ ਉਹਨਾਂ ਦੇ ਪੁਰਖਿਆਂ ਨਾਲ ਸਾਨੂੰ ਦੇਣ ਦੀ ਸਹੁ ਖਾਧੀ ਸੀ ਅਰਥਾਤ
 ਇੱਕ ਧਰਤੀ ਜਿਹ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ । 7 ਜਿਹੜੇ ਬੱਚੇ ਉਹਨਾਂ
 ਦੇ ਥਾਂ ਉਠੇ ਯਹੋਸ਼ਾ ਨੇ ਉਹਨਾਂ ਦੀ ਸੁੰਨਤ ਕਰਾਈ ਕਿਉਂ ਜੋ ਉਹ ਅਸੁੰਨਤੀ
 ਸਨ ਇਸ ਲਈ ਕਿੰਚ ਰਾਹ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸੁੰਨਤ ਨਹੀਂ ਕਰਾਈ
 ਸੀ । 8 ਜਦ ਸਾਰੀ ਕੌਮ ਦੀ ਸੁੰਨਤ ਕਰ ਚੁੱਕੇ ਤਾਂ ਜਦ ਤੱਕ ਉਹ ਚੰਗੇ ਨਾ ਹੋਏ ਉਹ

ਆਪੇ ਆਪਣੇ ਥਾਂ ਡੇਰੇ ਵਿੱਚ ਰਹੇ। ⁹ ਫਿਰ ਯਹੋਵਾਹ ਨੇ ਯਹੋਸ਼ਾ ਨੂੰ ਆਖਿਆ ਕਿ ਅੱਜ ਦੇ ਦਿਨ ਮੈਂ ਤੁਹਾਡੇ ਉਤੇਂ ਮਿਸਰ ਦੀ ਬਦਨਾਮੀ ਦੂਰ ਕਰ ਦਿੱਤੀ ਹੈ। ਇਸ ਕਾਰਨ ਉਹ ਥਾਂ ਅੱਜ ਦੇ ਦਿਨ ਤੱਕ ਗਿਲਗਾਲ* ਅਖਵਾਉਂਦਾ ਹੈ।

¹⁰ ਫਿਰ ਇਸਰਾਏਲੀਆਂ ਨੇ ਗਿਲਗਾਲ ਵਿੱਚ ਡੇਰੇ ਕੀਤੇ, ਉਹਨਾਂ ਨੇ ਯਰੀਹੋ ਦੇ ਮੈਦਾਨ ਵਿੱਚ ਉਸ ਮਹੀਨੇ ਦੀ ਚੌਧੂਰੀ ਤਾਰੀਖ ਨੂੰ ਸ਼ਾਮਾਂ ਦੇ ਵੇਲੇ ਪਸਾਰ ਦਾ ਪਰਬ ਮਨਾਇਆ। ¹¹ ਪਸਾਰ ਦੇ ਇੱਕ ਦਿਨ ਤੋਂ ਬਾਅਦ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਭੁੱਜੇ ਹੋਏ ਦਾਟੇ ਅਤੇ ਪਤੀਰੀ ਰੋਟੀ ਉਸੇ ਦਿਨ ਖਾਧੀ। ¹² ਜਦ ਉਹਨਾਂ ਨੇ ਉਸ ਦੇਸ਼ ਦੀ ਪੈਦਾਵਾਰ ਤੋਂ ਖਾਧਾ ਤਾਂ ਅਗਲੇ ਦਿਨ ਮੰਨਾ ਬੰਦ ਹੋ ਗਿਆ। ਫਿਰ ਇਸਰਾਏਲੀਆਂ ਨੂੰ ਮੰਨਾ ਕਦੀ ਨਾ ਮਿਲਿਆ ਪਰ ਉਹਨਾਂ ਨੇ ਉਸ ਸਾਲ ਕਨਾਨ ਦੇਸ਼ ਦੀ ਪੈਦਾਵਾਰ ਤੋਂ ਖਾਧਾ।

ਯਹੋਸ਼ਾ ਅਤੇ ਤਲਵਾਰ ਵਾਲਾ ਇੱਕ ਮਨੁੱਖ

¹³ ਜਦ ਯਹੋਸ਼ਾ ਯਰੀਹੋ ਦੇ ਕੋਲ ਸੀ ਅਤੇ ਉਸ ਆਪਣੀਆਂ ਅੱਖੀਆਂ ਉਤਾਹਾਂ ਚੁੱਕ ਕੇ ਵੇਖਿਆ ਤਾਂ ਵੇਖੋ, ਇੱਕ ਮਨੁੱਖ ਹੱਥ ਵਿੱਚ ਨੰਗੀ ਤਲਵਾਰ ਲਈ ਉਹ ਦੇ ਸਾਹਮਣੇ ਖੜ੍ਹਾ ਸੀ ਤਾਂ ਯਹੋਸ਼ਾ ਉਸ ਦੇ ਕੋਲ ਗਿਆ ਅਤੇ ਉਸ ਨੂੰ ਆਖਿਆ, “ਕੀ ਤੂੰ ਸਾਡੀ ਵੱਲ ਹੈਂ ਜਾਂ ਸਾਡੇ ਵੈਰੀਆਂ ਵੱਲ?” ¹⁴ ਉਸ ਨੇ ਆਖਿਆ, “ਨਹੀਂ, ਮੈਂ ਤਾਂ ਇਸ ਵੇਲੇ ਯਹੋਵਾਹ ਦਾ ਸੈਨਾਪਤੀ ਬਣ ਕੇ ਆਇਆ ਹਾਂ,” ਤਦ ਯਹੋਸ਼ਾ ਧਰਤੀ ਉੱਤੇ ਮੂੰਹ ਪਰਨੇ ਡਿੱਗਿਆ ਅਤੇ ਮੱਥਾ ਟੇਕਿਆ ਅਤੇ ਉਸ ਨੂੰ ਆਖਿਆ, ਮੇਰਾ ਪ੍ਰਭੂ ਆਪਣੇ ਦਾਸ ਨੂੰ ਕੀ ਆਖਦਾ ਹੈ? ¹⁵ ਯਹੋਵਾਹ ਦੇ ਸੈਨਾਪਤੀ ਨੇ ਯਹੋਸ਼ਾ ਨੂੰ ਆਖਿਆ ਕਿ ਤੂੰ ਆਪਣੇ ਪੈਰੋਂ ਆਪਣੀ ਜੁੱਤੀ ਲਾਹ ਕਿਉਂ ਜੋ ਜਿੱਥੇ ਤੂੰ ਖੜ੍ਹਾ ਹੈਂ ਉਹ ਥਾਂ ਪਵਿੱਤਰ ਹੈ ਤਾਂ ਯਹੋਸ਼ਾ ਨੇ ਉਸੇ ਤਰ੍ਹਾਂ ਹੀ ਕੀਤਾ।

6

ਯਰੀਹੋ ਦਾ ਪੜਨ

¹ ਯਰੀਹੋ ਦੇ ਸਾਰੇ ਫਾਟਕ ਇਸਰਾਏਲੀਆਂ ਦੇ ਕਾਰਨ ਵੱਡੀ ਸੁਖਤੀ ਦੇ ਨਾਲ ਬੰਦ ਕੀਤੇ ਹੋਏ ਸੀ, ਨਾ ਕੋਈ ਅੰਦਰ ਆ ਸਕਦਾ ਸੀ, ਨਾ ਕੋਈ ਬਾਹਰ ਜਾ ਸਕਦਾ ਸੀ। ² ਯਹੋਵਾਹ ਨੇ ਯਹੋਸ਼ਾ ਨੂੰ ਆਖਿਆ ਕਿ ਵੇਖ ਮੈਂ ਯਰੀਹੋ, ਉਸ ਦੇ ਰਾਜੇ ਅਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ ਹੈ। ³ ਇਸ ਲਈ ਤੁਸੀਂ ਸਾਰੇ ਯੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵਾਰੀ ਸ਼ਹਿਰ ਦੇ ਆਲੇ-ਦੁਆਲੇ

* **5:9** 5:9 ਹੱਟ ਗਿਆ

চঁকর লগাও অতে ছেআং দিনাং তঁক তুমৰ্মি অজিহা হী কৰনা। ⁴ সভ জাজক সেন্দুক দে অংগো মেদে দে সিংগাং দীআং সেঁত তুরুীআং লৈ জাণ অতে তুমৰ্মি সেঁতবেঁ দিন সেঁত দ্বাৰী স্থাহিৰ দে দুআলে চঁকর লগাউণ্টা অতে জাজক তুরুীআং ঘজাউণ্ট। ⁵ জদ উহ দেৱ তঁক মেদে দে সিংগাং দীআং তুরুীআং ঘজাউণ্ট অতে জদ তুমৰ্মি তুরুী দী অব্বাজ সুটৈ তাং সারে লোক দ্বঁড়ে জ্বোৱ নাল জৈ জৈ কাৰ কৰন তাং স্থাহিৰ দী স্থাহিৰুপনুহ নীঁহ তেঁ ডিঁগু পদ্বেগী অতে পৰুজা বিঁচেঁ হৱ মনুখ আপটৈ সাহমটৈ সিষা উতাহাং জা঵েগা। ⁶ ইস লাঈ নুন দে পুঁতুৰ যহোস্তুআ নে জাজকাং নুঁ ব্লাইষিআ অতে উহনাং নুঁ আধিআ, তুমৰ্মি নেম দে সেন্দুক নুঁ চুঁক লছ অতে জাজক সেঁত তুরুীআং যহোব্বাহ দে সেন্দুক দে অংগো চুঁক লেণ্ট। ⁷ ফিৰ উস নে উহনাং লোকাং নুঁ আধিআ, লঁঁঁয়ে অতে স্থাহিৰ নুঁ পেৰ লছ অতে স্থসতুৰ যারী যহোব্বাহ দে সেন্দুক দে অংগো লঁঁঁয়ণ।

⁸ জদ যহোস্তুআ নে লোকাং নুঁ আধিআ তাং সেঁত জাজক সেঁত তুরুীআং লৈ কে যহোব্বাহ দে অংগো দী লঁঁঁয়ে অতে উহনাং নে তুরুীআং ঘজাঈীআং তাং যহোব্বাহ দে নেম দা সেন্দুক উহনাং দে মগৱ আউঁদা সী। ⁹ স্থসতুৰ যারী জাজকাং দে জিহঁড়ে তুরুীআং ঘজাউণ্টে সন অংগো-অংগো তুৱে জাং-দে সন অতে পিঁঢ়লে সেন্দুক দে মগৱ-মগৱ তুৱে আউঁ-দে সন জদ উহ জাং-দে-জাং-দে তুরুীআং ঘজাউণ্টে সন। ¹⁰ যহোস্তুআ নে লোকাং নুঁ হুকম দিঁতা কি তুমৰ্মি জৈকাৰা না গজাউণ্টা অতে না হী তুহাড়ী অব্বাজ সুণাঈ দেৱে অতে তুহাডে মুৰোঁ কোৈ গৱল না নিঁকলে জিস দিন তঁক মেঁ তুহানুঁ জৈকাৰা গজাউণ্ট নুঁ না আখাং, উত তুমৰ্মি জৈকাৰা গজাএিষ। ¹¹ উস তেঁ বাঅদ যহোব্বাহ দা সেন্দুক স্থাহিৰ দে দুআলে ইঁক দ্বাৰী ঘুঁম আইআ তাং উহ ডেৱে বিঁচ মুজ আষে অতে ডেৱে বিঁচ রাত রহে।

¹² যহোস্তুআ তঁকে উঠিআ অতে জাজকাং নে যহোব্বাহ দা সেন্দুক চুঁক লিআ। ¹³ সেঁত জাজক সেঁত তুরুীআং লাঈ যহোব্বাহ দে সেন্দুক দে অংগো-অংগো তুৱে জাং-দে সন অতে তুরুীআং ঘজাউণ্টে জাং-দে সন অতে স্থসতুৰ যারী উহনাং দে অংগো-অংগো তুৱে জাং-দে সন। পিঁঢ়লে যহোব্বাহ দে সেন্দুক দে মগৱ-মগৱ তুৱে জাং-দে সন অতে উহ তুরুীআং ঘজাউণ্টে জাং-দে সন। ¹⁴ উহ দুজে দিন ফিৰ ইঁক দ্বাৰী স্থাহিৰ দে দুআলে ফিৰে অতে ডেৱে বিঁচ মুজ আষে। উহনাং নে ইস তুৰুঁ ছে দিন তঁক কীতা।

15 ਸੱਤਵੇਂ ਦਿਨ ਉਹ ਤੜਕੇ ਹੀ ਦਿਨ ਚੜਨ ਦੇ ਵੇਲੇ ਉਠੈ ਅਤੇ ਉਸੇ ਤਰ੍ਹਾਂ ਹੀ ਸ਼ਹਿਰ ਦੇ ਦੁਆਲੇ ਸੱਤ ਵਾਰ ਪੁੰਮੇ। ਸਿਰਫ਼ ਉਸੇ ਦਿਨ ਉਹ ਸ਼ਹਿਰ ਦੇ ਦੁਆਲੇ ਸੱਤ ਵਾਰੀ ਪੁੰਮੇ। 16 ਜਦ ਸੱਤਵੀਂ ਵਾਰ ਇਸ ਤਰ੍ਹਾਂ ਹੋਇਆ ਕਿ ਜਦ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਯਹੋਸ਼ੂਆ ਨੇ ਲੋਕਾਂ ਨੂੰ ਆਖਿਆ, ਜੈਕਾਰਾ ਗਜਾਓ! ਕਿਉਂ ਜੋ ਯਹੋਵਾਹ ਨੇ ਇਹ ਸ਼ਹਿਰ ਤੁਹਾਨੂੰ ਦੇ ਦਿੱਤਾ ਹੈ! 17 ਇਹ ਸ਼ਹਿਰ ਅਤੇ ਜੋ ਕੁਝ ਉਸ ਦੇ ਵਿੱਚ ਹੈ ਯਹੋਵਾਹ ਲਈ ਸਮਰਪਤ ਕੀਤਾ ਜਾਵੇਗਾ ਪਰ ਸਿਰਫ਼ ਰਾਹਾਬ ਵੇਸਵਾ ਅਤੇ ਜੋ ਕੋਈ ਉਸ ਦੇ ਘਰ ਵਿੱਚ ਹਨ ਜੀਉਂਦੇ ਰਹਿਣਗੇ ਕਿਉਂ ਜੋ ਉਸ ਨੇ ਉਹਨਾਂ ਖੋਜੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਅਸੀਂ ਭੇਜਿਆ ਸੀ। 18 ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਚੜ੍ਹਾਵੇ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਕਿਤੇ ਤੁਸੀਂ ਉਸ ਵਿੱਚੋਂ ਲਓ ਅਤੇ ਇਉਂ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ। 19 ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਸਾਰੇ ਭਾਂਡੇ ਯਹੋਵਾਹ ਲਈ ਪਵਿੱਤਰ ਹਨ ਇਸ ਲਈ ਉਹ ਯਹੋਵਾਹ ਦੇ ਖਜ਼ਾਨੇ ਵਿੱਚ ਪਾਏ ਜਾਣਗੇ। 20 ਲੋਕਾਂ ਨੇ ਜੈਕਾਰਾ ਗਜਾਇਆ ਅਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਇਸ ਤਰ੍ਹਾਂ ਹੋਇਆ ਕਿ ਜਦ ਲੋਕਾਂ ਨੇ ਤੁਰ੍ਹੀਆਂ ਦੀ ਅਵਾਜ਼ ਸੁਣੀ ਅਤੇ ਲੋਕ ਗੱਜ ਕੇ ਜੈਕਾਰਾ ਬੋਲੇ ਤਾਂ ਸ਼ਹਿਰ ਦੀ ਚਾਰ-ਦੀਵਾਰੀ ਛਿੱਗ ਗਈ ਇੱਥੋਂ ਤੱਕ ਕਿ ਲੋਕਾਂ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਸ਼ਹਿਰ ਵਿੱਚ ਜਾ ਵੱਡਿਆ ਤੇ ਸ਼ਹਿਰ ਨੂੰ ਜਿੱਤ ਲਿਆ। 21 ਉਹਨਾਂ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਸ਼ਹਿਰ ਵਿੱਚ ਸਨ, ਕੀ ਮਨੁੱਖ, ਕੀ ਇਸਤਰੀ, ਕੀ ਜੁਆਨ ਕੀ ਬਜ਼ੁਰਗ, ਕੀ ਬਲਦ, ਕੀ ਭੇਡ, ਕੀ ਗਧਾ, ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ।

22 ਪਰ ਯਹੋਸ਼ੂਆ ਨੇ ਉਹਨਾਂ ਦੋਹਾਂ ਮਨੁੱਖਾਂ ਨੂੰ ਜਿਹੜੇ ਉਸ ਦੇਸ ਦੀ ਖੋਜ ਕੱਢਣ ਗਏ ਸਨ ਆਖਿਆ ਕਿ ਉਸ ਵੇਸਵਾ ਦੇ ਘਰ ਜਾਓ ਅਤੇ ਉਸ ਔਰਤ ਨੂੰ ਅਤੇ ਜੋ ਕੁਝ ਉਸ ਦਾ ਹੈ ਬਾਹਰ ਲੈ ਆਓ ਜਿਵੇਂ ਤੁਸੀਂ ਉਸ ਦੇ ਨਾਲ ਸਹੀ ਖਾਪੀ ਸੀ। 23 ਤਦ ਉਹ ਜੁਆਨ ਖੋਜੀ ਅੰਦਰ ਗਏ ਅਤੇ ਰਾਹਾਬ ਨੂੰ ਉਸ ਦੇ ਪਿਤਾ, ਮਾਤਾ ਅਤੇ ਭਰਾਵਾਂ ਨੂੰ ਅਤੇ ਉਸ ਦੇ ਨਿੱਕੜ ਸੁੱਕੜ ਨੂੰ ਬਾਹਰ ਲੈ ਆਏ, ਨਾਲੇ ਉਸ ਦਾ ਸਾਰਾ ਟੱਬਰ ਵੀ ਬਾਹਰ ਲੈ ਆਂਦਾ ਅਤੇ ਉਸ ਨੂੰ ਇਸਰਾਏਲੀਆਂ ਦੇ ਡੇਰੇ ਦੇ ਬਾਹਰ ਰੱਖਿਆ। 24 ਫਿਰ ਉਹਨਾਂ ਨੇ ਉਸ ਸ਼ਹਿਰ ਨੂੰ ਅਤੇ ਜੋ ਕੁਝ ਉਸ ਵਿੱਚ ਸੀ ਸਾੜ ਸੁੱਟਿਆ ਪਰ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੇ ਭਾਂਡੇ ਯਹੋਵਾਹ ਦੇ ਘਰ ਦੇ ਖਜ਼ਾਨੇ ਵਿੱਚ ਰੱਖ ਦਿੱਤੇ। 25 ਯਹੋਸ਼ੂਆ ਨੇ ਰਾਹਾਬ ਵੇਸਵਾ ਦੀ ਅਤੇ ਉਸ ਦੇ ਪਿਉ ਦੇ ਟੱਬਰ ਦੀ ਉਹਨਾਂ ਸਭਨਾਂ ਸਣੈ ਜਿਹੜੇ ਉਸ ਦੇ ਸਨ ਜਾਨ ਬਚਾ

ਦਿੱਤੀ ਅਤੇ ਉਸ ਦੀ ਵੱਸੋਂ ਅੱਜ ਤੱਕ ਇਸਰਾਏਲ ਦੇ ਵਿੱਚ ਹੈ ਇਸ ਲਈ ਕਿ ਜਿਨ੍ਹਾਂ ਖੇਜੀਆਂ ਨੂੰ ਯਹੋਸ਼ੂਆ ਨੇ ਯਰੀਹੋ ਦੀ ਖੋਜ ਕੱਢਣ ਨੂੰ ਭੇਜਿਆ ਸੀ ਉਸ ਨੇ ਲੁਕਾਇਆ ਸੀ।

²⁶ ਯਹੋਸ਼ੂਆ ਨੇ ਉਸ ਵੇਲੇ ਸਹੁੰ ਖਾਧੀ ਸੀ ਕਿ ਜੋ ਮਨੁੱਖ ਉੱਠ ਕੇ ਇਸ ਸ਼ਹਿਰ ਯਰੀਹੋ ਨੂੰ ਫਿਰ ਬਣਾਏ ਉਹ ਯਹੋਵਾਹ ਦੇ ਅੱਗੇ ਸਰਾਪੀ ਹੋਵੇ। ਜਦ ਉਹ ਇਸ ਦੀ ਨੀਂਹ ਰੱਖੇਗਾ ਤਾਂ ਉਸਦਾ ਪਹਿਲੌਂਠਾ ਪੁੱਤਰ ਮਰੇਗਾ ਅਤੇ ਜਦ ਉਹ ਦਾ ਬੂਹਾ ਲਾਵੇਗਾ। ਤਦ ਉਸਦਾ ਛੋਟਾ ਪੁੱਤਰ ਮਰੇਗਾ! ²⁷ ਪਰ ਯਹੋਵਾਹ ਯਹੋਸ਼ੂਆ ਦੇ ਅੰਗ-ਸੰਗ ਸੀ ਅਤੇ ਉਸ ਦੀ ਧੁੰਮ ਸਾਰੇ ਦੇਸ਼ ਵਿੱਚ ਪੈ ਗਈ।

7

ਅਕਾਨ ਦਾ ਪਾਪ

¹ ਪਰ ਇਸਰਾਏਲੀਆਂ ਨੇ ਚੜ੍ਹਾਵੇ ਦੀ ਚੀਜ਼ ਦੇ ਵਿਖੇ ਅਪਰਾਧ ਕੀਤਾ, ਕਿਉਂ ਜੋ ਜ਼ਰਹ ਦੇ ਪੜਪੇਤੇ, ਜ਼ਬਦੀ ਦੇ ਪੇਤੇ ਅਤੇ ਕਰਮੀ ਦੇ ਪੁੱਤਰ ਆਕਾਨ ਨੇ ਜਿਹੜਾ ਯਹੁਦਾਹ ਦੇ ਗੋਤ ਦਾ ਸੀ ਉਸ ਚੜ੍ਹਾਵੇ ਦੀ ਚੀਜ਼ ਵਿੱਚੋਂ ਕੁਝ ਲਿਆ ਅਤੇ ਯਹੋਵਾਹ ਦਾ ਕ੍ਰੋਧ ਇਸਰਾਏਲੀਆਂ ਉੱਤੇ ਭੜਕਿਆ।

² ਯਹੋਸ਼ੂਆ ਨੇ ਯਰੀਹੋ ਤੋਂ ਅਈ ਨੂੰ ਜਿਹੜੀ ਬੈਤ-ਆਵਨ ਦੇ ਕੋਲ ਬੈਤਏਲ ਦੇ ਚੜ੍ਹਦੀ ਵੱਲ ਹੈ ਮਨੁੱਖ ਭੇਜੇ ਅਤੇ ਉਹਨਾਂ ਨੂੰ ਆਖਿਆ, ਉਤਾਹਾਂ ਜਾ ਕੇ ਉਸ ਦੇਸ਼ ਦੀ ਖੋਜ ਕੱਢ ਲਿਆਓ। ਉਸ ਤੋਂ ਬਾਅਦ ਉਹ ਮਨੁੱਖ ਗਏ ਅਤੇ ਅਈ ਦੀ ਖੋਜ ਕੱਢੀ। ³ ਉਹਨਾਂ ਨੇ ਯਹੋਸ਼ੂਆ ਕੋਲ ਵਾਪਿਸ ਆ ਕੇ ਉਹ ਨੂੰ ਆਖਿਆ, ਸਾਰੇ ਲੋਕ ਉਤਾਹਾਂ ਨਾ ਜਾਣ ਪਰ ਕੇਵਲ ਦੋ ਤਿੰਨ ਹਜ਼ਾਰ ਮਨੁੱਖ ਉਤਾਹਾਂ ਜਾ ਕੇ ਅਈ ਨੂੰ ਜਿੱਤ ਲੈਣ। ਸਾਰਿਆਂ ਲੋਕਾਂ ਨੂੰ ਭੇਜਣ ਦੀ ਖੇਚਲ ਨਾ ਕਰੋ ਕਿਉਂ ਜੋ ਉਹ ਬੇੜੇ ਹੀ ਹਨ। ⁴ ਇਸ ਲਈ ਲੋਕਾਂ ਵਿੱਚੋਂ ਤਿੰਨ ਕੁ ਹਜ਼ਾਰ ਉੱਧਰ ਉਤਾਹਾਂ ਗਏ ਅਤੇ ਅਈ ਦੇ ਮਨੁੱਖਾਂ ਦੇ ਅੱਗੋਂ ਨੱਠ ਆਏ। ⁵ ਅਤੇ ਅਈ ਵਾਲਿਆਂ ਨੇ ਉਹਨਾਂ ਵਿੱਚੋਂ ਲੱਗਭੱਗ ਛੱਤੀ ਮਨੁੱਖ ਮਾਰ ਦਿੱਤੇ ਅਤੇ ਫਾਟਕ ਦੇ ਅੱਗੋਂ ਲੈ ਕੇ ਸਬਾਰੀਮ* ਤੱਕ ਉਹਨਾਂ ਦੇ ਪਿੱਛੇ ਆਏ ਅਤੇ ਉਹਨਾਂ ਨੂੰ ਹਠਾੜ ਵਿੱਚ ਮਾਰਿਆ ਤਾਂ ਲੋਕਾਂ ਦੇ ਮਨ ਢੱਲ ਗਏ ਅਤੇ ਪਾਣੀਓਂ ਪਾਣੀ ਹੋ ਗਏ।

⁶ ਯਹੋਸ਼ੂਆ ਨੇ ਆਪਣੇ ਕੱਪੜੇ ਪੱਤੇ ਅਤੇ ਯਹੋਵਾਹ ਦੇ ਸੰਦੂਕ ਦੇ ਅੱਗੇ ਸ਼ਾਮਾਂ ਤੱਕ ਮੂੰਹ ਭਾਰ ਪਰਤੀ ਉੱਤੇ ਪਿਆ ਰਿਹਾ, ਉਹ ਅਤੇ ਇਸਰਾਏਲ ਦੇ ਬਜ਼ੁਰਗ ਵੀ ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾ ਲਈ। ⁷ ਯਹੋਸ਼ੂਆ ਨੇ ਆਖਿਆ,

* ^{7:5} 7:5 ਪੱਥਰਾਂ ਦੇ ਤੋੜਨ ਦਾ ਸਥਾਨ

হাএ পুঁৰু যহোবাহ, কী তু ইহনাং লোকাং নু ইস কারন যরদন তেঁ পার লিআইআ হৈন কি অমেরীআং দে হঁচ বিঁচ সানু দে কে সাড়া সঁতিআনাস করাএ? চংগা হী হুঁদা জে অসী সংস্কৰণ করদে অতে যরদন দে উস পাখে হী দ্বঁমে রহিঁদে। ৮ হে পুঁৰু, মেঁ হুণ কী আখাং জদ ইসরাএল নে আপটে দ্বৈরীআং দে অংগো পিঁঠ বিখাঈ হৈ? ৯ কনানী অতে সাৰে ইস দেস দে দ্বুমনীক সুষ্ণনগু অতে উহ সানু ঘৰ লেঠো অতে উহ সাড়া নাম ধৰতী উতে মিটা দেঠো তাঁ তু আপটে দ্বঁডে নাম লাঈ কী কৰেগা?

১০ তদ যহোবাহ নে যহোস্বামা নু আধিআ, তু উঁঠ খলে! কিউ মুৰ পৰনে পিআ হৈন? ১১ ইসরাএল নে পাপ কীতা হৈ। গাং, উহনাং নে মেৰে নেম দা জিস দা উহনাং নু হুকম দিঁতা সী উলঁঘণ কীতা হৈ। গাং, উহনাং নে চজ্ঞা঵ে দীআং চীজ্জাং বিঁচেঁ কুশ লৈ লাঈআং হন, চেৰী কৰ লাঈআং হন, যোখা দী কীতা হৈ অতে আপটে সামান বিঁচ রলা লাঈআং হন। ১২ ইসে লাঈ ইসরাএলী আপটে দ্বৈরীআং দে অংগো সাহমণা না কৰ সকে সরো দ্বৈরীআং দে অংগো পিঁঠ বিখাঈ কিউ জে উহ সৱাপে গাএ সন। মেঁ হুণ মেঁ অংগো নু তুহাডে নাল না হোবাংগা জদ তুসী উস চজ্ঞা঵ে দী চীজ্জ নু আপটে বিঁচেঁ নাস না কৰ সুঁটে। ১৩ উঁঠ অতে লোকাং নু পবিঁত্তৰ কৰ অতে তু আখ কি আপটে আপ নু কেল লাঈ পবিঁত্তৰ কৰে কিউ জে ইসরাএল দা পৰমেস্তুৰ ইচ্ছ আখদা হৈ কি হে ইসরাএল তুহাডে বিঁচ চজ্ঞা঵ে দী চীজ্জ হৈ। তুসী আপটে দ্বৈরীআং দে সাহমণে ঠাহিৰ না সকেৰে জদ তঁক তুসী উস চজ্ঞা঵ে দী চীজ্জ নু আপটে বিঁচেঁ কেঁচ না দিও। ১৪ ইস লাঈ তুসী সদেৱ দে দেলে আপটে গোতাং অনুসাৰ নেঁড়ে কীতে জাওগো অতে অজিহা হোবেগা কি উহ গোত জিহ নু যহোবাহ ঢক্কেগা উস অনুসাৰ নেঁড়ে আবে অতে জিস মুঁহী নু যহোবাহ ঢক্কেগা উহ আপটে ঘৰাণিআং অনুসাৰ নেঁড়ে আবে অতে জিস ঘৰাণে নু যহোবাহ ঢক্কেগা উহ ইঁক-ইঁক কৰকে নেঁড়ে আবে। ১৫ ইস তৰুং হোবেগা কি জে চজ্ঞা঵ে দী চীজ্জ নাল ঢক্কিআ জাদে উহ আপটে সভ কুশ সমেত অংগ বিঁচ সাঙ্গিআ জাদেগা কিউ জে উস নে যহোবাহ দে নেম দা উলঁঘণ কীতা অতে ইসরাএল বিঁচ সৱামনাক কিম কীতা হৈ।

১৬ যহোস্বামা সদেৱ দে দেলে উঁঠিআ অতে ইসরাএল নু গোতাং অনুসাৰ নেঁড়ে লিআইআ তাং যহুদাহ দা গোত ঢক্কিআ গিআ। ১৭ যহুদাহ দে

ਪਰਿਵਾਰਾਂ ਨੂੰ ਨੇੜੇ ਲਿਆਂਦਾ ਤਾਂ ਜ਼ਰਹੀਆਂ ਦਾ ਕਬੀਲਾ ਫੜਿਆ ਗਿਆ। ਜ਼ਰਹੀ ਦੇ ਕਬੀਲੇ ਦੇ ਇੱਕ-ਇੱਕ ਮਨੁੱਖ ਕਰਕੇ ਨੇੜੇ ਲਿਆਇਆ ਤਾਂ ਜ਼ਬਦੀ ਫੜਿਆ ਗਿਆ। ¹⁸ ਉਸ ਦੇ ਘਰਾਣੇ ਦਾ ਮਨੁੱਖ ਇੱਕ-ਇੱਕ ਕਰਕੇ ਨੇੜੇ ਲਿਆਇਆ ਤਾਂ ਯਹੁਦਾਹ ਦੇ ਗੋਤ ਦਾ ਜ਼ਰਹ ਦਾ ਪੜਪੇਤਾ ਜ਼ਬਦੀ ਦਾ ਪੇਤਾ ਅਤੇ ਕਰਮੀ ਦਾ ਪੁੱਤਰ ਆਕਾਨ ਫੜਿਆ ਗਿਆ। ¹⁹ ਯਹੋਸ਼ੁਆ ਨੇ ਆਕਾਨ ਨੂੰ ਆਖਿਆ, ਹੇ ਮੇਰੇ ਪੁੱਤਰ, ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰ ਅਤੇ ਉਸ ਨੂੰ ਵਡਿਆਈ[†] ਦੇ ਅਤੇ ਤੂੰ ਹੁਣ ਮੈਨੂੰ ਦੱਸ ਕਿ ਤੂੰ ਕੀ ਕੀਤਾ ਹੈ ਅਤੇ ਮੇਰੇ ਕੋਲੋਂ ਨਾ ਲੁਕਾ। ²⁰ ਆਕਾਨ ਨੇ ਯਹੋਸ਼ੁਆ ਨੂੰ ਉੱਤਰ ਦਿੱਤਾ ਕਿ ਮੈਂ ਸੱਚ-ਮੁੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਪਾਪ ਕੀਤਾ ਹੈ ਅਤੇ ਮੈਂ ਇਸ ਤਰ੍ਹਾਂ ਕੀਤਾ ਹੈ। ²¹ ਮੈਂ ਲੱਟ ਵਿੱਚ ਇੱਕ ਸਿਨਾਰ ਦੇਸ ਦਾ ਸੋਹਣਾ ਚੇਗਾ ਵੇਖਿਆ ਅਤੇ ਦੇ ਸੌ ਰੁਪਏ ਚਾਂਦੀ ਅਤੇ ਪੰਜਾਹ ਤੇਲਾ ਤੇਲ ਵਿੱਚ ਸੋਨੇ ਦੀ ਇੱਕ ਇੱਟ ਤਾਂ ਮੈਨੂੰ ਲਾਲਚ ਆ ਗਿਆ ਅਤੇ ਮੈਂ ਉਹਨਾਂ ਨੂੰ ਚੁੱਕ ਲਿਆ ਅਤੇ ਵੇਖੋ ਉਹ ਤੰਬੂ ਦੇ ਵਿੱਚਕਾਰ ਧਰਤੀ ਵਿੱਚ ਦੱਬੇ ਹੋਏ ਹਨ ਅਤੇ ਚਾਂਦੀ ਉਸ ਦੇ ਹੇਠ ਹੈ।

²² ਯਹੋਸ਼ੁਆ ਨੇ ਖੇਜੀ ਭੇਜੇ। ਉਹ ਤੰਬੂ ਵੱਲ ਭੱਜ ਕੇ ਗਏ ਅਤੇ ਵੇਖੋ ਉਹ ਤੰਬੂ ਵਿੱਚ ਦੱਬਿਆ ਹੋਇਆ ਸੀ ਅਤੇ ਚਾਂਦੀ ਉਸ ਦੇ ਹੇਠ ਸੀ। ²³ ਉਹ ਉਹਨਾਂ ਨੂੰ ਤੰਬੂ ਵਿੱਚੋਂ ਕੱਢ ਕੇ ਯਹੋਸ਼ੁਆ ਅਤੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਲੈ ਆਏ ਅਤੇ ਉਹਨਾਂ ਨੂੰ ਯਹੋਵਾਹ ਦੇ ਸਨਮੁਖ ਰੱਖ ਦਿੱਤਾ। ²⁴ ਯਹੋਸ਼ੁਆ ਨੇ ਸਾਰੇ ਇਸਰਾਏਲ ਸਣੇ ਜ਼ਰਹ ਦੇ ਪੁੱਤਰ ਆਕਾਨ ਨੂੰ ਅਤੇ ਚਾਂਦੀ, ਚੇਗਾ ਅਤੇ ਸੋਨੇ ਦੀ ਇੱਟ ਨੂੰ ਅਤੇ ਉਹ ਦੇ ਪੁੱਤਰਾਂ ਧੀਆਂ, ਉਹ ਦੇ ਬਲਦ, ਗਧੇ, ਉਹ ਦੀਆਂ ਭੇਡਾਂ, ਉਹ ਦਾ ਤੰਬੂ ਅਤੇ ਉਹ ਦਾ ਸਾਰਾ ਮਾਲ ਲੈ ਲਿਆ ਅਤੇ ਆਕੋਰ ਦੀ ਘਾਟੀ ਵਿੱਚ ਉੱਪਰ ਲੈ ਆਏ। ²⁵ ਯਹੋਸ਼ੁਆ ਨੇ ਆਖਿਆ, ਤੂੰ ਸਾਨੂੰ ਕਿਉਂ ਦੁੱਖ ਦਿੱਤਾ? ਯਹੋਵਾਹ ਅੱਜ ਦੇ ਦਿਨ ਤੈਨੂੰ ਦੁੱਖ ਦੇਵੇਗਾ ਤਾਂ ਸਾਰੇ ਇਸਰਾਏਲੀਆਂ ਨੇ ਉਹ ਨੂੰ ਪਥਰਾਓ ਕੀਤਾ ਅਤੇ ਪਥਰਾਓ ਤੋਂ ਬਾਅਦ ਉਹ ਨੂੰ ਅੱਗ ਵਿੱਚ ਸਾੜ ਸੁੱਟਿਆ। ²⁶ ਉਹਨਾਂ ਨੇ ਉਹ ਦੇ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ; ਤਦ ਯਹੋਵਾਹ ਦਾ ਕ੍ਰੋਧ ਸਾਂਤ ਹੋ ਗਿਆ। ਇਸ ਲਈ ਉਸ ਥਾਂ ਦਾ ਨਾਮ ਅੱਜ ਤੱਕ ਆਕੋਰ[‡] ਦੀ ਘਾਟੀ ਹੈ।

8

† 7:19 7:19 ਅੰਗੀਕਾਰ ‡ 7:26 7:26 ਪੀੜ੍ਹਾ ਦੇਣ

ঐ নগর নুঁ কবজ্জ বিঁচ কর লৈলা

১ তদ যহোবাহ নে যহোস্বী নুঁ আধিআ, না ডর অতে তেরা মন না ঘৰণাবে। সাৰে যোধিআ নুঁ আপণে নাল লৈ অতে এষী উতে চড়াষ্টী কৰ। দেখ, মেঁ এষী দে রাজে নুঁ, উহ দে লোকাং নুঁ, উহ দে স্থাহিৰ নুঁ অতে উহ দে দেম নুঁ তেৰে হঁস বিঁচ দে দিঁতা হৈ। **২** তুঁ এষী নাল অতে উহ দে রাজে নাল উসে তৰুঁ কৰিং জো তুঁ যৰীহো অতে উস দে রাজে নাল কীতা সী। উথে দী লুঁট অতে ডঁগৰ তুসীঁ আপণে লাঈ খেহ লা঵্বে অতে স্থাহিৰ দে পিঁছে ঘাত লা লিও।

৩ যহোস্বী অতে সাৰে যোধে এষী উতে চড়াষ্টী কৰন লাঈ তিআৰ হোঁটে। যহোস্বী নে তীহ হজ্জার সুৱৰ্বীৰ চৰণে অতে রাত নুঁ উহনাং নুঁ ভেজিআ। **৪** উহনাং নুঁ হুকম দিঁতা কিং দেখে তুসীঁ স্থাহিৰ দী ঘাত বিঁচ পিঁছে বৈঠ জাণ। স্থাহিৰ তেঁ বুহুত দুৰ না জাণা অতে তুসীঁ সারিআঁ নে তিআৰ রহিণ। **৫** মেঁ অতে মেৰে নাল দে সাৰে লোক স্থাহিৰ দে কোল আবাংৰো অতে ইস তৰুঁ হোবেগা কিং জদ উহ সাড়া সাহমণা কৰন লাঈ নিঁকলণ তাং অসীঁ উহনাং দে অঁগো পহিলাং দাঙুঁ ভঁজাংৰো। **৬** উহ সাড়ে পিঁছে আউঠৰো ঐখেঁ তঁক কিং অসীঁ উহনাং নুঁ স্থাহিৰে দুৰ লৈ জাংবাংৰো কিউঁ জো উহ আখণৰো কিং ইহ সাড়ে অঁগো পহিলাং দাঙুঁ ভঁজদে হন। ইস তৰুঁ অসীঁ উহনাং দে অঁগো ভঁজাংৰো। **৭** তদ তুসীঁ ঘাত বিঁচে নিঁকল কে স্থাহিৰ উতে কবজ্জা কৰ লৈলা কিউঁ জো যহোবাহ তুহাড়া পৰমেসুৰ উহ নুঁ তুহাড়ে হঁস বিঁচ কৰ দেবেগা। **৮** ইস তৰুঁ হোবেগা জদ স্থাহিৰ কাষু বিঁচ আ জাব্বে তাং স্থাহিৰ বিঁচ অঁগা লা দেষ্টী অতে যহোবাহ দী আগিআ অনুসাৰ কৰিছ। দেখে মেঁ তুহানুঁ হুকম দে দিঁতা হৈ! **৯** যহোস্বী নে উহনাং নুঁ ভেজিআ তাং উহ ঘাত বিঁচ বৈঠ গাএ অতে বৈতেল অতে এষী দে বিঁচকাৰ এষী দে লাহিংদে পামে জা বৈঠে পৰ যহোস্বী রাত নুঁ লোকাং বিঁচ রিহা।

১০ তাং যহোস্বী নে সদৰে উঁঠ কে লোকাং দী গিণতী কীতী অতে উহ ইসৱাএল দে বজুৱৰগাং সণ্টে লোকাং দে অঁগো এষী বঁল চড়ুআ। **১১** অতে সাৰে যোধে জিহজ্জে উহ দে নাল সন উতাহাং গাএ, নেজ্জে পহুঁচে অতে স্থাহিৰ দে সাহমণে আ কে এষী দে উত্তৰ বঁল ডেৱে লাএ। উস দে বিঁচ অতে এষী দী বিঁচকাৰ ইঁক খঁড় সী। **১২** তাং উস নে পঁজ কু হজ্জার মণ্ডুখ লাএ অতে উহনাং নুঁ বৈতেল অতে এষী দে বিঁচকাৰ স্থাহিৰে পঁছম বঁল ঘাত বিঁচ

ਬিঠাইਆ। 13 তাং উহনাং নে লোকাং নুঁ অরথাত সাৰে দল নুঁ জিহড়ে স্থাহিৱে উত্তৰ বৱল সন অতে ঘাত বালিআঁ নুঁ স্থাহিৱে পঁছম বৱল বিঠাইਆ তাং যহোম্বুআ উস রাত খঁড় বিঁচ গিআ। 14 অতে ইস তবুঁ হোইআ কি জদ অষ্টী দে রাজে নে ইহ দেখিআ তাং উহনাং নে ছেতী কীতী অতে সবেৰে হী উঁৰে অতে স্থাহিৱ দে মণ্ডখ অরথাত উহ অতে উস দে সাৰে লোক ঠহিৱাএ হোই সমে উঁতে অৱাস্থা দে অংগো ইসৱাইল দে বিৰুঁয় লজ্জন লষ্টী বাহুৰ নিংকলে পৱ উস নে ইহ না জাণিআ কি স্থাহিৱ দে পঁছে উস দে বিৰুঁয় ঘাত বালে বৈঠে হন। 15 যহোম্বুআ অতে সাৰা ইসৱাইল উহনাং দে অঁগোঁ উজাঙ্গ বৱল ইষ্টু নঁসিআ জিহু উহনাং অঁগোঁ মাৰে কুঁটে হোই রুঁদে হন। 16 তাং সাৰে লোক জিহড়ে স্থাহিৱ বিঁচ সন উহনাং দা পঁছা কৱন লষ্টী ইকঁঠে সঁদে গাএ সে উহনাং নে যহোম্বুআ দা অজিহা পঁছা কীতা কি উহ স্থাহিৱে দুৱ চলে গাএ। 17 উস তেঁ বাঅদ অষ্টী অতে বৈতবেল বিঁচ কোষ্টী মণ্ডখ বাকী না রিহা জিহড়া ইসৱাইল দা পঁছা কৱন নুঁ না নিংকলিআ হোই অতে উহ স্থাহিৱ নুঁ খুলুঁ ছঁড় কে ইসৱাইল দে পঁছে ভঁজ পাএ।

18 তাং যহোবাহ নে যহোম্বুআ নুঁ আধিআ, বৰঢে নুঁ জিহড়া তেৰে হঁচ বিঁচ হৈ অষ্টী বৱল ঵্যা কিউ জে মেঁ উস নুঁ তেৰে হঁচ দে দিআংগা তাং যহোম্বুআ নে বৰঢে নুঁ জিহড়া উহ দে হঁচ বিঁচ সী স্থাহিৱ বৱল ঵্যাইআ। জদ উহ নে আপণা হঁচ ব্যাইআ। 19 তাং ঘাত বালে আপণে থাং তেঁ ছেতী নাল উঁঠ কে নঁঠে অতে স্থাহিৱ বিঁচ জা বড়ে অতে উহ নুঁ বৰজ্জে বিঁচ লিআ দিৰ উহনাং ছেতী নাল স্থাহিৱ নুঁ অঁগ লা দিঁতী। 20 জদ অষ্টী দে মণ্ডখাং নে পঁছে মুঁহ কৱকে দেখিআ তাং দেখে স্থাহিৱ দা যুঁআঁ অকাম্প তঁক উঁঠ রিহা সী সে উহনাং বিঁচ ইঁংপু-উঁংপু ভঁজণ দী স্থকতী না রহী অতে উহ লোক জিহড়ে উজাঙ্গ বৱল ভঁজে জাঁডে সন পঁছা কৱন বালিআঁ দে উঁতে উলট পাএ। 21 জদ যহোম্বুআ অতে সাৰে ইসৱাইল নে দেখিআ কি ঘাত বালিআঁ নে স্থাহিৱ নুঁ জিঁত লিআ হৈ অতে স্থাহিৱ তেঁ যুঁআঁ উঁঠ রিহা হৈ তাং উহনাং নে মুঢ কে অষ্টী দে মণ্ডখাং নুঁ মাৰ সুঁটিআ। 22 অতে ইহ সাহমণা কৱন লষ্টী স্থাহিৱ তেঁ বাহুৰ আষে সে উহ ইসৱাইল দে বিঁচকাৰ হো গাএ অৱাত কুশ ইসৱাইলি ইঁংপু অতে কুশ উঁংপু হো গাএ তাং উহনাং নে উহনাং নুঁ ইঁং তঁক মাৰিআ কি উহনাং বিঁচে না কিমে নুঁ রহিণ দিঁতা অতে না কিমে নুঁ

ਭੱਜਣ ਦਿੱਤਾ। 23 ਤਾਂ ਉਹਨਾਂ ਨੇ ਅਈ ਦੇ ਰਾਜੇ ਨੂੰ ਜੀਉਂਦਾ ਫੜ੍ਹ ਕੇ ਯਹੋਸ਼ੁਆ ਕੋਲ ਲੈ ਆਂਦਾ।

24 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਇਸਰਾਏਲ ਉਸ ਉਜਾੜ ਵਿੱਚ ਜਿੱਥੋਂ ਉਹਨਾਂ ਦਾ ਪਿੱਛਾ ਕੀਤਾ ਸੀ ਅਈ ਦੇ ਸਾਰੇ ਵਸਨੀਕਾਂ ਨੂੰ ਵੱਡ ਚੁੱਕੇ ਅਤੇ ਜਦ ਉਹ ਸਾਰੇ ਤਲਵਾਰ ਦੀ ਧਾਰ ਨਾਲ ਵੱਡੇ ਗਏ ਇੱਥੋਂ ਤੱਕ ਕਿ ਉਹ ਸਾਰੇ ਹੀ ਮੁੱਕ ਗਏ ਤਾਂ ਸਾਰੇ ਇਸਰਾਏਲੀ ਅਈ ਨੂੰ ਮੁੜੇ ਅਤੇ ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਹ ਨੂੰ ਵੱਡ ਸੁੱਟਿਆ। 25 ਇਉਂ ਉਸ ਦਿਨ ਦੇ ਸਾਰੇ ਮਾਰੇ ਹੋਏ ਮਨੁੱਖ ਅਤੇ ਤੀਵੀਆਂ ਬਾਰਾਂ ਹਜ਼ਾਰ ਸਨ ਅਰਥਾਤ ਅਈ ਦੇ ਸਾਰੇ ਲੋਕ। 26 ਕਿਉਂ ਜੋ ਯਹੋਸ਼ੁਆ ਨੇ ਆਪਣਾ ਹੱਥ ਜਿਹ ਦੇ ਵਿੱਚ ਬਰਛਾ ਫੜਿਆ ਹੋਇਆ ਸੀ ਪਿੱਛੇ ਨਾ ਹਟਾਇਆ ਜਦ ਤੱਕ ਕਿ ਉਸ ਨੇ ਅਈ ਦੇ ਸਾਰੇ ਵਸਨੀਕਾਂ ਦਾ ਸੱਤਿਆਨਾਸ ਨਾ ਕਰ ਲਿਆ। 27 ਇਸਰਾਏਲ ਨੇ ਉਸ ਸ਼ਹਿਰ ਦੇ ਕੇਵਲ ਪਸੂ ਅਤੇ ਲੁੱਟ ਦਾ ਮਾਲ ਆਪਣੇ ਲਈ ਖੇਹ ਲਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਹੁਕਮ ਦੇ ਕੇ ਗੱਲ ਆਖੀ ਸੀ। 28 ਸੇ ਯਹੋਸ਼ੁਆ ਨੇ ਅਈ ਨੂੰ ਸਾੜ ਸੁੱਟਿਆ ਅਤੇ ਸਦਾ ਲਈ ਇੱਕ ਖੰਡਰ ਬਣਾ ਦਿੱਤਾ, ਉਹ ਅੱਜ ਦੇ ਦਿਨ ਤੱਕ ਉਜਾੜ ਹੈ। 29 ਫਿਰ ਅਈ ਦੇ ਰਾਜੇ ਨੂੰ ਸ਼ਾਮਾਂ ਤੱਕ ਰੁੱਖ ਉੱਤੇ ਟੰਗ ਦਿੱਤਾ, ਜਦ ਸੂਰਜ ਢੁੱਬ ਗਿਆ ਤਾਂ ਯਹੋਸ਼ੁਆ ਨੇ ਹੁਕਮ ਦਿੱਤਾ, ਉਹਨਾਂ ਨੇ ਉਹ ਦੀ ਲੋਥ ਨੂੰ ਰੁੱਖ ਉੱਤੇ ਉਤਾਰਿਆ ਅਤੇ ਸ਼ਹਿਰ ਦੇ ਫਾਟਕ ਦੇ ਸਾਹਮਣੇ ਲਿਆ ਸੁੱਟਿਆ। ਉਸ ਉੱਤੇ ਪੱਥਰਾਂ ਦਾ ਇੱਕ ਵੱਡਾ ਢੇਰ ਲਾ ਦਿੱਤਾ ਜਿਹੜਾ ਅੱਜ ਦੇ ਦਿਨ ਤੱਕ ਹੈ।

ਏਬਾਲ ਪਰਬਤ ਉੱਤੇ ਯਹੋਸ਼ੁਆ ਦਾ ਪਾਠ

30 ਫਿਰ ਯਹੋਸ਼ੁਆ ਨੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਲਈ ਇੱਕ ਜਗਵੇਦੀ ਏਬਾਲ ਪਰਬਤ ਵਿੱਚ ਬਣਾਈ। 31 ਜਿਵੇਂ ਮੂਸਾ ਯਹੋਵਾਹ ਦੇ ਦਾਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ, ਜਿਵੇਂ ਮੂਸਾ ਦੀ ਬਿਵਸਥਾ ਦੀ ਪੇਖੀ ਵਿੱਚ ਲਿਖਿਆ ਹੈ ਉਹ ਜਗਵੇਦੀ ਬਿਨ੍ਹਾਂ ਤਰਾਸੇ ਪੱਥਰਾਂ ਦੀ ਬਣਾਈ ਹੋਈ ਸੀ। ਜਿਸ ਉੱਤੇ ਕਿਸੇ ਨੇ ਸੰਦ ਨਹੀਂ ਲਾਇਆ ਸੀ ਅਤੇ ਉਸ ਉੱਤੇ ਉਹਨਾਂ ਨੇ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੇ ਬਲੀਦਾਨ ਕੀਤੇ। 32 ਉਸ ਨੇ ਉਹਨਾਂ ਪੱਥਰਾਂ ਉੱਤੇ ਮੂਸਾ ਦੀ ਬਿਵਸਥਾ ਦੀ ਨਕਲ ਨੂੰ ਲਿਖਿਆ ਜਿਹ ਨੂੰ ਇਸਰਾਏਲੀਆਂ ਦੇ ਸਾਹਮਣੇ ਲਿਖਿਆ ਸੀ। 33 ਅਤੇ ਸਾਰਾ ਇਸਰਾਏਲ ਅਤੇ ਉਹਨਾਂ ਦੇ ਬਜ਼ੁਰਗ ਅਤੇ ਅਧਿਕਾਰੀ ਅਤੇ ਉਹਨਾਂ ਦੇ ਨਿਆਈ ਸੰਦੂਕ ਦੇ ਇਸ ਪਾਸੇ ਅਤੇ ਉਸ ਪਾਸੇ ਲੇਵੀ ਜਾਜਕਾਂ ਦੇ ਸਾਹਮਣੇ ਜਿਹੜੇ ਯਹੋਵਾਹ ਦੇ ਨੇਮ ਦਾ

ਸੰਦੂਕ ਚੁੱਕਦੇ ਸਨ ਖਲੋਤੇ ਸਨ, ਨਾਲੇ ਪਰਦੇਸੀ ਨਾਲੇ ਘਰ ਜੰਮ, ਉਹਨਾਂ ਦਾ ਅੱਧ ਗਰਿੱਜੀਮ ਪਰਬਤ ਦੇ ਸਾਹਮਣੇ ਅਤੇ ਅੱਧ ਏਬਾਲ ਪਰਬਤ ਦੇ ਸਾਹਮਣੇ ਸੀ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਇਸਰਾਏਲ ਦੀ ਪਰਜਾ ਨੂੰ ਬਰਕਤ ਦੇਣ ਦਾ ਹੁਕਮ ਪਹਿਲਾਂ ਦਿੱਤਾ ਸੀ। ³⁴ ਫਿਰ ਉਸ ਨੇ ਬਿਵਸਥਾ ਦੀਆਂ ਸਾਰੀਆਂ ਗੱਲਾਂ ਪੜ ਕੇ ਬਰਕਤਾਂ ਅਤੇ ਸਰਾਪ ਦੋਵੇਂ ਸੁਣਾਏ ਜਿਵੇਂ ਬਿਵਸਥਾ ਦੀ ਪੇਖੀ ਵਿੱਚ ਲਿਖੇ ਹੋਏ ਸਨ। ³⁵ ਜੇ ਕੁਝ ਮੂਸਾ ਨੇ ਹੁਕਮ ਦਿੱਤਾ ਸੀ ਉਹ ਦੀ ਇੱਕ ਗੱਲ ਵੀ ਅਜਿਹੀ ਨਹੀਂ ਸੀ ਜਿਹ ਨੂੰ ਯਹੋਸ਼ਾ ਨੇ ਇਸਰਾਏਲੀਆਂ ਦੀ ਸਾਰੀ ਸਭਾ ਨਾਲੇ ਤੀਵੀਆਂ ਅਤੇ ਨਿਆਣਿਆਂ ਅਤੇ ਉਹਨਾਂ ਦੇ ਪਰਦੇਸੀਆਂ ਦੇ ਸਾਹਮਣੇ ਜਿਹੜੇ ਉਹਨਾਂ ਵਿੱਚ ਵੱਸਦੇ ਸਨ ਨਾ ਸੁਣਾਇਆ ਹੋਵੇ।

9

ਗਿਬਉਨੀਆਂ ਦਾ ਧੋਖਾ

¹ ਇਸ ਤਰ੍ਹਾਂ ਹੋਇਆ ਕਿ ਜਦ ਹਿੱਤੀਆਂ, ਅਮੇਰੀਆਂ, ਕਨਾਨੀਆਂ, ਫ਼ਰਿੱਜੀਆਂ, ਹਿੱਵੀਆਂ ਅਤੇ ਯਥੂਸੀਆਂ ਦੇ ਸਾਰੇ ਰਾਜਿਆਂ ਨੇ ਸੁਣਿਆ ਜਿਹੜੇ ਯਹਦਨ ਤੋਂ ਪਾਰ* ਪਰਬਤ ਵਿੱਚ ਅਤੇ ਹਠਾੜ ਉੱਤੇ ਅਤੇ ਵੱਡੇ ਸਮੁੰਦਰ ਦੇ ਸਾਰੇ ਕੰਢਿਆਂ ਉੱਤੇ ਲਥਾਨੇਨ ਦੇ ਸਾਹਮਣੇ ਸਨ। ² ਤਦ ਉਹਨਾਂ ਨੇ ਇੱਕ ਮਨ ਹੋ ਕੇ ਆਪਣੇ ਆਪ ਨੂੰ ਯਹੋਸ਼ਾ ਅਤੇ ਇਸਰਾਏਲ ਦੇ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ।

³ ਗਿਬਉਨ ਦੇ ਵਸਨੀਕਾਂ ਨੇ ਸੁਣਿਆ ਜੋ ਕੁਝ ਯਹੋਸ਼ਾ ਨੇ ਯਰੀਹੋ ਅਤੇ ਅਈ ਨਾਲ ਕੀਤਾ ਸੀ। ⁴ ਉਹਨਾਂ ਨੇ ਵੀ ਇੱਕ ਛਲ ਕੀਤਾ ਅਤੇ ਉਹ ਆ ਕੇ ਆਪਣੇ ਆਪ ਨੂੰ ਸੰਦੇਸ਼ਵਾਹਕ ਬਣਾ ਕੈਠੇ[†] ਅਤੇ ਉਹਨਾਂ ਨੇ ਹੰਦੀਆਂ ਹੋਈਆਂ ਗੁਣਾਂ ਆਪਣੇ ਗਧਿਆਂ ਲਈ ਲਈਆਂ ਅਤੇ ਪੁਰਾਣੀਆਂ ਪਾਟੀਆਂ ਹੋਈਆਂ ਹਿੰਦੀਆਂ ਲੱਗੀਆਂ ਹੋਈਆਂ ਮਧ ਦੀਆਂ ਮਸ਼ਕਾਂ ਲੈ ਲਈਆਂ। ⁵ ਅਤੇ ਫਟੇ ਪੁਰਾਣੇ ਜੁੱਤੇ ਆਪਣੇ ਪੈਰੀਂ ਪਾ ਲਏ ਅਤੇ ਹੰਦੇ ਹੋਏ ਕੱਪੜੇ ਆਪਣੇ ਉੱਤੇ ਲੈ ਲਏ ਅਤੇ ਉਹਨਾਂ ਦੀ ਰਸਤ ਦੀ ਸਾਰੀ ਰੋਟੀ ਸੱਕੀ ਹੋਈ ਅਤੇ ਉੱਲੀ ਲੱਗੀ ਹੋਈ ਸੀ। ⁶ ਉਹ ਯਹੋਸ਼ਾ ਦੇ ਕੋਲ ਗਿਲਗਾਲ ਦੇ ਡੋਰੇ ਵਿੱਚ ਆਏ ਤਾਂ ਉਹਨਾਂ ਨੇ ਉਸ ਨੂੰ ਅਤੇ ਇਸਰਾਏਲ ਦੇ ਮਨੁੱਖਾਂ ਨੂੰ ਆਖਿਆ ਕਿ ਅਸੀਂ ਦੂਰ ਦੇਸ ਤੋਂ ਆਏ ਹਾਂ ਹੁਣ ਤੁਸੀਂ ਸਾਡੇ ਨਾਲ ਨੇਮ ਬਿੰਨ੍ਹੇ। ⁷ ਇਸਰਾਏਲ ਦੇ ਮਨੁੱਖਾਂ ਨੇ ਉਹਨਾਂ ਹਿੱਵੀਆਂ ਨੂੰ ਆਖਿਆ, ਸ਼ਾਇਦ ਤੁਸੀਂ

* 9:1 9:1 ਯਹਦਨ ਨਹੀਂ ਦੇ ਪੱਛਮ ਵੱਲ † 9:4 9:4 ਆਪਣੇ ਲਈ ਭੋਜਣ ਤਿਆਰ ਕੀਤਾ

সাড়ে বিঁচ হী বঁসদে হো তাং অসৰ্মি তুহাড়ে নাল নেম কিবেঁ বঁনু লঘীষে? ৮ দিৰ
উহনাং নে যহোস্বআ নে আখিআ, অসৰ্মি তাং তুহাড়ে দাস হাং তাং যহোস্বআ নে
উহনাং নুঁ আখিআ, তুসৰি কেণ হো অতে কিঁচেঁ আষে হো? ৯ উহনাং নে আখিআ,
তুহাড়ে দাস ইঁক বছুত দুৱ দেস তেঁ তুহাড়ে পৰমেসুৱ দে নাম দে কাৰণ আষে
হন কিউঁ জে অসৰ্মি উহ দী ধুম মুটী হৈ নালে জে কুশ উহ নে মিসৱ বিঁচ
কীভা। ১০ অতে জে কুশ অমেৰীয়াঁ দে দেহাং রাজিআঁ নাল জিহড়ে যৰদন
দে পাৰ সন কীভা অৱস্থাত সীহোন হস্বোন দে রাজে অতে উগ বাস্তান দে
রাজে নাল জিহড় অস্তাৱেষ বিঁচ সন। ১১ তদ সাড়ে বজুৱৰগাঁ অতে সাড়ে
দেস দে সাৱে বসনীকাৰ নে সানুঁ আখিআ কিআপটে হঁৱ বিঁচ রসত লৈ কে
উহনাং দে মিলণ লঘী জাষি অতে উহনাং নুঁ আষে কিঅসৰ্মি তুহাড়ে দাস হাং
মে হুণ সাড়ে নাল ইঁক নেম বঁনু। ১২ ইহ সাড়ী রেটী অসৰ্মি আপটে খাণ
লঘী আপণিয়াঁ ঘৰাং তেঁ গৱম-গৱম লঘী সী জিস দিন অসৰ্মি তুহাড়ে
কোল আউণ লঘী নিঁকলে, পৰ হুণ ঵েখে উহ সুঁকী অতে উলী লৱী হোঁয়ী
হৈ। ১৩ অতে ইহ ম্য দীয়াঁ মঞ্চকাং জিহজীয়াঁ অসৰ্মি ভৱীয়াঁ নবীয়াঁ সন
পৰ হুণ ঵েখে উহ পাট গায়ীয়াঁ হন অতে সাড়ে কঁপঁজে অতে জুঁতে ইস বঁঁড়ে
লৰ্মে সঢ়ৰ নাল রঁচ গাষে হন। ১৪ তাং উহনাং মনুঁখাং নে উহনাং দী রসত
তেঁ লিআ পৰ উহনাং নে যহোবাহ দী সলাহ না লঘী। ১৫ উস তেঁ বাঅদ
যহোস্বআ নে উহনাং নাল সুলাহ কৰ লঘী অতে উহনাং নাল জীবন দা
নেম বঁনুৱা অতে মঁডলী দে পুৱানাং নে উহনাং নাল সহু খাষী।

১৬ তাং ইস তুৰুঁ হোইআ কিউহনাং দে নেম বঁনুণ দে তিঁন দিন মগৱে
উহনাং নে সুণিআ কিউহ উহ উহনাং দে গুআঁচ্ছি হন অতে উহনাং দে বিঁচ হী
বঁসদে হন। ১৭ তাং ইসৱাষেলীয়াঁ নে কুচ কীভা অতে তীজে দিন উহনাং দে
স্বাহিৱ বিঁচ আ গাষে অতে উহনাং দে স্বাহিৱ গিবাইন, কঢ়ীৱাহ, বাএৱেষ
অতে কিৱজথ-যাগীম সন। ১৮ ইসৱাষেলীয়াঁ নে উহনাং নুঁ নহীঁ মাৱিআ,
কিউঁ জে সভা দে পুৱানাং নে উহনাং নাল ইসৱাষেল দে পৰমেসুৱ যহোবাহ
দী সহু খাষী সী অতে সাৱী সভা পুৱানাং দে বিঁৰুঁয় বুঝ-বুঝাউণ লঁগ
পঁষী। ১৯ পৰ সাৱিআঁ পুৱানাং নে সাৱী সভা নুঁ আখিআ কিঅসৰ্মি উহনাং
নাল ইসৱাষেল দে পৰমেসুৱ যহোবাহ দী সহু খাষী হৈ ইস লঘী অসৰ্মি
উহনাং নুঁ হঁৱ নহীঁ লা সকদে। ২০ অসৰ্মি উহনাং লঘী ইহ কৱাংৰে কি�
অসৰ্মি উহনাং নুঁ জীউঁদে রহিণ দেষীষে মতে সাড়ে উতে ইস সহু দে নাল ক্ৰোয়

ਆ ਪਵੇ ਜਿਹੜੀ ਅਸੀਂ ਉਹਨਾਂ ਦੇ ਨਾਲ ਖਾਧੀ ਹੈ। 21 ਪ੍ਰਧਾਨਾਂ ਨੇ ਉਹਨਾਂ ਨੂੰ ਆਖਿਆ, ਉਹਨਾਂ ਨੂੰ ਜੀਉਂਦੇ ਰਹਿਣ ਦਿਓ ਤਾਂ ਜੋ ਉਹ ਸਾਰੀ ਸਭਾ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਹੋਣ ਜਿਵੇਂ ਪ੍ਰਧਾਨਾਂ ਨੇ ਉਹਨਾਂ ਨਾਲ ਗੱਲ ਕੀਤੀ ਸੀ।

22 ਯਹੋਸ਼ੂਆ ਨੇ ਉਹਨਾਂ ਨੂੰ ਬੁਲਾ ਕੇ ਆਖਿਆ ਕਿ ਤੁਸੀਂ ਸਾਨੂੰ ਇਹ ਆਖ ਕੇ ਧੋਖਾ ਦਿੱਤਾ ਕਿ ਅਸੀਂ ਤੁਹਾਥੋਂ ਬਹੁਤ ਦੂਰ ਦੇਸ ਦੇ ਹਾਂ ਜਦ ਕਿ ਤੁਸੀਂ ਸਾਡੇ ਵਿੱਚ ਹੀ ਵੱਸਦੇ ਹੋ। 23 ਹੁਣ ਤੁਸੀਂ ਸਰਾਪੀ ਹੋ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਨਾ ਰਹੇਗਾ ਜਿਹੜਾ ਗੁਲਾਮ ਅਰਥਾਤ ਮੇਰੇ ਪਰਮੇਸ਼ੁਰ ਦੇ ਘਰ ਲਈ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲਾ ਨਾ ਹੋਵੇ। 24 ਉਹਨਾਂ ਨੇ ਯਹੋਸ਼ੂਆ ਨੂੰ ਉੱਤਰ ਦੇ ਕੇ ਆਖਿਆ ਕਿ ਤੁਹਾਡੇ ਗੁਲਾਮਾਂ ਨੂੰ ਸੱਚ-ਮੁੱਚ ਦੱਸਿਆ ਗਿਆ ਸੀ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮੁਸਾ ਆਪਣੇ ਦਾਸ ਨੂੰ ਇਹ ਸਾਰਾ ਦੇਸ ਤੁਹਾਨੂੰ ਦੇਣ ਦਾ ਅਤੇ ਇਸ ਦੇਸ ਦੇ ਸਾਰੇ ਵਾਸੀਆਂ ਨੂੰ ਨਾਸ ਕਰਨ ਦਾ ਹੁਕਮ ਦਿੱਤਾ ਸੀ ਸੋ ਅਸੀਂ ਤੁਹਾਡੇ ਅੱਗੋਂ ਆਪਣੀਆਂ ਜਾਨਾਂ ਲਈ ਬਹੁਤ ਡਰੇ ਤਾਂ ਅਸੀਂ ਇਹ ਕੰਮ ਕੀਤਾ। 25 ਹੁਣ ਵੇਖੋ ਅਸੀਂ ਤੁਹਾਡੇ ਹੱਥ ਵਿੱਚ ਹਾਂ, ਜੋ ਵਰਤਾਵਾ ਤੁਹਾਡੀ ਨਿਗਾਹ ਵਿੱਚ ਚੰਗਾ ਅਤੇ ਠੀਕ ਹੈ ਸੋ ਸਾਡੇ ਨਾਲ ਕਰੋ। 26 ਉਸ ਨੇ ਉਹਨਾਂ ਨਾਲ ਉਹ ਕੀਤਾ ਅਤੇ ਇਸਰਾਏਲੀਆਂ ਦੇ ਹੱਥੋਂ ਉਹਨਾਂ ਨੂੰ ਬਚਾ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਨਾ ਵੱਡਿਆ। 27 ਯਹੋਸ਼ੂਆ ਨੇ ਉਸੇ ਦਿਨ ਉਹਨਾਂ ਨੂੰ ਲੱਕੜਾਂ ਪਾੜਨ ਅਤੇ ਪਾਣੀ ਭਰਨ ਵਾਲੇ ਸਭਾ ਲਈ ਅਤੇ ਯਹੋਵਾਹ ਦੀ ਜਗਵੇਦੀ ਲਈ ਉਸੇ ਥਾਂ ਉੱਤੇ ਜਿਹੜਾ ਉਹ ਚੁਣੇ ਅੱਜ ਤੱਕ ਹੀ ਠਹਿਰਾਇਆ।

10

ਅਮੋਰੀਆਂ ਉੱਤੇ ਜਿੱਤ

1 ਜਦ ਯਰੂਸ਼ਲਾਮ ਦੇ ਰਾਜੇ ਅਦੋਨੀ ਸਦਕ ਨੇ ਸੁਣਿਆ ਕਿ ਯਹੋਸ਼ੂਆ ਨੇ ਕਿਵੇਂ ਅਈ ਨੂੰ ਜਿੱਤ ਲਿਆ, ਉਹ ਦਾ ਸੱਤਿਆਨਾਸ ਕਰ ਸੁੱਟਿਆ ਹੈ। ਜਿਵੇਂ ਉਸ ਨੇ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਉਸੇ ਤਰ੍ਹਾਂ ਉਸ ਨੇ ਅਈ ਅਤੇ ਉਹ ਦੇ ਰਾਜੇ ਨਾਲ ਵੀ ਕੀਤਾ, ਕਿਵੇਂ ਗਿਬਉਨ ਦੇ ਵਾਸੀਆਂ ਨੇ ਇਸਰਾਏਲ ਨਾਲ ਮੇਲ ਕਰ ਲਿਆ ਅਤੇ ਉਹਨਾਂ ਦੇ ਨਾਲ ਰਹਿੰਦੇ ਹਨ। 2 ਤਦ ਉਹ ਬਹੁਤ ਡਰੇ ਕਿਉਂ ਜੋ ਗਿਬਉਨ ਇੱਕ ਵੱਡਾ ਸ਼ਹਿਰ ਸੀ ਅਤੇ ਪਾਤਸ਼ਾਹੀ ਸੀ ਸਗੋਂ ਉਹ ਅਈ ਨਾਲੋਂ ਵੱਡਾ ਸੀ ਅਤੇ ਉਹ ਦੇ ਸਾਰੇ ਮਨੁੱਖ ਸੁਰਮੇ ਸਨ। 3 ਯਰੂਸ਼ਲਾਮ ਦੇ ਰਾਜੇ ਅਦੋਨੀ ਸਦਕ

ନେ ହବରେନ ଦେ ରାଜେ ହୋହାମ ନୁଁ ଅତେ ଯରମୂଖ ଦେ ରାଜେ ଫିରାମ ନୁଁ ଅତେ ଲାକୀସ୍ତ ଦେ ରାଜେ ଯାଙ୍ଗୀଆ ନୁଁ ଅତେ ଅଗଲେନ ଦେ ରାଜେ ଦସୀର ନୁଁ ସୁନେହା ଭେଜିଆ ୫ ମେରେ କୋଲ ଆଚି ଅତେ ମେରୀ ସହାଇତା କରେ ତାଂ ଜେ ଆସି ଗିବାର୍ଦିନ ନୁଁ ମାର ଦେଇଏ କିଉଁ ଜେ ଉହ ନେ ଯହେମ୍ବା ଅତେ ଇମରାଏଲୀଆଂ ନାଲ ମେଲ କର ଲିଆ ହୈ । ୫ ତାଂ ଅମେରୀଆଂ ଦେ ପେଜାଂ ରାଜିଆଂ ଅରଥାତ ଯରୁଷାଲମ ଦେ ରାଜେ, ହବରେନ ଦେ ରାଜେ, ଯରମୂଖ ଦେ ରାଜେ, ଲାକୀସ୍ତ ଦେ ରାଜେ ଅତେ ଅଗଲେନ ଦେ ରାଜେ ଇକଠେ ହେଏ ଅତେ ଉହ ଅତେ ଉହନାଂ ଦୀ ସାରୀ ଢେଜ ନେ ଚଙ୍ଗାଈ କୀତି ଅତେ ଗିବାର୍ଦିନ ଦେ ସାହମଣେ ଡେରେ ଲା କେ ଉହ ଦେ ଵିରୁଧ୍ୟ ଯୁୟ କୀତା ।

୬ ଗିବାର୍ଦିନ ଦେ ମନୁଖାଂ ନେ ଯହେମ୍ବା କୋଲ ଜିହଙ୍ଗା ଗିଲଗାଲ ଦେ ଡେରେ ଵିଚ୍ଛ ମୀ ସୁନେହା ଭେଜିଆ କି ଆପଣା ହୁଁ ଆପଣେ ଦାମାଂ ତେଣୁ ନା ହଟାଈଁ । ଛେତି ନାଲ ସାଡେ କୋଲ ଆଚି ଅତେ ସାନୁଁ ବସାଇ ଅତେ ସାଡି ସହାଇତା କରେ କିଉଁ ଜେ ଅମେରୀଆଂ ଦେ ସାରେ ରାଜେ ଜିହଙ୍ଗେ ପରବତ ଉତ୍ତର ଵ୍ୟକ୍ତି ହନ ସାଡେ ଵିରୁଧ୍ୟ ଇକଠେ ହେଏ ହନ । ୭ ଯହେମ୍ବା ନାଲେ ସାରେ ଯୋଧେ ଅତେ ସାରେ ମୁରବୀର ଗିଲଗାଲ ତେଣୁ ଚକ୍ରେ । ୮ ଯହେମ୍ବା ନେ ଯହେମ୍ବା ନୁଁ ଆଖିଆ, ତୁଁ ଉହନାଂ ତେଣୁ ନା ଡର କିଉଁ ଜେ ମେଣ୍ଡ ଉହନାଂ ନୁଁ ତେରେ ହୁଁ ଦିନ ଦିନ ହେବାର ହୈ । ଉହନାଂ ଵିଚ୍ଛିନ୍ନ କୋଈ ଦୀ ତେରେ ଅଂଗେ ଖଜ୍ନା ନା ହେ ସକେଗା । ୯ ଯହେମ୍ବା ନେ ଗିଲଗାଲ ତେଣୁ ସାରୀ ରାତ ତୁର କେ ଉହନାଂ ଉତ୍ତର ଅଚାନକ ହମଳା କୀତା । ୧୦ ଯହେମ୍ବା ନେ ଇମରାଏଲ ଦେ ଅଂଗେ ଉହନାଂ ନୁଁ ଘସରା ଦିନ ଅତେ ଉହ ନେ ଉହନାଂ ନୁଁ ଗିବାର୍ଦିନ ଵିଚ୍ଛ ଵୱଢି ମାର ନାଲ ମାର ମୁଣ୍ଡିଆ ଅତେ ଉହ ନେ ବୈତ-ହେରେନ ଦୀ ଚଙ୍ଗାଈ ଦେ ରାହ ଵିଚ୍ଛ ଉହନାଂ ଦା ପିଂଛା କୀତା ଅତେ ଉହନାଂ ନୁଁ ଅଜ୍ଞେକାହ ଅତେ ମୱକଦାହ ତଙ୍କ ମାରଦା ଗିଆ । ୧୧ ଇମ ତରୁଂ ହେଇଆ କି ଜଦ ଉହ ଇମରାଏଲ ଦେ ଅଂଗେ ଭଜେ ଜାଂଦେ ସନ ତାଂ ବୈତ-ହେରେନ ଦୀ ଚଙ୍ଗାଈ କୋଲ ଯହେମ୍ବା ନେ ଉହନାଂ ଉତ୍ତର ଅକାଶେ ଵୱଢେ-ଵୱଢେ ପଥର ଅଜ୍ଞେକାହ ତଙ୍କ ଇଉଁ ମୁଁ ଟେ କି ଉହ ମର ଗାଏ । ଜିହଙ୍ଗେ ଗଜିଆଂ ନାଲ ମରେ ଉହ ଉହନାଂ ତେଣୁ ଦ୍ୟ ମନ, ଜିହଙ୍ଗେ ଇମରାଏଲ ଦୀ ତଲାଵାର ନାଲ ଦ୍ୟଦ୍ୟ ଗାଏ ।

୧୨ ଉମ ଦିନ ଜଦ ଯହେମ୍ବା ନେ ଅମେରୀଆଂ ନୁଁ ଇମରାଏଲୀଆଂ ଦେ ଵ୍ୟକ୍ତ ଵିଚ୍ଛ କର ଦିନ ଅତେ ଇମରାଏଲୀଆଂ ଦେ ଦେଖଦିଆଂ ଯହେମ୍ବା ନେ ଆଖିଆ,
“ହେ ମୁରଜ, ଗିବାର୍ଦିନ ଉତ୍ତର, ଅତେ ହେ ଚଂଦରମା,
ଅଞ୍ଜାଲେନ ଦୀ ଖଣ୍ଡ ଵିଚ୍ଛ ଠହିରିଆ ରହି”
୧୩ ତଦ ମୁରଜ ଠହିର ଗିଆ ଅତେ ଚଂଦରମା ଖଜ୍ନା ରିହା,

ਜତ ତୁକ କେମ ନେ ଆପଣେ ଵୈରීଆଂ ତେ ବଦଳା ନା ଲିଆ ।

କୀ ଏହ ଯାପ୍ରାତ ଦୀ ପେଖି ଵିଚ ଲିଖିଆ ହୋଇଆ ନହିଁ? ମେ ମରଜ ଅକାମ୍ଭ ଦେ ଵିଚକାର ଖଜ୍ଞା ରିହା ଅତେ ସାରି ଦିହାଙ୍ଗୀ ଡୁଃଖଣ ଦୀ ଛେତ୍ରୀ ନା କିତି ।
14 ଏମ ତେ ଅଂଗେ ଜାଂ ପିଁଛେ ଅଜିହା ଦିନ କଦି ନହିଁ ହୋଇଆ କି ଯହେବାହ ନେ ମନୁଖ ଦୀ ଅବାଜ୍ ମୁଣ୍ଡି ହେବେ କିଉ ଜେ ଯହେବାହ ଇମରାଷେଲ ଲଈ ଲଜ୍ଜିଆ ।

15 ଯହେମ୍ବୁଆ ଅତେ ସାରା ଇମରାଷେଲ ଉହ ଦେ ନାଲ ଗିଲଗାଲ ଦେ ଡେରେ ନୂଁ ମୁଢ଼େ ।

ଅମେରୀଆଂ ଦେ ପଞ୍ଜାଂ ରାଜାଂ ନୂଁ ବର୍ଦ୍ଦି ବଣାଉଣା

16 ପର ଏହ ପଞ୍ଜ ରାଜେ ନୱସ ଗାଏ ଅତେ ମକ୍ବେଦାହ ଦୀ ଗୁଢା ଵିଚ ଜା ଲୁକେ ।
17 ତାଂ ଯହେମ୍ବୁଆ ନୂଁ ଦୌମିଆ ଗିଆ କି ଉହ ପଞ୍ଜ ରାଜେ ଲୱଭ ଗାଏ ହନ ଅତେ
ମକ୍ବେଦାହ ଦୀ ଗୁଢା ଵିଚ ଲୁକେ ହୋଏ ହନ । 18 ତାଂ ଯହେମ୍ବୁଆ ନେ ଆଖିଆ କି ଗୁଢା
ଦେ ମୁଁହ ଉତେ ଵୁଁଡେ-ଵୁଁଡେ ପଂଚର ରଂଖ ଦିଓ ଅତେ ଉହନାଂ ଦୀ ରାଖି ଲଈ ମନୁଖ ଉହ
ଦେ କୋଲ ଖଜ୍ଞା କର ଦିଓ । 19 ପର ତୁମ୍ଭିନୀ ନା ଖଜ୍ଞ ହୋଇଓ, ଆପଣେ ଵୈରීଆଂ ଦା
ପିଁଛା କରେ ଅତେ ଉହନାଂ ଦେ ଵିଚେ ଜିହଙ୍ଗେ ପିଁଛେ ରହି ଗାଏ ହନ ଉହନାଂ ନୂଁ ମାରେ ।
ଉହନାଂ ନୂଁ ଆପଣେ ସହିରାଂ ଵିଚ ଦିନ ନା ଦିଓ କିଉ ଜେ ଯହେବାହ ତୁହାଡେ
ପରମେଶ୍ୱର ନେ ଉହନାଂ ନୂଁ ତୁହାଡେ ହେବୁ ଵିଚ ଦେ ଦିଁତା ହେ । 20 ଏଇ ତରୁଂ ହୋଇଆ
କି ଜତ ଯହେମ୍ବୁଆ ଅତେ ଇମରାଷେଲୀଆଂ ନେ ଉହନାଂ ନୂଁ ଅତ ଵୁଁଡ଼ି ମାର ନାଲ
ମାର କେ ମୁକା ଦିଁତା ତାଂ ଉହନାଂ ଦେ ଜିହଙ୍ଗେ ପିଁଛେ ରହି ଗାଏ ମନ ଉହନାଂ ଗଜ୍ଞା
ଦାଲେ ସହିରାଂ ଵିଚ ଜା ଦାଖେ । 21 ସାରେ ଲୋକ ଯହେମ୍ବୁଆ କୋଲ ମକ୍ବେଦାହ ଦେ ଡେରେ ନୂଁ
ମୁଲାହ ନାଲ ମୁଜ୍ଜ ପଟେ ଅତେ କିମେ ନେ ଆପଣା ମୁଁହ କିମେ ଇମରାଷେଲୀ ଦେ ଦିରୁୟ
ନା ଖେଲିଥା ।

22 ଦିର ଯହେମ୍ବୁଆ ନେ ଆଖିଆ, ଗୁଢା ଦେ ମୁଁହ ନୂଁ ଖେଲ୍ଯେ ଅତେ ଗୁଢା ଵିଚେ ଏହ
ପଞ୍ଜେ ରାଜେ ମେରେ କୋଲ ଲୈ ଆଏ । 23 ଉହନାଂ ନେ ଉମେ ତରୁଂ ରୀ କିତା ଅତେ ଗୁଢା
ଵିଚେ ଏହ ପଞ୍ଜେ ରାଜେ ଉହ ଦେ କୋଲ ଲୈ ଆଏ ଅରଥାତ ଯତୁମଳମ ଦା ରାଜା,
ହସରେନ ଦା ରାଜା, ଯରମୁଖ ଦା ରାଜା, ଲାକୀମ ଦା ରାଜା ଅତେ ଅଗଲେନ ଦା
ରାଜା । 24 ଦିର ଏଇ ତରୁଂ ହୋଇଆ କି ଜତ ଉହ ଉହନାଂ ରାଜିଆଂ ନୂଁ ଯହେମ୍ବୁଆ
ଦେ କୋଲ ଲୈ ଆଏ ତାଂ ଯହେମ୍ବୁଆ ନେ ଇମରାଷେଲ ଦେ ସାରେ ମନୁଖାଂ ନୂଁ ମନ୍ଦିଆ ଅତେ
ଯୋଧିଆଂ ଦେ ସରଦାରାଂ ନୂଁ ଜିହଙ୍ଗେ ଉହ ଦେ ନାଲ ଜାଂଦେ ମନ ଆଖିଆ, ନେବେ ଆ କେ

ଆପଣେ ପୈର ଇହନାଂ ରାଜୀଆଂ ଦୀଆଂ ଗରଦନାଂ ଉତ୍ତି ରଂଖେ ମେ ଉହନାଂ ନେ ନେତ୍ରେ ଆ କେ ଆପଣେ ପୈର ଉହନାଂ ଦୀଆଂ ଗରଦନାଂ ଉତ୍ତି ରଂଖେ । 25 ଯହେମ୍ବା ନେ ଉହନାଂ ନୂତ୍ର ଅଧିକା, ନା ଡରେ ଅତେ ନା ଘସରାଓ । ତକଜେ ହୋବେ ଅତେ ହେମଲା ରଂଖେ କିଉଠି ଜେ ଯହେବାହ ତୁହାଡେ ସାରେ ଦୈରୀଆଂ ନାଲ ଜିନ୍ଦୁନାଂ ଦେ ବିବୁର୍ଯ୍ୟ ତୁମ୍ଭି ଲଙ୍ଘଦେ ହେ ଅଜିହା ହି କରେଗା । 26 ଏଇମନ୍ତ ବାବାଦ ଯହେମ୍ବା ନେ ଉହନାଂ ନୁହେ ଜାନେ ମାର ମୁଁଟିଆ ଅତେ ଉହନାଂ ନୁହେ ପଞ୍ଜାଂ ରୁକ୍ଷାଂ ଉତ୍ତି ଟଙ୍ଗ ଦିଁତା ଅତେ ଉହ ସାମାଂ ତଙ୍କ ଉହନାଂ ରୁକ୍ଷାଂ ଉତ୍ତି ଟର୍ଗେ ରହେ । 27 ତାଂ ଏଇମନ୍ତ ତରୁଂ ହୋଇଥା କି ଜଦ ମୁରଜ ଛୁବଣ ଲାଗା ତଦ ଯହେମ୍ବା ନେ ହୁକମ ଦିଁତା ମେ ଉହନାଂ ନେ ଉହନାଂ ନୁହେ ରୁକ୍ଷାଂ ଉତ୍ତି ଲାହ ଲିଆ ଅତେ ଉମ୍ବା ଗୁଢା ବିଚ ଜିନ୍ଦେ ଉହ ଲୁକେ ମନ ମୁଁଟ ଦିଁତା ଅତେ ଉମ୍ବା ଗୁଢା ଦେ ମୁହଁ ଉତ୍ତି ଵୁଡେ-ଵୁଡେ ପଂଖର ରଂଖ ଦିଁତେ ଜିହଜେ ଅନ୍ତ ଦେ ଦିନ ତଙ୍କ ଦୀର୍ଘ ହନ ।

ଅମେରୀ ରାଜ ଉତ୍ତି ହୋର ଦୟ କେ ଜିନ୍ଦେ

28 ଯହେମ୍ବା ନେ ଉମ୍ବା ଦିନ ମକ୍ବେଦାହ ନୁହେ ଲୈ ଲିଆ ଅତେ ଉହ ନୁହେ ଅତେ ଉହ ଦେ ରାଜେ ନୁହେ ତଳଦାର ଦୀ ଯାର ନାଲ ଵୁଢ଼ ମୁଁଟିଆ । ଉମ୍ବା ନେ ଉହନାଂ ଦା ଅତେ ଉହ ଦେ ସାରେ ପ୍ରାଣୀଆଂ ଦା ମୁଁଟିଆନାମ କର ଦିଁତା । ଉମ୍ବା ନେ କିମେ ନୁହେ ଦୀ ବାକୀ ନା ଛାନ୍ଦିଆ ଅତେ ଉମ୍ବା ନେ ମକ୍ବେଦାହ ଦେ ରାଜେ ନାଲ ତିବେ ହି କୀତା ଜିବେ ଯରିହେ ଦେ ରାଜେ ନାଲ କୀତା ମୀ ।

29 ଫିର ଯହେମ୍ବା ଅତେ ସାରା ଇମରାଏଲ ଉହ ଦେ ନାଲ ମକ୍ବେଦାହ ତେ ଲିବନାହ ନୁହେ ଗାଏ ଅତେ ଲିବନାହ ନାଲ ଯୁଧ କୀତା । 30 ଅତେ ଯହେବାହ ନେ ଉମ୍ବା ନୁହେ ଦୀ ଅତେ ଉମ୍ବା ଦେ ରାଜେ ନୁହେ ଦୀ ଇମରାଏଲ ଦେ ହୁଖ ବିଚ ଦେ ଦିଁତା ଅତେ ଉହ ନେ ଉମ୍ବା ଦେ ସାରେ ପ୍ରାଣୀଆଂ ନୁହେ ତଳଦାର ଦୀ ଯାର ନାଲ ଵୁଢ଼ ମୁଁଟିଆ । ଉହ ନେ କିମେ ନୁହେ ଉମ୍ବା ଦେ ବିଚ ବାକୀ ନା ଛାନ୍ଦିଆ ଅତେ ଉମ୍ବା ଦେ ରାଜେ ନାଲ ଉମ୍ବା ତରୁଂ ହି କୀତା ଜିବେ ଯରିହେ ଦେ ରାଜେ ନାଲ କୀତା ମୀ ।

31 ତାଂ ଯହେମ୍ବା ଅତେ ଉହ ଦେ ନାଲ ସାରା ଇମରାଏଲ ଲିବନାହ ତେ ଲାକୀଶ ନୁହେ ଲେଖେ ଅତେ ଉମ୍ବା ଦେ ସାହମଣେ ଡେରେ ଲା କେ ଉମ୍ବା ଦେ ନାଲ ଯୁଧ କୀତା । 32 ତାଂ ଯହେବାହ ନେ ଲାକୀଶ ସାହିର ନୁହେ ଇମରାଏଲ ଦେ ହୁଖ ବିଚ ଦେ ଦିଁତା ଅତେ ଉହ ନେ ଦୂଜେ ଦିନ ଉହ ନୁହେ ଜିତ ଲିଆ ଅତେ ଉମ୍ବା ନୁହେ ଅତେ ଉମ୍ବା ଦେ ପ୍ରାଣୀଆଂ ନୁହେ ତଳଦାର ଦୀ ଯାର ନାଲ ଵୁଢ଼ ମୁଁଟିଆ ଜିବେ ଉହ ନେ ଲିବନାହ ନାଲ କୀତା ମୀ ।

33 ਤਦ ਗਜ਼ਰ ਸ਼ਹਿਰ ਦਾ ਰਾਜਾ ਹੋਰਾਮ ਉਤਾਹਾਂ ਲਾਕੀਸ਼ ਦੀ ਸਹਾਇਤਾ ਲਈ ਆਇਆ ਅਤੇ ਯਹੋਸੁਆ ਨੇ ਉਹ ਨੂੰ ਅਤੇ ਉਹ ਦੇ ਲੋਕਾਂ ਨੂੰ ਇਉਂ ਮਾਰਿਆ ਕਿ ਕੋਈ ਬਾਕੀ ਨਾ ਰਿਹਾ ।

34 ਤਾਂ ਯਹੋਸੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਲਾਕੀਸ਼ ਦੇ ਪੱਛਮ ਤੋਂ ਅਗਲੋਨ ਸ਼ਹਿਰ ਨੂੰ ਲੰਪੇ ਅਤੇ ਉਹ ਦੇ ਸਾਹਮਣੇ ਡੇਰੇ ਲਾ ਕੇ ਉਹ ਦੇ ਨਾਲ ਯੁੱਧ ਕੀਤਾ । 35 ਅਤੇ ਉਸੇ ਦਿਨ ਉਹ ਨੂੰ ਜਿੱਤ ਲਿਆ ਅਤੇ ਉਹ ਨੂੰ ਤਲਵਾਰ ਦੀ ਧਾਰ ਨਾਲ ਵੱਡੇ ਸੁੱਟਿਆ ਅਤੇ ਉਸੇ ਦਿਨ ਉਹ ਦੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ਜਿਵੇਂ ਉਸ ਲਾਕੀਸ਼ ਨਾਲ ਕੀਤਾ ਸੀ ।

36 ਫਿਰ ਯਹੋਸੁਆ ਅਤੇ ਉਸ ਦੇ ਨਾਲ ਸਾਰਾ ਇਸਰਾਏਲ ਅਗਲੋਨ ਤੋਂ ਹਬਰੋਨ ਸ਼ਹਿਰ ਨੂੰ ਉਤਾਹਾਂ ਗਏ ਅਤੇ ਉਹ ਦੇ ਨਾਲ ਯੁੱਧ ਕੀਤਾ । 37 ਅਤੇ ਉਹ ਨੂੰ ਜਿੱਤ ਲਿਆ ਤਾਂ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਉਹ ਦੇ ਸਾਰੇ ਸ਼ਹਿਰਾਂ ਨੂੰ ਉਹ ਦੇ ਸਾਰੇ ਪ੍ਰਾਣੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਡੇ ਸੁੱਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਜਿਵੇਂ ਉਸ ਅਗਲੋਨ ਨਾਲ ਕੀਤਾ ਸੀ ਸਗੋਂ ਉਹ ਦਾ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ।

38 ਯਹੋਸੁਆ ਅਤੇ ਸਾਰੇ ਇਸਰਾਏਲ ਨੇ ਉਸ ਨਾਲ ਦਬੀਰ ਨੂੰ ਮੁੜ ਕੇ ਉਸ ਨਾਲ ਯੁੱਧ ਕੀਤਾ । 39 ਉਸ ਨੇ ਉਹ ਨੂੰ ਅਤੇ ਉਹ ਦੇ ਰਾਜੇ ਨੂੰ ਅਤੇ ਉਹ ਦੇ ਸਾਰੇ ਸ਼ਹਿਰਾਂ ਨੂੰ ਜਿੱਤ ਲਿਆ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਡੇ ਸੁੱਟਿਆ ਅਤੇ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਦਿੱਤਾ, ਕਿਸੇ ਨੂੰ ਬਾਕੀ ਨਾ ਛੱਡਿਆ । ਜਿਵੇਂ ਉਸ ਨੇ ਹਬਰੋਨ ਅਤੇ ਲਿਬਨਾਹ ਅਤੇ ਉਹਨਾਂ ਦੇ ਰਾਜਿਆਂ ਨਾਲ ਕੀਤਾ ਸੀ ਉਸੇ ਤਰ੍ਹਾਂ ਉਸ ਨੇ ਦਬੀਰ ਅਤੇ ਉਹ ਦੇ ਰਾਜੇ ਨਾਲ ਕੀਤਾ ।

40 ਇਉਂ ਯਹੋਸੁਆ ਨੇ ਸਾਰੇ ਦੇਸ਼ ਨੂੰ ਅਰਥਾਤ ਪਹਾੜੀ ਦੇਸ਼, ਦੱਖਣ, ਬੇਟ, ਢਾਲਾਂ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਬਾਕੀ ਨਾ ਛੱਡਿਆ ਸਗੋਂ ਉਹ ਦੇ ਸਾਰੇ ਪ੍ਰਾਣੀਆਂ ਦਾ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਹੁਕਮ ਦਿੱਤਾ ਸੀ । 41 ਯਹੋਸੁਆ ਨੇ ਉਹਨਾਂ ਨੂੰ ਕਾਦੇਸ਼-ਬਰਨੇਆ ਤੋਂ ਅੱਜਾਹ ਤੱਕ ਅਤੇ ਗੋਸ਼ਨ ਦੇ ਸਾਰੇ ਦੇਸ਼ ਨੂੰ ਗਿਬਓਨ ਤੱਕ ਨਾਸ ਕੀਤਾ । 42 ਯਹੋਸੁਆ ਨੇ ਉਹਨਾਂ ਸਾਰੇ ਰਾਜਿਆਂ ਨੂੰ ਅਤੇ ਉਹਨਾਂ ਦੇ ਸਾਰੇ ਦੇਸ਼ਾਂ ਨੂੰ ਇੱਕੋ ਹੀ ਸਮੇਂ ਵਿੱਚ ਇਸ ਕਾਰਨ ਜਿੱਤ ਲਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸਰਾਏਲ ਲਈ ਲਜ਼ਿਆ । 43 ਫਿਰ ਯਹੋਸੁਆ ਅਤੇ ਸਾਰਾ ਇਸਰਾਏਲ ਉਸ ਦੇ ਨਾਲ ਗਿਲਗਾਲ ਦੇ ਡੇਰੇ ਨੂੰ ਮੁੜੇ ।

11

ਰਾਜਾ ਯਾਬੀਨ ਅਤੇ ਉਸ ਦੇ ਸਹਾਇਕਾਂ ਨੂੰ ਯਹੇਸ਼ੂਆ ਦੁਆਰਾ ਹਰਾਇਆ ਜਾਣਾ

੧ ਜਦ ਹਾਸੋਰ ਦੇ ਰਾਜੇ ਯਾਬੀਨ ਨੇ ਇਹ ਸੁਣਿਆ ਤਾਂ ਉਸ ਨੇ ਮਾਦੇਨ ਦੇ ਰਾਜੇ ਯੋਬਾਬ ਅਤੇ ਸਿਮਰੋਨ ਦੇ ਰਾਜੇ ਅਤੇ ਅਕਸ਼ਾਫ਼ ਦੇ ਰਾਜੇ ਨੂੰ ਸੁਨੇਹਾ ਭੇਜਿਆ। **੨** ਨਾਲੇ ਉਹਨਾਂ ਰਾਜਿਆਂ ਨੂੰ ਜਿਹੜੇ ਉਤਰ ਵੱਲ ਪਹਾੜੀ ਦੇਸ ਵਿੱਚ ਅਤੇ ਕਿੰਨਰਥ ਦੇ ਦੱਖਣ ਵੱਲ ਮੈਦਾਨ ਵਿੱਚ ਅਤੇ ਬੇਟ ਵਿੱਚ ਅਤੇ ਲਹਿੰਦੇ ਵੱਲ ਦੇਰ ਦੀਆਂ ਉਚਿਅਈਆਂ ਵਿੱਚ ਸਨ। **੩** ਨਾਲੇ ਕਨਾਨੀਆਂ ਨੂੰ ਜਿਹੜੇ ਪੂਰਬ ਅਤੇ ਪੱਛਮ ਵੱਲ ਸਨ ਅਤੇ ਅਮੇਰੀਆਂ ਨੂੰ ਅਤੇ ਹਿੱਤੀਆਂ ਨੂੰ ਅਤੇ ਫਰਿਜ਼ੀਆਂ ਨੂੰ ਅਤੇ ਯਸੂਸੀਆਂ ਨੂੰ ਜਿਹੜੇ ਪਰਬਤ ਵਿੱਚ ਸਨ ਅਤੇ ਹਿੱਵੀਆਂ ਨੂੰ ਜਿਹੜੇ ਹਰਮੇਨ ਦੇ ਹੇਠ ਮਿਸਪਾਹ ਦੇ ਦੇਸ ਵਿੱਚ ਸਨ। **੪** ਅਤੇ ਉਹ ਅਤੇ ਉਹਨਾਂ ਦੀਆਂ ਸਾਰੀਆਂ ਸੈਨਾਂ ਬਾਹਰ ਨਿੱਕਲੀਆਂ। ਉਹ ਢੇਰ ਸਾਰੇ ਲੋਕ ਗਿਣਤੀ ਵਿੱਚ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂ ਸਨ ਨਾਲੇ ਪੇੜੇ ਅਤੇ ਰੱਖ ਵੀ ਬਹੁਤ ਹੀ ਸਨ। **੫** ਤਾਂ ਇਹ ਸਾਰੇ ਰਾਜੇ ਇਕੱਠੇ ਹੋਏ ਅਤੇ ਆ ਕੇ ਉਹਨਾਂ ਨੇ ਮੇਰੋਮ ਦੇ ਪਾਣੀਆਂ ਕੋਲ ਡੇਰੇ ਲਾਏ ਤਾਂ ਜੋ ਇਸਰਾਏਲ ਨਾਲ ਯੁੱਧ ਕਰਨ।

੬ ਉਸ ਤੋਂ ਬਾਅਦ ਯਹੇਵਾਹ ਨੇ ਯਹੇਸ਼ੂਆ ਨੂੰ ਆਖਿਆ, ਉਹਨਾਂ ਦੇ ਅੱਗੋਂ ਨਾ ਡਰ ਕਿਉਂ ਜੋ ਭਲਕੇ ਇਸੇ ਵੇਲੇ ਮੈਂ ਇਹਨਾਂ ਸਾਰਿਆਂ ਨੂੰ ਇਸਰਾਏਲ ਦੇ ਵੱਸ ਵਿੱਚ ਕਰਕੇ ਮਰਵਾ ਦਿਆਂਗਾ! ਤੂੰ ਉਹਨਾਂ ਦੇ ਘੋੜਿਆਂ ਦੀਆਂ ਵਾਗਾਂ ਵੱਡੇਗਾ ਅਤੇ ਉਹਨਾਂ ਦੇ ਰੱਖਾਂ ਨੂੰ ਅੱਗ ਨਾਲ ਸਾੜੇਗਾ। **੭** ਸੋ ਯਹੇਸ਼ੂਆ ਅਤੇ ਉਹ ਦੇ ਨਾਲ ਸਾਰੇ ਯੋਧੇ ਉਹਨਾਂ ਦੇ ਵਿਰੁੱਧ ਮੇਰੋਮ ਦੇ ਪਾਣੀਆਂ ਕੋਲ ਅਚਾਨਕ ਉਹਨਾਂ ਉਤੇ ਆਣ ਪਏ। **੮** ਅਤੇ ਯਹੇਵਾਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਮਾਰਿਆ ਅਤੇ ਵੱਡੇ ਸੀਦੇਨ ਤੱਕ ਅਤੇ ਮਿਸਰਫੋਬ-ਮਇਮ ਅਤੇ ਮਿਸਪੇਹ ਦੀ ਘਾਟੀ ਤੱਕ ਚੜ੍ਹਦੇ ਪਾਸੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਇਉਂ ਮਾਰਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਬਾਕੀ ਨਾ ਛੱਡਿਆ। **੯** ਅਤੇ ਯਹੇਸ਼ੂਆ ਨੇ ਉਹਨਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੇਵਾਹ ਨੇ ਉਹ ਨੂੰ ਆਖਿਆ ਸੀ। ਉਸ ਉਹਨਾਂ ਦਿਆਂ ਘੋੜਿਆਂ ਦੀਆਂ ਨਾੜਾਂ ਨੂੰ ਵੱਡ ਸੁੱਟਿਆ ਅਤੇ ਉਹਨਾਂ ਦੇ ਰੱਖਾਂ ਨੂੰ ਅੱਗ ਨਾਲ ਸਾੜ ਦਿੱਤਾ।

੧੦ ਤਾਂ ਇਸ ਸਮੇਂ ਯਹੇਸ਼ੂਆ ਮੁੜ ਆਇਆ ਅਤੇ ਹਾਸੋਰ ਨੂੰ ਲੈ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਵੱਡ ਸੁੱਟਿਆ ਕਿਉਂ ਜੋ ਹਾਸੋਰ ਪਹਿਲੇ ਸਮਿਆਂ ਵਿੱਚ

ইହନାଂ ସାରିଆଂ ରାଜିଆଂ ଦୀ ରାଜ୍ୟାନୀ ସୀ । 11 ଉହନାଂ ନେ ସାରେ ପ୍ରାଣୀଆଂ ନୂଂ ଜିହଙ୍ଗେ ଉମ ଦେ ଵିଚ ସନ ତଳଵାର ଦୀ ଯାର ନାଲ ଵୁଚ୍ଛ କେ ଉହନାଂ ଦା ସଂତ୍ତିଆନାସ କର ସୁଟିଆ । କୋଈ ପ୍ରାଣୀ ବାକୀ ନା ଛାଡ଼ିଆ ଗିଆ ଅତେ ଉମ ନେ ହାମୋର ନୂଂ ଅଂଗ ନାଲ ମାଝ ସୁଟିଆ । 12 ଅତେ ଯହେସୁଆ ନେ ଇହନାଂ ରାଜିଆଂ ଦେ ସାରେ ସ୍ଥାନିର ଅତେ ଉହନାଂ ଦେ ସାରେ ରାଜେ ଢକ୍କ ଲାଏ ଅତେ ଉହନାଂ ନୂଂ ତଳଵାର ଦୀ ଯାର ନାଲ ଵୁଚ୍ଛ କେ ସଂତ୍ତିଆନାସ କର ସୁଟିଆ ଜିବେ ଯହେବାହ ଦେ ଦାସ ମୂସା ନେ ହୁକମ ଦିଁତା ସୀ । 13 ଇକ୍କେଳେ ହାମୋର ତେ ଛୁଟ ଜିହ ନୂଂ ଯହେସୁଆ ନେ ମାଝ ଦିଁତା ମାତ୍ର ବାକୀ ଦେ ସାରେ ସ୍ଥାନିର ନୂଂ ଜିହଙ୍ଗେ ଆପେ ଆପଣେ ଥାଂ ତେ ଵୁମେ ହେଇ ସନ ଇମରାଷେଲ ନେ ନା ସାଜ୍ଜିଆ । 14 ଅତେ ଇହନାଂ ସ୍ଥାନିର ଦୀ ସାରୀ ଲୁଟ ଅତେ ଡଂଗର ଇମରାଷେଲୀଆଂ ନୁଁ ଆପଣେ ଲଈ ଖେହୁ ଲାଏ ପର ସାରେ ଆଦମୀଆଂ ନୂଂ ତଳଵାର ଦୀ ଯାର ନାଲ ଵୁଚ୍ଛ ସୁଟିଆ ଜଦ ତକ ଉହନାଂ ଦା ନାସ ନା କର ଲିଆ । କୋଈ ପ୍ରାଣୀ ବାକୀ ନା ଛାଡ଼ିଆ । 15 ଜିବେ ଯହେବାହ ନେ ଆପଣେ ଦାସ ମୂସା ନୂଂ ହୁକମ ଦିଁତା ସୀ, ଉମେ ତରୁଂ ଗୀ ମୂସା ନେ ଯହେସୁଆ ନୂଂ ହୁକମ ଦିଁତା ସୀ ଅତେ ଉମେ ତରୁଂ ଗୀ ଯହେସୁଆ ନେ କୀତା । ତେ କୁଝ ଯହେବାହ ନେ ମୂସା ନୂଂ ହୁକମ ଦିଁତା ସୀ ଉମ ନେ କୋଈ ଗାଲ ବାକୀ ନା ଛାଡ଼ି ।

ଯହେସୁଆ ଦୁଆରା ଜିତେ ଗାଏ ଦେମ

16 ଇମ ତରୁଂ ଯହେସୁଆ ନେ ଇହ ସାରା ଦେମ ଲୈ ଲିଆ ଅରଥାତ ଇହ ପହାଜୀ ଦେମ, ସାରା ଦୁଃଖ, ଗୋପନ ଦା ସାରା ଦେମ, ବେଟ, ମୈଦାନ, ଇମରାଷେଲ ଦା ପହାଜୀ ଦେମ ଅତେ ଉମ ଦା ବେଟ । 17 ହାଲାକ ନାମୀ ପରବତ ତେ ଜିହଙ୍ଗ ମେଈର ଵୁଲ ଚଢ଼ୁଦା ହୈ, ବାଲ ଗାଦ ତକ ଜିହଙ୍ଗ ଲବାନେନ ଦୀ ଘାଟୀ ଵିଚ ହରମେନ ପରବତ ଦେ ହେଠ ହୈ ଅତେ ଉହନାଂ ଦେ ସାରେ ରାଜିଆଂ ନୂଂ ଢକ୍କ ଲିଆ ଅତେ ଜାନେ ଭାର ଦିଁତା । 18 ଯହେସୁଆ ବହୁତ ମର୍ମେ ତକ ଇହନାଂ ସାରିଆଂ ରାଜିଆଂ ନାଲ ଯୁଧ କରଦା ରିହା । 19 ହିଂଦୀଆଂ ତେ ଛୁଟ ଜିହଙ୍ଗ ଗିବାରିନ ଦେ ଵସନୀକ ସନ କୋଈ ସ୍ଥାନିର ନରୀ ମି ଜିମ ନେ ଇମରାଷେଲୀଆଂ ନାଲ ମୁଲାହ କୀତି ହେବେ ସର୍ଗେ ଉହନାଂ ନେ ସାରିଆଂ ନୂଂ ଯୁଧ ନାଲ ଜିତ ଲିଆ । 20 କିମୁଁ ଜେ ଇହ ଯହେବାହ ଵୁଲେ ହେଇଆ କି ଉହନାଂ ଦେ ମନ କଠେର ହୋ ଗାଏ ଅତେ ଉହନାଂ ନେ ଇମରାଷେଲ ନାଲ ଯୁଧ କୀତା ତାଂ ଜେ ଉହ ଉହନାଂ ଦା ସଂତ୍ତିଆନାସ କରେ ଅତେ ଉହନାଂ ଉତେ କୋଈ ଦଜା ନା ହେବେ ପର ଜିବେ ଯହେବାହ ନେ ମୂସା ନୂଂ ହୁକମ ଦିଁତା ସୀ ଉହ ଉହନାଂ ଦା ନାସ କରେ ।

21 ਫਿਰ ਉਸੇ ਸਮੇਂ ਯਹੋਸ਼ੁਆ ਨੇ ਆਣ ਕੇ ਅਨਾਕੀਆਂ ਨੂੰ ਪਹਾੜੀ ਦੇਸ ਵਿੱਚੋਂ ਵੱਡ ਸੁੱਟਿਆ ਅਰਥਾਤ ਹਬਰੋਨ, ਦਬੀਰ, ਅਨਾਬ ਅਤੇ ਯਹੂਦਾਹ ਦੇ ਸਾਰੇ ਪਹਾੜੀ ਦੇਸ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ ਤੋਂ ਯਹੋਸ਼ੁਆ ਨੇ ਉਹਨਾਂ ਦਾ ਨਾਲੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਸੁੱਟਿਆ। **22** ਇਸਰਾਏਲੀਆਂ ਦੇ ਦੇਸ ਵਿੱਚ ਕੋਈ ਅਨਾਕੀ ਬਾਕੀ ਨਾ ਰਿਹਾ, ਕੇਵਲ ਅੱਜਾਹ, ਗਥ ਅਤੇ ਅਸ਼ਦੇਦ ਵਿੱਚ ਕੁਝ ਬਾਕੀ ਰਹਿ ਗਏ। **23** ਸੇ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਜਿਵੇਂ ਹੀ ਯਹੋਵਾਹ ਮੂਸਾ ਨਾਲ ਬੋਲਿਆ ਸੀ ਅਤੇ ਯਹੋਸ਼ੁਆ ਨੇ ਉਹ ਨੂੰ ਇਸਰਾਏਲ ਲਈ ਉਹਨਾਂ ਦੇ ਗੋਤਾਂ ਦੇ ਹਿੱਸਿਆਂ ਅਨੁਸਾਰ ਮਿਲੜ ਵਿੱਚ ਦੇ ਦਿੱਤਾ। ਇਸ ਲਈ ਉਸ ਦੇਸ ਨੂੰ ਯੁੱਧ ਤੋਂ ਅਰਾਮ ਮਿਲਿਆ।

12

ਮੂਸਾ ਦੁਆਰਾ ਹਰਾਏ ਗਏ ਰਾਜੇ

1 ਇਹ ਉਹ ਦੇਸ ਦੇ ਰਾਜੇ ਹਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੁਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰੁਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੱਕ ਅਤੇ ਸਾਹੂ ਮੈਦਾਨ ਚੜ੍ਹਦੇ ਪਾਸੇ ਵੱਲ। **2** ਸੀਹੇਨ ਅਮੇਰੀਆਂ ਦਾ ਰਾਜਾ ਜਿਹੜਾ ਹਸ਼ਬੇਨ ਵਿੱਚ ਵੱਸਦਾ ਸੀ ਅਤੇ ਅਰੋਏਰ ਤੋਂ ਰਾਜ ਕਰਦਾ ਸੀ ਜਿਹੜਾ ਅਰੁਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਾਅਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੇਨੀਆਂ ਦੀ ਹੱਦ ਹੈ। **3** ਉਹ ਮੈਦਾਨ ਕਿੰਨਰਥ ਦੇ ਸਮੁੰਦਰ ਤੱਕ ਚੜ੍ਹਦੇ ਪਾਸੇ ਵੱਲ ਅਤੇ ਅਰਾਬਾਹ ਦੇ ਸਮੁੰਦਰ ਤੱਕ ਜਿਹੜਾ ਖਾਰਾ ਸਮੁੰਦਰ ਹੈ, ਪੂਰਬ ਵੱਲ ਬੈਤ ਯਸ਼ਿਮੇਥ ਦੇ ਰਾਹ ਉੱਤੇ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਾਲਾਂ ਹੇਠ **4** ਅਤੇ ਬਾਸ਼ਾਨ ਦੇ ਰਾਜੇ ਓਗ ਦੀ ਹੱਦ ਜਿਹੜਾ ਰਫ਼ਾਈਆਂ ਦੇ ਬਕੀਏ ਦਾ ਸੀ, ਉਹ ਅਸਤਾਰੇਥ ਅਤੇ ਅਦਰਈ ਵਿੱਚ ਵੱਸਦਾ ਸੀ। **5** ਹਰਮੋਨ ਪਰਬਤ ਉੱਤੇ ਅਤੇ ਸਲਕਾਹ ਵਿੱਚ ਅਤੇ ਸਾਰੇ ਬਾਸ਼ਾਨ ਵਿੱਚ ਗ਼ਾਸੂਰੀਆਂ ਅਤੇ ਮਾਕਾਬੀਆਂ ਦੀ ਹੱਦ ਤੱਕ ਰਾਜ ਕਰਦਾ ਸੀ ਨਾਲੇ ਗਿਲਾਅਦ ਦਾ ਅੱਧ ਜਿਹੜਾ ਹਸ਼ਬੇਨ ਦੇ ਰਾਜੇ ਸੀਹੇਨ ਦੀ ਹੱਦ ਹੈ। **6** ਯਹੋਵਾਹ ਦੇ ਦਾਸ ਮੂਸਾ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਮਾਰਿਆ ਅਤੇ ਯਹੋਵਾਹ ਦੇ ਦਾਸ ਮੂਸਾ ਨੇ ਉਹ ਨੂੰ ਰਉਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਲਈ ਦਿੱਤਾ।

ਯਹੋਸ਼ੁਆ ਦੁਆਰਾ ਹਰਾਏ ਗਏ ਰਾਜੇ

7 ਇਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਯਹਦਨ ਪਾਰ ਲਹਿੰਦੇ ਪਾਸੇ ਬਾਲ ਗਾਦ ਤੋਂ ਜਿਹੜਾ ਲਬਾਨੇਨ ਦੀ ਦੂਣ ਵਿੱਚ ਹੈ, ਹਾਲਾਕ ਪਰਬਤ ਤੱਕ ਜਿਹੜਾ ਸੇਈਰ ਵੱਲ ਚੜ੍ਹਦਾ ਹੈ ਮਾਰਿਆ। ਯਹੋਸ਼ੁਆ ਨੇ ਉਹ ਨੂੰ ਇਸਰਾਏਲ ਦੀਆਂ ਗੋਤਾਂ ਨੂੰ ਉਹਨਾਂ ਦੇ ਹਿੱਸਿਆਂ ਅਨੁਸਾਰ ਕਬਜ਼ਾ ਕਰਨ ਲਈ ਦੇ ਦਿੱਤਾ। **8** ਪਰਬਤ ਵਿੱਚ, ਬੇਟ ਵਿੱਚ, ਮੈਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੇਰੀ, ਕਨਾਨੀ, ਫਰਿੱਜੀ, ਹਿੱਵੀ ਅਤੇ ਯਥੂਸੀ। **9** ਯਹੀਂ ਦਾ ਰਾਜਾ ਇੱਕ, ਅਈ ਦਾ ਜਿਹੜਾ ਬੈਤਏਲ ਕੋਲ ਹੈ ਰਾਜਾ ਇੱਕ, **10** ਯਹੂਸਲਮ ਦਾ ਰਾਜਾ ਇੱਕ, ਹਬਰੋਨ ਦਾ ਰਾਜਾ ਇੱਕ **11** ਯਰਮੂਖ ਦਾ ਰਾਜਾ ਇੱਕ, ਲਾਕੀਸ਼ ਦਾ ਰਾਜਾ ਇੱਕ **12** ਅਗਲੋਨ ਦਾ ਰਾਜਾ ਇੱਕ, ਗਜ਼ਰ ਦਾ ਰਾਜਾ ਇੱਕ **13** ਦਬੀਰ ਦਾ ਰਾਜਾ ਇੱਕ, ਗਦਰ ਦਾ ਰਾਜਾ ਇੱਕ **14** ਹਾਰਮਾਹ ਦਾ ਰਾਜਾ ਇੱਕ, ਅਰਾਦ ਦਾ ਰਾਜਾ ਇੱਕ **15** ਲਿਬਨਾਹ ਦਾ ਰਾਜਾ ਇੱਕ, ਅਦੁਲਾਮ ਦਾ ਰਾਜਾ ਇੱਕ **16** ਮੱਕੇਦਾਹ ਦਾ ਰਾਜਾ ਇੱਕ, ਬੈਤਏਲ ਦਾ ਰਾਜਾ ਇੱਕ **17** ਤੱਪੂਆਹ ਦਾ ਰਾਜਾ ਇੱਕ, ਹੇਡਰ ਦਾ ਰਾਜਾ ਇੱਕ **18** ਅਫੇਕ ਦਾ ਰਾਜਾ ਇੱਕ, ਲੱਸਾਰੋਨ ਦਾ ਰਾਜਾ ਇੱਕ **19** ਮਾਦੋਨ ਦਾ ਰਾਜਾ ਇੱਕ, ਹਾਸੋਰ ਦਾ ਰਾਜਾ ਇੱਕ **20** ਸ਼ਿਮਰੋਨ ਮਰੋਨ ਦਾ ਰਾਜਾ ਇੱਕ, ਅਕਸਾਫ਼ ਦਾ ਰਾਜਾ ਇੱਕ **21** ਤਾਨਾਕ ਦਾ ਰਾਜਾ ਇੱਕ, ਮਹਿੱਤਾਦੇ ਦਾ ਰਾਜਾ ਇੱਕ **22** ਕਾਦੇਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨੁਆਮ ਦਾ ਰਾਜਾ ਇੱਕ **23** ਦੇਰ ਦੀ ਉਚਿਆਈ ਵਿੱਚ ਦੇਰ ਦਾ ਰਾਜਾ ਇੱਕ, ਗਿਲਗਾਲ ਵਿੱਚ ਗੋਯਿਮ ਦਾ ਰਾਜਾ ਇੱਕ **24** ਤਿਰਸਾਹ ਦਾ ਰਾਜਾ ਇੱਕ। ਸਾਰੇ ਰਾਜੇ ਇਕੱਤੀ ਸਨ।

13

ਬਾਅਦ ਵਿੱਚ ਜਿੱਤੇ ਗਏ ਰਾਜੂ

1 ਯਹੋਸ਼ੁਆ ਬਜ਼ੁਰਗ ਅਤੇ ਵੱਡੀ ਉਮਰ ਦਾ ਸੀ ਤਾਂ ਯਹੋਵਾਹ ਨੇ ਉਹ ਨੂੰ ਆਖਿਆ, ਨੂੰ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਬਹੁਤ ਸਾਰੀ ਧਰਤੀ ਕਬਜ਼ਾ ਕਰਨ ਲਈ ਬਾਕੀ ਹੈ। **2** ਬਾਕੀ ਦੀ ਧਰਤੀ ਇਹ ਹੈ, ਫਲਿਸਤੀਆਂ ਦੇ ਸਾਰੇ ਖੇਤਰ ਅਤੇ ਗਾਸੂਰੀਆਂ ਦੇ ਸਾਰੇ **3** ਸੀਰੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ ਜਿਹੜਾ ਕਨਾਨੀਆਂ ਦਾ ਭਾਗ ਗਿਣਿਆ ਜਾਂਦਾ ਹੈ, ਫਲਿਸਤੀਆਂ ਦੇ ਪੰਜ ਸਰਦਾਰ ਅਰਥਾਤ ਅੱਜੀਆਂ, ਅਸ਼ਦੋਦੀਆਂ, ਅਸ਼ਕਲੋਨੀਆਂ, ਗਿੱਤੀਆਂ ਅਤੇ ਅਕਰੋਨੀਆਂ ਦੇ, ਨਾਲੇ ਅੱਵੀਆਂ ਦੇ **4** ਦੱਖਣ ਵੱਲ ਕਨਾਨੀਆਂ ਦਾ ਸਾਰਾ ਦੇਸ ਅਤੇ ਮਾਅਰਾਹ ਜਿਹੜਾ ਸੀਦੇਨੀਆਂ ਦਾ ਹੈ, ਅਫੇਕ ਤੱਕ ਅਮੇਰੀਆਂ ਦੀ ਹੱਦ ਤੱਕ। **5** ਅਤੇ ਗਿਬਲੀਆਂ ਦਾ ਦੇਸ ਅਤੇ ਸਾਰਾ

ਲਬਾਨੇਨ ਸੂਰਜ ਦੇ ਚੜ੍ਹਦੀ ਵੱਲ ਬਆਲ ਗਾਦ ਤੋਂ ਜਿਹੜਾ ਹਰਮੇਨ ਦੇ ਪਰਬਤ ਹੇਠ ਹੈ ਹਮਾਥ ਦੇ ਰਾਹ ਤੱਕ । ⁶ ਪਰਬਤ ਦੇ ਸਾਰੇ ਵਸਨੀਕ ਲਬਾਨੇਨ ਤੋਂ ਮਿਸਰਫੋਥ-ਮਇਮ ਤੱਕ ਅਰਥਾਤ ਸਾਰੇ ਸੀਦੋਨੀ ਮੈਂ ਉਹਨਾਂ ਨੂੰ ਇਸਰਾਏਲੀਆਂ ਦੇ ਅੱਗੋਂ ਕੱਢ ਦਿਆਂਗਾ । ਕੇਵਲ ਤੂੰ ਉਹ ਨੂੰ ਇਸਰਾਏਲ ਲਈ ਮਿਲਖ ਨੂੰ ਵੰਡ ਦੇ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ । ⁷ ਹੁਣ ਇਸ ਧਰਤੀ ਨੂੰ ਉਹਨਾਂ ਨੌਂ ਗੋਤਾਂ ਅਤੇ ਮਨੱਸ਼ਹ ਦੇ ਅੱਧੇ ਗੋਤ ਲਈ ਮਿਲਖ ਵਿੱਚ ਵੰਡ ਦੇਵੀਂ ।

ਯਰਦਨ ਦੇ ਪੁਰਬੀ ਭਾਗ ਦਾ ਬਟਵਾਰਾ

⁸ ਉਹ ਦੇ ਨਾਲ ਰਉਬੇਨੀਆਂ ਅਤੇ ਗਾਦੀਆਂ ਨੇ ਆਪਣੀ ਮਿਲਖ ਜਿਹੜੀ ਮੂਸਾ ਨੇ ਉਹਨਾਂ ਨੂੰ ਯਰਦਨ ਪਾਰ ਚੜ੍ਹਦੀ ਵੱਲ ਦਿੱਤੀ ਸੀ ਲੈ ਲਈ ਹੈ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤੀ ਸੀ । ⁹ ਅਰੋਏਰ ਤੋਂ ਜਿਹੜਾ ਅਰਨੇਨ ਦੀ ਵਾਦੀ ਦੇ ਕੰਢੇ ਉਤ੍ਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਦਾ ਸਾਰਾ ਮੈਦਾਨ ਦੀਬੋਨ ਤੱਕ ¹⁰ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਸ਼ਹਿਰ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅੰਮੰਨੀਆਂ ਦੀ ਹੱਦ ਤੱਕ ¹¹ ਅਤੇ ਗਿਲਾਅਦ ਅਤੇ ਗਸੂਰੀਆਂ ਅਤੇ ਮਾਆਕਾਬੀਆਂ ਦੀ ਹੱਦ ਅਤੇ ਸਾਰਾ ਹਰਮੇਨ ਪਰਬਤ ਅਤੇ ਸਾਰਾ ਬਾਸ਼ਾਨ ਸਲਕਾਹ ਤੱਕ ¹² ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ ਜਿਹੜਾ ਅਸ਼ਤਾਰੇਥ ਅਤੇ ਅਦਰਈ ਵਿੱਚ ਰਾਜ ਕਰਦਾ ਸੀ । ਉਹ ਰਫ਼ਾਈਆਂ ਤੋਂ ਇਕੱਲਾ ਬਚ ਗਿਆ ਸੀ ਕਿਉਂ ਜੋ ਮੂਸਾ ਨੇ ਉਹਨਾਂ ਨੂੰ ਮਾਰ ਕੇ ਕੱਢ ਦਿੱਤਾ ਸੀ ¹³ ਤਾਂ ਵੀ ਇਸਰਾਏਲੀਆਂ ਨੇ ਗਸੂਰੀਆਂ ਅਤੇ ਮਾਆਕਾਬੀਆਂ ਨੂੰ ਨਾ ਕੱਢਿਆ ਪਰ ਗਸੂਰੀ ਅਤੇ ਮਾਆਕਾਬੀ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਰਹਿੰਦੇ ਹਨ । ¹⁴ ਕੇਵਲ ਲੇਵੀਆਂ ਦੇ ਗੋਤ ਨੂੰ ਉਸ ਨੇ ਹਿੱਸਾ ਨਹੀਂ ਦਿੱਤਾ । ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਉਹ ਦਾ ਭਾਗ ਹਨ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ ।

ਰਉਬੇਨ ਦੇ ਗੋਤਾਂ ਨੂੰ ਦਿੱਤਾ ਗਿਆ ਹਿੱਸਾ

¹⁵ ਮੂਸਾ ਨੇ ਰਉਬੇਨੀਆਂ ਦੇ ਗੋਤ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਵੰਡ ਦਿੱਤਾ । ¹⁶ ਅਤੇ ਉਹਨਾਂ ਦੀ ਹੱਦ ਅਰੋਏਰ ਤੋਂ ਜਿਹੜਾ ਅਰਨੇਨ ਦੀ ਵਾਦੀ ਦੇ ਕੰਡੇ ਉਤ੍ਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਤੱਕ ਸਾਰਾ ਮੈਦਾਨ ¹⁷ ਹਸ਼ਬੋਨ ਅਤੇ ਉਹ ਦੇ ਸਾਰੇ ਸ਼ਹਿਰ ਜਿਹੜੇ ਉਪਰਲੇ ਮੈਦਾਨ ਵਿੱਚ ਹਨ ਅਰਥਾਤ ਦੀਬੋਨ ਅਤੇ ਬਾਮੋਥ-ਬਆਲ ਅਤੇ ਬੈਤ ਬਆਲ ਮਹਿਨ ¹⁸ ਅਤੇ ਯਹਾਸ ਅਤੇ ਕਦਮੇਥ ਅਤੇ ਮੇਛਾਅਥ ¹⁹ ਅਤੇ ਕਿਰਯਾਤਾਇਮ ਅਤੇ ਸਿਬਮਹ

অতে সরষ-সহুর জিহজা পুরষত দি খঁড বিঁচ হৈ । 20 অতে বৈত পচ্ছি অতে পিসগাহ দীআং ঢালাং অতে বৈত যান্তিমেছ 21 অতে উপরলে মেদান দে সারে স্থির অতে অমেরীআং দে রাজে সীহোন দা সারা রাজ জিহজা হস্থবেন বিঁচ রাজ করদা সী অতে জিহ নুঁ মুসা নে মিদজান, অঁবী, রকম, সুর, হুর অতে রবা দে প্যানাং দে নাল জিহজে সীহোন দে সজ্ঞাদে সন অতে জিহজে উস দেস বিঁচ বঁসদে সন মারিআ সী । 22 উস ঢাল পাউণ বালে বৰচি দে পুঁতু বিলাম নুঁ দী ইসরাএলীআং নে তলবার নাল উহনাং দে বঁচে হেইআং দে বিঁচ বঁচিআ । 23 রউবেনীআং দী হেঁদ যৰদন অতে উহ দী হেঁদ সী । রউবেনীআং দী মিলখ উহনাং ঘৰাণিআং অনুসার স্থিরাং অতে উহনাং দে পিঁডং সণে সী ।

গাদ দে গোতং নুঁ দিঁতা গিআ হিঁসা

24 মুসা নে গাদ দে গোত নুঁ অরষাত গাদীআং নুঁ উহনাং দে ঘৰাণিআং অনুসার ভাগ দে দিঁতা । 25 অতে উহনাং দী হেঁদ যাজের সী অতে গিলআদ দে সারে স্থির অতে অঁমেনীআং দা অঁয়া দেস অরেকের তক জিহজা রঁবহ দে অঁগো হৈ । 26 অতে হস্থবেন তেঁ রামখ মিসপেৰ অতে বটেনীম তক অতে মহনএম তেঁ দবীর দী হেঁদ তক । 27 অতে খঁড বিঁচ বৈত হৱাম অতে বৈত নিমরাহ অতে সঁকেষ অতে সাফোন অরষাত হস্থবেন দে রাজে সীহোন দা বাকী রাজ জিহ দী হেঁদ যৰদন সী কিনৰুব সমুদ্র দে সিরে তক যৰদন পাৰ পুৱষ বঁল 28 ইহ গাদীআং দী মিলখ উহনাং দে ঘৰাণিআং, স্থিরাং অতে উহনাং দে পিঁডং সণে সী ।

মন্স্তহ দে অঁয়ে গোত নুঁ দিঁতা গিআ ভাগ

29 মুসা নে মন্স্তহ দে অঁয়ে গোত নুঁ দী মিলখ দে দিঁতী অতে উহ মন্স্তীআং দে অঁয়ে গোত লষ্টী উহনাং দে ঘৰাণিআং দে অনুসার সী । 30 অতে উহনাং দী হেঁদ মহনএম তেঁ সী অরষাত সারা বাস্তান, বাস্তান দে রাজে ওঁগ দা সারা রাজ অতে জাষীর দে সারে নুগুর জিহজে বাস্তান বিঁচ সন সঁঠ স্থির সন । 31 অতে গিলআদ দা অঁয় অতে অস্তাৰেব অতে অদৰষ্টী বাস্তান বিঁচ ওঁগ দে রাজে দে স্থির মন্স্তহ দে পুঁতু মাকীৰ দে পুঁতুৰ লষ্টী সন অরষাত মাকীৰ দে পুঁতুৰ দে অঁয় লষ্টী উহনাং দে ঘৰাণিআং অনুসার । 32 ইহ উহ মিলখাং হন জিহজীআং মুসা নে মেৰাব দে মেদান বিঁচ যৰদন পাৰ যৰীহো কোল পুৱষ বঁল বঁড়ীআং । 33 পুৰ লেবী দে গোত

ਨੂੰ ਮੂਸਾ ਨੇ ਕੋਈ ਭਾਗ ਨਹੀਂ ਦਿੱਤਾ। ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਹੀ ਉਹਨਾਂ ਦਾ ਭਾਗ ਹੈ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ।

14

ਯਰਦਨ ਦੇ ਪੱਛਮੀ ਭਾਗ ਦਾ ਬਟਵਾਰਾ

1 ਇਹ ਇਸਰਾਏਲੀਆਂ ਦੀਆਂ ਮਿਲਖਾਂ ਕਨਾਨ ਦੇਸ ਵਿੱਚ ਹਨ ਜਿਹੜੀਆਂ ਅਲਾਜ਼ਾਰ ਜਾਜਕ, ਨੂੰਨ ਦੇ ਪੁੱਤਰ ਯਹੋਸ਼ਾ ਅਤੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਇਸਰਾਏਲੀਆਂ ਨੂੰ ਮਿਲਖ ਵਿੱਚ ਵੰਡੀਆਂ। **2** ਅਤੇ ਗੁਣਿਆਂ ਨਾਲ ਉਹਨਾਂ ਨੂੰ ਮਿਲਖ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਸਾਢੇ ਨੌ ਗੋਤਾਂ ਨੂੰ ਹੁਕਮ ਦਿੱਤਾ ਸੀ। **3** ਕਿਉਂ ਜੋ ਮੂਸਾ ਨੇ ਯਰਦਨ ਦੇ ਪਾਰ ਢਾਈ ਗੋਤਾਂ ਨੂੰ ਮਿਲਖ ਦਿੱਤੀ ਪਰ ਉਸ ਨੇ ਲੇਵੀਆਂ ਨੂੰ ਉਹਨਾਂ ਦੇ ਵਿੱਚ ਮਿਲਖ ਨਾ ਦਿੱਤੀ। **4** ਯੂਸੂਫ਼ ਦੀ ਅੰਸ ਦੇ ਦੋ ਗੋਤ ਸਨ, ਮਨਸ਼ਹ ਅਤੇ ਇਛਗਾਈਮ ਅਤੇ ਉਹਨਾਂ ਨੇ ਲੇਵੀਆਂ ਨੂੰ ਦੇਸ ਵਿੱਚ ਕੋਈ ਭਾਗ ਨਹੀਂ ਦਿੱਤਾ ਕੇਵਲ ਵੱਸਣ ਦੇ ਸਹਿਰ ਅਤੇ ਉਹਨਾਂ ਦੇ ਪਸ੍ਤਾਂ ਅਤੇ ਮਾਲ ਲਈ ਸ਼ਾਮਲਾਟ ਦਿੱਤੀ। **5** ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਇਸਰਾਏਲੀਆਂ ਨੇ ਕੀਤਾ ਅਤੇ ਦੇਸ ਨੂੰ ਵੰਡ ਲਿਆ।

ਹਬਰੋਨ ਕਾਲੇਬ ਨੂੰ ਦਿੱਤਾ ਗਿਆ

6 ਤਦ ਯਹੂਦੀ ਗਿਲਗਾਲ ਵਿੱਚ ਯਹੋਸ਼ਾ ਕੋਲ ਆਏ ਅਤੇ ਯਹੁਨਹ ਕਨਿੱਜੀ ਦੇ ਪੁੱਤਰ ਕਾਲੇਬ ਨੇ ਉਹ ਨੂੰ ਆਖਿਆ ਕਿ ਤੂੰ ਉਸ ਗੱਲ ਨੂੰ ਜਾਣਦਾ ਹੈਂ ਜਿਹੜੀ ਯਹੋਵਾਹ ਨੇ ਪਰਮੇਸ਼ੁਰ ਦੇ ਬੰਦੇ ਮੂਸਾ ਨੂੰ ਕਾਦੇਸ਼-ਬਰਨੇਆ ਵਿੱਚ ਮੇਰੇ ਵਿਖੇ ਅਤੇ ਤੇਰੇ ਵਿਖੇ ਆਖਿਆ ਸੀ। **7** ਮੈਂ ਚਾਲ੍ਹੀ ਸਾਲਾਂ ਦਾ ਸੀ ਜਦ ਯਹੋਵਾਹ ਦੇ ਦਾਸ ਮੂਸਾ ਨੇ ਮੈਨੂੰ ਕਾਦੇਸ਼-ਬਰਨੇਆ ਤੋਂ ਉਸ ਦੇਸ ਦਾ ਖੋਜ ਕੱਢਣ ਲਈ ਭੇਜਿਆ ਅਤੇ ਜਿਵੇਂ ਮੇਰੇ ਮਨ ਵਿੱਚ ਆਇਆ ਮੈਂ ਉਹ ਬਖਰ ਉਹ ਨੂੰ ਦਿੱਤੀ। **8** ਤਦ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਤਾਹਾਂ ਗਏ ਲੋਕਾਂ ਦੇ ਦਿਲਾਂ ਨੂੰ ਉਦਾਸ ਕਰ ਦਿੱਤਾ ਪਰ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਲੱਗਾ ਰਿਹਾ। **9** ਮੂਸਾ ਨੇ ਉਸੇ ਦਿਨ ਇਹ ਸਹੁੰ ਖਾਧੀ ਕਿ ਜ਼ਰੂਰ ਇਹ ਧਰਤੀ ਜਿੱਥੋਂ ਦੀ ਤੇਰੇ ਪੈਰ ਲੰਘ ਗਏ ਹਨ ਤੇਰੇ ਲਈ ਤੇਰੇ ਪੁੱਤਰਾਂ ਲਈ ਇਸ ਕਾਰਨ ਸਦਾ ਦੀ ਭਾਗ ਹੋਵੇਗੀ ਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਦੇ ਪਿੱਛੇ ਲੱਗਾ ਰਿਹਾ ਹੈ। **10** ਹੁਣ ਵੇਖੋ ਯਹੋਵਾਹ ਨੇ ਮੈਨੂੰ ਇਹ ਪੰਤਾਲੀ ਸਾਲ ਜੀਉਂਦਾ ਰੱਖਿਆ ਹੈ, ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ

ਦੀ ਤੁਰਿਆ ਜਾ ਰਿਹਾ ਸੀ। ਹੁਣ ਵੇਖੋ ਮੈਂ ਅੱਜ ਪਚਾਸੀਆਂ ਸਾਲਾਂ ਦਾ ਹਾਂ। 11 ਮੈਂ ਅਜੇ ਤੱਕ ਇੰਨ੍ਹਾਂ ਬਲਵੰਤ ਹਾਂ ਜਿੰਨਾਂ ਉਸ ਦਿਨ ਸੀ ਜਦ ਮੂਸਾ ਨੇ ਮੈਨੂੰ ਭੇਜਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ ਉਸੇ ਤਰ੍ਹਾਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ। 12 ਹੁਣ ਮੈਨੂੰ ਇਹ ਪਹਾੜੀ ਦੇਸ ਦੇ ਜਿਹ ਦਾ ਯਹੋਵਾਹ ਨੇ ਉਸ ਦਿਨ ਬਚਨ ਕੀਤਾ ਸੀ ਕਿਉਂ ਜੋ ਤੂੰ ਉਸੇ ਦਿਨ ਸੁਣਿਆ ਕਿ ਅਨਾਕੀ ਉਥੇ ਸਨ ਅਤੇ ਸ਼ਹਿਰ ਵੱਡੇ ਅਤੇ ਗੜ੍ਹਾਂ ਵਾਲੇ ਸਨ! ਸ਼ਾਇਦ ਯਹੋਵਾਹ ਮੇਰੇ ਨਾਲ ਰਹੇ ਅਤੇ ਮੈਂ ਉਹਨਾਂ ਨੂੰ ਕੱਢ ਸਕਾਂ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ।

13 ਯਹੋਸ਼ੂਆ ਨੇ ਉਸ ਨੂੰ ਬਰਕਤ ਦਿੱਤੀ ਅਤੇ ਯਫੁੰਨਹ ਦੇ ਪੁੱਤਰ ਕਾਲੇਬ ਨੂੰ ਹਬਰੋਨ ਹਿੱਸੇ ਵਿੱਚ ਦੇ ਦਿੱਤਾ। 14 ਇਸ ਕਾਰਨ ਅੱਜ ਦੇ ਦਿਨ ਹਬਰੋਨ ਯਫੁੰਨਹ ਕਨਿੱਜੀ ਦੇ ਪੁੱਤਰ ਕਾਲੇਬ ਦਾ ਭਾਗ ਹੈ ਕਿਉਂ ਜੋ ਉਹ ਇਸਰਾਏਲ ਦੇ ਪਰਮੈਸ਼ੂਰ ਯਹੋਵਾਹ ਦੇ ਮਗਰ-ਮਗਰ ਤੁਰਦਾ ਰਿਹਾ। 15 ਅਤੇ ਹਬਰੋਨ ਦਾ ਨਾਮ ਇਸ ਤੋਂ ਅੱਗੇ ਕਿਰਯਥ-ਅਰਬਾ ਸੀ, ਉਹ ਅਰਬਾ ਅਨਾਕੀਆਂ ਵਿੱਚ ਸਭ ਤੋਂ ਵੱਡਾ ਆਦਮੀ ਸੀ। ਫਿਰ ਦੇਸ ਨੂੰ ਲੜਾਈ ਤੋਂ ਅਰਾਮ ਮਿਲਿਆ।

15

ਯਹੁਦਾਹ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

1 ਯਹੂਦੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਅਦੇਮ ਦੀ ਹੱਦ ਤੱਕ ਸੀ ਅਰਥਾਤ ਦੱਖਣ ਵੱਲ ਸੀਨ ਦੇ ਉਜਾੜ ਤੱਕ ਜਿਹੜੀ ਦੱਖਣ ਦੀ ਸੀਮਾ ਉੱਤੇ ਹੈ। 2 ਅਤੇ ਉਹਨਾਂ ਦੀ ਦੱਖਣੀ ਹੱਦ ਖਾਰੇ ਸਮੁੰਦਰ ਤੋਂ ਸੀ ਅਰਥਾਤ ਉਸ ਖਾੜੀ ਤੋਂ ਜਿਹੜੀ ਦੱਖਣ ਵੱਲ ਮੁੜਦੀ ਹੈ। 3 ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਸੀ ਅਤੇ ਸੀਨ ਵੱਲ ਜਾਂਦੀ ਸੀ ਅਤੇ ਕਾਏਸ਼-ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹਸਰੋਨ ਕੋਲੋਂ ਦੀ ਲੰਘ ਕੇ ਅੰਦਾਰ ਵੱਲ ਚੜ੍ਹਦੀ ਸੀ ਅਤੇ ਕਰਕਾ ਵੱਲ ਮੁੜਦੀ ਸੀ। 4 ਅਸਮੇਨ ਤੱਕ ਅੱਪੜ ਕੇ ਮਿਸਰ ਦੀ ਨਦੀ ਦੇ ਕੋਲ ਦੀ ਜਾ ਕੇ ਉਸ ਦੀ ਹੱਦ ਦਾ ਫੈਲਾਓ ਸਮੁੰਦਰ ਤੱਕ ਸੀ। ਇਹ ਤੁਹਾਡੀ ਦੱਖਣੀ ਹੱਦ ਇਹੀ ਰਹੇਗੀ। 5 ਪੂਰਬੀ ਹੱਦ ਖਾਰੇ ਸਮੁੰਦਰ ਯਰਦਨ ਦੇ ਸਿਰੇ ਤੱਕ ਸੀ ਅਤੇ ਉੱਤਰ ਦੇ ਪਾਸੇ ਦੀ ਹੱਦ ਯਰਦਨ ਦੇ ਸਿਰੇ ਦੀ ਸਮੁੰਦਰ ਦੀ ਖਾੜੀ ਤੋਂ ਸੀ। 6 ਉਹ ਹੱਦ ਬੈਤ ਹਗਲਾਹ ਤੱਕ ਚੜ੍ਹ ਕੇ ਬੈਤ ਅਰਾਬਾਹ ਦੇ ਉਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਉਥੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਚੜ੍ਹੀ। 7 ਫਿਰ ਉਹ ਹੱਦ

ਆਕੇਰ ਦੀ ਘਾਟੀ ਤੋਂ ਦਬੀਰ ਤੱਕ ਚੜ੍ਹ ਗਈ ਅਤੇ ਉਤਰ ਵੱਲ ਗਿਲਗਾਲ ਨੂੰ ਮੁੜੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਜੋ ਨਦੀ ਦੇ ਦੱਖਣ ਵੱਲ ਹੈ ਅਤੇ ਉਹ ਹੱਦ ਏਨ-ਸਮਸ਼ ਦੇ ਪਾਣੀਆਂ ਤੱਕ ਲੰਘੀ ਅਤੇ ਉਸ ਦਾ ਫੈਲਾਓ ਏਨ-ਰੋਗੇਲ ਤੱਕ ਸੀ। **8** ਤਾਂ ਫਿਰ ਉਹ ਹੱਦ ਹਿੰਨੇਮ ਦੇ ਪੁੱਤਰ ਦੀ ਵਾਦੀ ਬਾਣੀ ਯਥੁਸ਼ੀਆਂ ਦੇ ਚੜ੍ਹਾਈ ਤੱਕ ਦੱਖਣ ਵੱਲ ਚੜ੍ਹ ਗਈ ਅਤੇ ਉਹ ਯਰੂਸ਼ਲਾਮ ਹੈ ਤਾਂ ਉਹ ਹੱਦ ਉਸ ਪਰਬਤ ਦੀ ਟੀਸੀ ਤੱਕ ਚੜ੍ਹੀ ਜਿਹੜੀ ਲਹਿੰਦੇ ਵੱਲ ਹਿੰਨੇਮ ਦੀ ਵਾਦੀ ਦੇ ਸਾਹਮਣੇ ਹੈ ਅਤੇ ਜੋ ਰਢਾਈਮ ਦੀ ਖੱਡ ਦੇ ਸਿਰੇ ਉੱਤੇ ਉਤਰ ਵੱਲ ਨੂੰ ਹੈ। **9** ਤਾਂ ਉਹ ਹੱਦ ਪਰਬਤ ਦੀ ਟੀਸੀ ਤੋਂ ਨਫੂਤੋਅਹ ਦੇ ਸੇਤੇ ਦੇ ਪਾਣੀਆਂ ਤੱਕ ਜਾ ਪਹੁੰਚੀ ਅਤੇ ਅਫਰੋਨ ਪਰਬਤ ਦੇ ਸ਼ਹਿਰਾਂ ਤੱਕ ਗਈ ਫਿਰ ਉਹ ਹੱਦ ਬਾਲਾਹ ਤੱਕ ਜਿਹੜਾ ਕਿਰਯਥ-ਯਾਰੀਮ ਹੈ ਪਹੁੰਚੀ। **10** ਫਿਰ ਉਹ ਹੱਦ ਬਾਲਾਹ ਤੋਂ ਲਹਿੰਦੇ ਵੱਲ ਸੇਈਰ ਪਰਬਤ ਤੱਕ ਮੁੜੀ ਅਤੇ ਯਾਰੀਮ ਪਰਬਤ ਦੀ ਉਚਿਆਈ ਤੱਕ ਉਤਰ ਵੱਲ ਲੰਘੀ ਜਿਹੜਾ ਕਸਾਲੇਨ ਹੈ। ਫਿਰ ਬੈਤ ਸ਼ਮਸ ਨੂੰ ਉਤਰ ਕੇ ਤਿਮਨਾਹ ਦੇ ਕੋਲੋਂ ਦੀ ਲੰਘੀ। **11** ਫਿਰ ਉਹ ਹੱਦ ਅਕਰੋਨ ਦੀ ਉਚਿਆਈ ਤੱਕ ਉਤਰ ਵੱਲ ਗਈ, ਅਤੇ ਉਹ ਹੱਦ ਸਿਕਰੋਨ ਤੱਕ ਪਹੁੰਚੀ ਤਾਂ ਬਾਲਾਹ ਪਰਬਤ ਬਾਣੀ ਲੰਘ ਕੇ ਯਬਨੇਲ ਕੋਲ ਜਾ ਨਿੱਕਲੀ। ਉਸ ਹੱਦ ਦਾ ਫੈਲਾਓ ਸਮੁੰਦਰ ਤੱਕ ਸੀ। **12** ਪੱਛਮ ਹੱਦ ਵੱਡੇ ਸਮੁੰਦਰ ਦੇ ਕੰਢੇ ਤੱਕ ਸੀ। ਇਹ ਯਹੂਦੀਆਂ ਦੇ ਆਲੋ-ਦੁਆਲੇ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਹੈ।

ਕਾਲੇਬ ਦੀ ਹਬਰੋਨ ਅਤੇ ਦਬੀਰ ਉੱਤੇ ਜਿੱਤ ਨਿਆਂਈ 1:11-15

13 ਯਹੁਨਹ ਦੇ ਪੁੱਤਰ ਕਾਲੇਬ ਨੂੰ ਉਸ ਨੇ ਯਹੂਦੀਆਂ ਦੇ ਵਿੱਚ ਯਹੋਵਾਹ ਦੇ ਹੁਕਮ ਅਨੁਸਾਰ ਜੋ ਉਹ ਨੇ ਯਹੋਸ਼ਾ ਨੂੰ ਦਿੱਤਾ ਸੀ ਭਾਗ ਦਿੱਤਾ ਅਰਥਾਤ ਕਿਰਯਥ-ਅਰਬਾ ਜਿਹੜਾ ਹਬਰੋਨ ਹੈ ਅਤੇ ਅਰਬਾ ਅਨਾਕ ਦਾ ਪਿਤਾ ਸੀ। **14** ਤਾਂ ਕਾਲੇਬ ਨੇ ਉਥੋਂ ਅਨਾਕ ਦੇ ਤਿੰਨਾਂ ਪੁੱਤਰਾਂ ਨੂੰ ਕੱਢ ਦਿੱਤਾ ਅਰਥਾਤ ਸੇਸ਼ਟੀ, ਅਹੀਮਾਨ ਅਤੇ ਤਲਮਈ ਅਨਾਕ ਦੀ ਅੰਸ ਨੂੰ **15** ਉਥੋਂ ਉਹ ਨੇ ਦਬੀਰ ਦੇ ਵਸਨੀਕਾਂ ਦੇ ਉੱਤੇ ਚੜ੍ਹਾਈ ਕੀਤੀ ਅਤੇ ਦਬੀਰ ਦਾ ਨਾਮ ਪਹਿਲਾਂ ਕਿਰਯਥ-ਸੇਫਰ ਸੀ। **16** ਤਦ ਕਾਲੇਬ ਨੇ ਆਖਿਆ, ਜੋ ਕੋਈ ਕਿਰਯਥ-ਸੇਫਰ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਵੇ ਤਾਂ ਮੈਂ ਉਸ ਨੂੰ ਆਪਣੀ ਧੀ ਅਕਸਾਹ ਵਿਆਹ ਦਿਆਂਗਾ। **17** ਕਾਲੇਬ ਦੇ ਭਰਾ ਕਨੜ ਦੇ ਪੁੱਤਰ ਆਖਨੀਏਲ ਨੇ ਉਸ ਨੂੰ ਜਿੱਤ ਲਿਆ ਸੇ ਉਹ ਨੇ ਅਕਸਾਹ ਆਪਣੀ ਧੀ ਉਸ ਨੂੰ ਵਿਆਹ ਦਿੱਤੀ। **18** ਫਿਰ ਇਸ ਤਰ੍ਹਾਂ

ਗੋਇਆ ਜਦ ਉਹ ਉੱਥੇ ਆਈ ਤਾਂ ਉਸ ਨੇ ਉਹ ਨੂੰ ਉਕਸਾਇਆ ਕਿ ਉਹ ਦੇ ਪਿਤਾ ਕੋਲੋਂ ਬੋੜੀ ਜ਼ਮੀਨ ਮੰਗੇ। ਜਦ ਉਹ ਆਪਣੇ ਗਾਧੇ ਤੋਂ ਉਤਰੀ ਤਦ ਕਾਲੇਬ ਨੇ ਉਸ ਨੂੰ ਪੁੰਛਿਆ, ਤੂੰ ਕੀ ਮੰਗਦੀ ਹੈਂ? 19 ਤਾਂ ਉਸ ਆਖਿਆ, ਮੈਨੂੰ ਅਸੀਸ ਦੇ ਕਿਉਂ ਜੋ ਤੁਸੀਂ ਮੈਨੂੰ ਦੱਖਣ ਦਾ ਦੇਸ਼ ਦਾਨ ਵਿੱਚ ਦਿੱਤਾ ਹੈ। ਹੁਣ ਮੈਨੂੰ ਪਾਣੀ ਦੇ ਸੋਤੇ ਵੀ ਦਿਓ। ਤਦ ਕਾਲੇਬ ਨੇ ਉਪਰਲੇ ਸੋਤੇ ਅਤੇ ਹੇਠਲੇ ਸੋਤੇ ਉਸ ਨੂੰ ਦੇ ਦਿੱਤੇ।

ਯਹੂਦਾਹ ਦੇ ਗੋਤ ਦੇ ਨਗਰ

20 ਇਹ ਯਹੂਦੀਆਂ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਇਆਂ ਦੇ ਅਨੁਸਾਰ ਹੈ।

21 ਯਹੂਦੀਆਂ ਦੇ ਗੋਤ ਦੇ ਸ਼ਹਿਰ ਅਦੇਮ ਦੀ ਹੱਦ ਦੇ ਕੋਲ ਦੱਖਣ ਵੱਲ ਇਹ ਹਨ - ਕਬਸਏਲ ਅਤੇ ਏਦਰ ਅਤੇ ਯਾਗੂਰ 22 ਅਤੇ ਕੀਨਾਹ ਅਤੇ ਦੀਮੇਨਾਹ ਅਤੇ ਅਦਾਦਾਹ 23 ਅਤੇ ਕਦਸ਼ ਅਤੇ ਹਾਸੋਰ ਅਤੇ ਯਿਥਨਾਨ 24 ਜੀਫ਼ ਅਤੇ ਤਲਮ ਅਤੇ ਬਾਲੋਥ 25 ਅਤੇ ਹਾਸੋਰ ਹੱਦਤਾਹ ਅਤੇ ਕਰੀਯੋਥ ਹਸਰੋਨ ਜਿਹੜਾ ਹਾਸੋਰ ਹੈ 26 ਅਮਾਮ ਅਤੇ ਸ਼ਮਾ ਅਤੇ ਮੌਲਾਦਾਹ 27 ਅਤੇ ਹਸਰ ਗੱਦਾਹ ਅਤੇ ਹਸਮੇਨ ਅਤੇ ਬੇਤ-ਪਾਲਟ 28 ਅਤੇ ਹਸਰਸੂਆਲ ਅਤੇ ਬਈਸ਼ਬਾ ਅਤੇ ਬਿਜ਼ਯੋਥਾਹ 29 ਬਾਅਲਾਹ ਅਤੇ ਇੱਧੀਮ ਅਤੇ ਆਸਮ 30 ਅਤੇ ਅਲਤੋਲਦ ਅਤੇ ਕਸੀਲ ਅਤੇ ਹਾਰਮਾਹ 31 ਅਤੇ ਸਿਕਲਗ ਅਤੇ ਮਦਮੰਨਾਹ ਅਤੇ ਸਨਮੰਨਾਹ 32 ਅਤੇ ਲਬਾਓਥ ਅਤੇ ਸਿਲਹੀਮ ਅਤੇ ਆਇਨ ਅਤੇ ਰਿਮੇਨ। ਸਾਰੇ ਸ਼ਹਿਰ ਉਨੱਤੀ ਅਤੇ ਉਹਨਾਂ ਦੇ ਪਿੰਡਾਂ।

33 ਮੈਦਾਨ ਵਿੱਚ ਅਸ਼ਤਾਓਲ ਅਤੇ ਜੋਰਾਹ ਅਤੇ ਅਸ਼ਨਾਹ 34 ਅਤੇ ਜਾਨੋਅਹ ਅਤੇ ਏਨ-ਗਨਾਮ, ਤੱਪੂਆਹ ਅਤੇ ਏਨਾਮ 35 ਯਰਮੁਖ ਅਤੇ ਅਦੁੱਲਾਮ, ਸੈਕੋਹ ਅਤੇ ਅਜੇਕਾਹ 36 ਅਤੇ ਸ਼ਾਰਜਿਮ ਅਤੇ ਅਦੀਯਮਿਥ ਅਤੇ ਗਦੇਰਾਹ ਅਤੇ ਗਦੇਰੋਥਿਯਮ। ਚੌਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ।

37 ਸਨਾਨ ਅਤੇ ਹਾਦਾਸ਼ਾਹ ਅਤੇ ਮਿਗਦਲ ਗਾਦ 38 ਅਤੇ ਦ੍ਰਿਲਾਨ ਅਤੇ ਮਿਸਪੇਹ ਅਤੇ ਯਾਕਬਏਲ 39 ਲਾਕੀਸ਼ ਅਤੇ ਬਾਸਕਬ ਅਤੇ ਅਗਲਨ 40 ਅਤੇ ਕਬੋਨ, ਲਹਮਾਸ ਅਤੇ ਕਿਥਲੀਸ਼ 41 ਅਤੇ ਗਦੇਰੋਥ, ਬੈਤ ਦਾਗੋਨ ਅਤੇ ਨਾਮਾਹ ਅਤੇ ਮੱਕੇਦਾਹ। ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ।

42 ਲਿਬਨਾਹ ਅਤੇ ਅਥਰ ਅਤੇ ਆਸ਼ਾਨ 43 ਅਤੇ ਯਿਫ਼ਤਾਹ ਅਤੇ ਅਸ਼ਨਾਹ ਅਤੇ ਨਸੀਬ 44 ਅਤੇ ਕਈਲਾਹ ਅਤੇ ਅਕਜ਼ੀਬ ਅਤੇ ਮਾਰੇਸ਼ਾਹ। ਨੌ ਸ਼ਹਿਰ ਅਤੇ ਉਹਨਾਂ ਦੇ ਪਿੰਡ।

45 ਅਕਰੋਨ ਅਤੇ ਉਹ ਦੀਆਂ ਬਸਤੀਆਂ ਅਤੇ ਪਿੰਡ 46 ਅਕਰੋਨ ਤੋਂ ਸਮੁੰਦਰ ਤੱਕ ਸਾਰੇ ਜਿਹੜੇ ਅਸ਼ਦੋਦ ਦੇ ਲਾਗੇ ਸਨ ਨਾਲੇ ਉਹਨਾਂ ਦੇ ਪਿੰਡ।

47 ଅପ୍ରଦେତ ଅତେ ଉହ ଦୀଆଂ ସମତୀଆଂ ଅତେ ପିଂଡ । ଅଙ୍ଗାହ ଅତେ ଉହ ଦୀଆଂ ସମତୀଆଂ ଅତେ ପିଂଡ ମିସର ଦୀ ନଦୀ ଅତେ ଵୁଁଡେ ମୁର୍ଦର ଦେ କିନରେ ତୁଳିବା ।

48 ଅତେ ପହାଜୀ ଦେଶ ଵିଚ୍ଛ ସାମୀର ଅତେ ଯୁତୀର ଅତେ ମୋକୋହ **49** ଅତେ ଦନ୍ତାହ ଅତେ କିରଯଥ-ମେନାହ ଜିହଙ୍ଗା ଦସୀର ହୈ । **50** ଅତେ ଅନାଷ ଅତେ ଅପ୍ରତମୋହ ଅତେ ଅନୀମ **51** ଅତେ ଗୋପନ ଅତେ ହେଲେନ ଅତେ ଗିଲୋହ ଗିଆରୁଙ୍ଗ ସାହିର ଅତେ ଉହନାଂ ଦେ ପିଂଡ ।

52 ଅରାଷ ଅତେ ଦୁମାହ ଅପ୍ରାନ **53** ଅତେ ଯାନୀମ ଅତେ ବୈତ ତୁପୁଆହ ଅତେ ଅଢେକାହ **54** ଅତେ ହୁମତାହ ଅତେ କିରଯଥ-ଅରଥା ଜିହଙ୍ଗା ହସରେନ ହୈ ଅତେ ସୀରିର । ନେ ସାହିର ଅତେ ଉହନାଂ ଦେ ପିଂଡ ।

55 ମାଉନ କରମଳ ଅତେ ଜୀଫ ଅତେ ଯୁତୀହ **56** ଅତେ ଜିଜରଟେଲ ଅତେ ଯାକଦାମ ଅତେ ଜ୍ଞାନେହ **57** କବିଜନ ଗିବାରାହ ଅତେ ତିମନାହ । ଦୁଃଖ ଅତେ ଉହନାଂ ଦେ ପିଂଡ ।

58 ହଲହୁଲ ବୈତ ମୁର ଅତେ ଗାଦେର **59** ଅତେ ମାରାଷ ଅତେ ବୈତ ଅନେଷ ଅତେ ଅଲତକେନ । ଛେ ସାହିର ଅତେ ଉହନାଂ ଦେ ପିଂଡ ।

60 କିରଯଥ-ବାଲ ଜିହଙ୍ଗା କିରଯଥ-ଯାରୀମ ହୈ ଅତେ ରୱାହ । ଦେ ସାହିର ଅତେ ଉହନାଂ ଦେ ପିଂଡ ।

61 ଉଜାଜ୍ଜ ଵିଚ୍ଛ ବୈତ ଅରାଷାହ ମିନ୍ଦିନ ଅତେ ସକାକାହ **62** ଅତେ ନିବଜ୍ଞାନ ଅତେ ଲୁଣ ଦା ସାହିର ଅତେ ଏନ-ଗାଦୀ । ଛେ ସାହିର ଅତେ ଉହନାଂ ଦେ ପିଂଡ ।

63 ପର ଜିହରେ ଯରୁମଳମ ଵିଚ୍ଛ ଯବୁମୀ ଵୁମଦେ ମନ ଯବୁଦୀ ଉହନାଂ ନୁ ନା କୁଚ୍ଛ ମକେ ଅତେ ଯବୁମୀ ଯବୁଦୀଆଂ ନାଲ ଯରୁମଳମ ଵିଚ୍ଛ ଅଂଜ ଦେ ଦିନ ତୁଳିବା ଦେବା ।

16

ଇଦ୍ବରାସୀମ ଅତେ ମନ୍ତ୍ରହ ଦେ ଗୋତାଂ ନୁ ଦିଁତା ଗିଆ ହିଁମା

1 ଯୁମୁଦ୍ର ଦୀ ମେତାନ ଦା ହିଁମା ଇମ ତରୁଂ ପିଆ କି ଉହ ଯରଦନ ତେ ଯରିହେ କୋଲ ଅରଥାତ ଯରିହେ ଦେ ପାଣୀଆଂ କୋଲେ ପୁରବ ଵୁଲ ଉଜାଜ୍ଜ ଦେ ଵିଚ୍ଛ ଦୀ ଯରିହେ ତେ ବୈତେଲ ଦୀ ପହାଜୀ ତୁଳିବା ହୈ । **2** ଦିର ବୈତେଲ ତେ ଲୁଜ ନୁ ଗାଦୀ ଅତେ ଅରକୀଆଂ ଦୀ ହଁଦ ଲେଖ କେ ଅଟାରୋଷ ନୁ ଗାଦୀ । **3** ଦିର ଲାହିରେ ଵୁଲ ଯବଲେତୀଆଂ ଦୀ ହଁଦ କୋଲେ ହେଠଲେ ବୈତ-ହୋରେନ ଦୀ ହଁଦ ଅତେ ଗଜର ତୁଳିବା

ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਸੀ । ⁴ ਉਸ ਤੋਂ ਬਾਅਦ ਯੂਸੂਫ਼ ਦੀ ਅੰਸ ਨੇ ਅਰਥਾਤ ਮਨੱਸ਼ਹ ਅਤੇ ਇਫ਼ਰਾਈਮ ਨੇ ਆਪਣੀ ਇਹ ਮਿਲਖ ਲੈ ਲਈ ।

ਇਫ਼ਰਾਈਮ ਦਾ ਹਿੱਸਾ

⁵ ਇਫ਼ਰਾਈਮ ਦੀ ਅੰਸ ਦੀ ਹੱਦ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ । ਉਹਨਾਂ ਦੀ ਮਿਲਖ ਦੀ ਹੱਦ ਚੜ੍ਹਦੇ ਪਾਸੇ ਅਟਾਰੇਬ ਅੱਦਾਰ ਤੋਂ ਉੱਪਰਲੇ ਬੈਤ-ਹੋਰੋਨ ਤੱਕ ਸੀ । ⁶ ਅਤੇ ਉਹ ਹੱਦ ਸਮੁੰਦਰ ਵੱਲ ਮਿਕਮਥਾਬ ਦੇ ਉੱਤਰ ਨੂੰ ਗਈ ਅਤੇ ਪੂਰਬ ਵੱਲ ਤਾਨਥ ਸੀਲੋਹ ਨੂੰ ਮੁੜੀ ਅਤੇ ਯਾਨੋਹਾਹ ਦੀ ਪੂਰਬ ਵੱਲ ਉਹ ਦੇ ਨਾਲ-ਨਾਲ ਦੀ ਲੰਘੀ । ⁷ ਅਤੇ ਯਾਨੋਹਾਹ ਤੋਂ ਅਟਾਰੇਬ ਅਤੇ ਨਾਾਰਾਬ ਵੱਲ ਉਤਰੀ ਅਤੇ ਯਰੀਹੋ ਨੂੰ ਪਹੁੰਚ ਕੇ ਯਰਦਨ ਨੂੰ ਗਈ । ⁸ ਅਤੇ ਉਹ ਹੱਦ ਪੱਛਮ ਵੱਲ ਤੱਪ੍ਪਾਹਾ ਤੋਂ ਕਾਨਾਹ ਦੀ ਵਾਦੀ ਨੂੰ ਗਈ ਅਤੇ ਉਸ ਦਾ ਫੈਲਾਓ ਸਮੁੰਦਰ ਤੱਕ ਸੀ । ਇਫ਼ਰਾਈਮ ਦੀ ਅੰਸ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸੀ । ⁹ ਇਫ਼ਰਾਈਮ ਦੀ ਅੰਸ ਲਈ ਮਨੱਸ਼ਹ ਦੀ ਅੰਸ ਦੀ ਮਿਲਖ ਵਿੱਚ ਵੱਖੋ-ਵੱਖ ਸ਼ਹਿਰ ਸਨ ਅਰਥਾਤ ਸਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ । ¹⁰ ਅਤੇ ਉਹਨਾਂ ਨੇ ਕਨਾਨੀਆਂ ਨੂੰ ਜਿਹੜੇ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਪਰ ਉਹ ਕਨਾਨੀ ਅੱਜ ਦੇ ਦਿਨ ਤੱਕ ਇਫ਼ਰਾਈਮੀਆਂ ਦੇ ਵਿੱਚ ਵੱਸਦੇ ਹਨ ਅਤੇ ਉਹ ਬਿਨ੍ਹਾਂ ਮਜ਼ਦੂਰੀ ਦੇ ਕੰਮ ਕਰਨ ਵਾਲੇ ਗੁਲਾਮ ਸਨ ।

17

ਪੱਛਮ ਵਿੱਚ ਮਨੱਸ਼ਹ ਦਾ ਹਿੱਸਾ

¹ ਮਨੱਸ਼ਹ ਦੇ ਗੋਤ ਦਾ ਭਾਗ ਇਹ ਸੀ, ਇਸ ਲਈ ਜੋ ਉਹ ਯੂਸੂਫ਼ ਦਾ ਪਹਿਲੌਠਾ ਸੀ, ਮਾਕੀਰ ਨੂੰ ਜਿਹੜਾ ਮਨੱਸ਼ਹ ਦਾ ਪਹਿਲੌਠਾ ਅਤੇ ਗਿਲਾਅਦ ਦਾ ਪਿਤਾ ਸੀ ਯੋਧਾ ਹੋਣ ਕਰਕੇ ਗਿਲਾਅਦ ਅਤੇ ਬਾਸ਼ਾਨ ਮਿਲੇ । ² ਮਨੱਸ਼ਹ ਦੀ ਬਾਕੀ ਅੰਸ ਦਾ ਵੀ ਇੱਕ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਅਬੀਆਜ਼ਰ ਦੀ ਅੰਸ, ਹੇਲਕ ਦੀ ਅੰਸ, ਅਸਰੀਏਲ ਦੀ ਅੰਸ, ਸ਼ਕਮ ਦੀ ਅੰਸ, ਹੇਫ਼ਰ ਦੀ ਅੰਸ ਅਤੇ ਸਮੀਦਾ ਦੀ ਅੰਸ ਲਈ । ਇਹ ਯੂਸੂਫ਼ ਦੇ ਪੁੱਤਰ ਮਨੱਸ਼ਹ ਦੇ ਪੁਰਖ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ । ³ ਪਰ ਸਲਾਫ਼ਹਾਦ ਦੇ ਜਿਸ ਦਾ ਪਿਤਾ ਹੇਫ਼ਰ, ਦਾਦਾ ਗਿਲਾਅਦ, ਪੜਦਾਦਾ ਮਾਕੀਰ ਅਤੇ ਨਕੜ ਦਾਦਾ ਮਨੱਸ਼ਹ ਸੀ ਪੁੱਤਰ ਨਹੀਂ ਸਨ ਪਰ ਧੀਆਂ ਸਨ ਅਤੇ ਉਸ ਦੀਆਂ ਧੀਆਂ ਦੇ ਨਾਂ ਇਹ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ । ⁴ ਉਹਨਾਂ ਨੇ ਅਲਆਜ਼ਾਰ ਜਾਜਕ ਦੇ ਸਾਹਮਣੇ, ਨੁਨ ਦੇ ਪੁੱਤਰ ਯਹੋਸ਼ੁਆ ਦੇ ਸਾਹਮਣੇ ਅਤੇ

ପ୍ର୍ୟାନାଂ ଦେ ସାହମଣେ ଆଣ କେ ଆଖିଆ କି ଯହେଵାହ ନେ ମୁସା ନୂଁ ହୁକମ ଦିଁତା ସୀ କି ମାନୁଁ ମାଡେ ଭରାଵାଂ ଦେ ଵିଁଚ ହିସା ମିଲେ ମେ ଉମ ଉହନାଂ ନୂଁ ଯହେଵାହ ଦେ ହୁକମ ଅନୁମାର ଉହନାଂ ଚାଚିଆଂ ତାଇଆଂ ଦେ ଵିଁଚ ହିସା ଦିଁତା । 5 ଅତେ ମନ୍ସହ ନୂଁ ଦେ ହିସେ ଗିଲାଆଦ ଅତେ ବାନ୍ଧାନ ତେ ଇଲାଵା ଜିହଙ୍ଗେ ଯରଦନ ତେ ପାର ମନ ମିଲେ । 6 କିଉଁ ଜେ ମନ୍ସହ ଦୀଆଂ ଯୀଆଂ ନେ ଉହ ଦେ ପୁତ୍ରରାଂ ଦେ ଵିଁଚ ହିସା ଲିଆ ଅତେ ଗିଲାଆଦ ଦା ଦେଶ ମନ୍ସହ ଦେ ବାକୀ ପୁତ୍ରରାଂ ଦା ସୀ ।

7 ମନ୍ସହ ଦୀ ହଁଦ ଆମ୍ବେର ତେ ମିକମଥାଥ ତଙ୍କ ସୀ ଜିହଙ୍ଗା ସ୍କବମ ଦେ ସାହମଣେ ସୀ ତାଂ ଉହ ହଁଦ ମେଂଜେ ପାମିଓ ଏନ-ତୁପୁଆହ ଦେ ଵମନୀକାଂ ତଙ୍କ ଲେଖ୍ଯ । 8 ତୁପୁଆହ ଦା ଦେଶ ମନ୍ସହ ଦା ସୀ ପର ତୁପୁଆହ ମନ୍ସହ ଦୀ ହଁଦ କେଲ ଇଦ୍ବରାଈମୀଆଂ ଦା ସୀ । 9 ଫିର ଉହ ହଁଦ କାନାହ ଦୀ ଵାଦୀ ନୂଁ ଉତରୀ ଅତେ ଵାଦୀ ଦେ ଦଂଖଣ ଵ୍ଳେ ଉତରୀ । ଇଦ୍ବରାଈମ ଦେ ଇହ ସ୍ତହିର ମନ୍ସହ ଦେ ସ୍ତହିରାଂ ଵିଁଚ ମନ ଅତେ ମନ୍ସହ ଦୀ ହଁଦ ଵାଦୀ ଦେ ଉତର ଵ୍ଳେ ସୀ ଅତେ ଉମ ଦା ଫୈଲାଓ ମର୍ମଦର ତଙ୍କ ସୀ । 10 ତାଂ ଦଂଖଣ ଇଦ୍ବରାଈମ ଲଈ ସୀ ଅତେ ଉତର ମନ୍ସହ ଲଈ ସୀ ଅତେ ଉମ ଦୀ ହଁଦ ମର୍ମଦର ସୀ ଅତେ ଉହ ଉତର ଵ୍ଳେ ଆମ୍ବେର ନାଲ ଅତେ ପୂରସ ଵ୍ଳେ ଯିସାକାର ନାଲ ଜା ମିଲିଆଂ । 11 ମନ୍ସହ ଲଈ ଯିସାକାର ଵିଁଚ ଆମ୍ବେର ଵିଁଚ ଇହ ସୀ, ବୈତ ଜ୍ଞାନ ଉମ ଦୀଆଂ ବସତିଆଂ ଯିବଲାମ ଉମ ଦୀଆଂ ବସତିଆଂ, ଦେର ଦେ ଵାସୀ ଅତେ ଉମ ଦୀଆଂ ବସତିଆଂ, ଏନ-ଦେର ଦେ ଵାସୀ ଅତେ ଉମ ଦୀଆଂ ବସତିଆଂ, ଉଆନାକ ଦେ ଵାସୀ ଅତେ ଉମ ଦୀଆଂ ବସତିଆଂ, ମରିଦେ ଦେ ଵାସୀ ଅତେ ଉମ ଦୀଆଂ ବସତିଆଂ ଅରଥାତ ତିନେ ଉଚିଆଈଆଂ । 12 ପର ମନ୍ସୀ ଉହନାଂ ସ୍ତହିରାଂ ଦେ ଵାସୀଆଂ ନୂଁ କଢ଼ ନା ସବେ ଅତେ କନାନୀ ଉମ ଦେଶ ଵିଁଚ ପକେ ପୈରୀ ଵ୍ମେ ରହେ । 13 ଇମ ତରୁଂ ହୋଇଆ ଜଦ ଇମରାଏଲୀ ତକ୍କେ ହେ ଗାଏ ତାଂ ଉହ କନାନୀଆଂ ତେ ଘଗାର ଲୈଣ ଲାଗ ପଏ ପର ଉହନାଂ ନୂଁ ପୂରୀ ତରୁଂ ନାଲ ନା କଁଢିଆ ।

ଇଦ୍ବରାଈମ ଅତେ ମନ୍ସହ ଵ୍ୟବ୍ହୁମୀ ଦୀ ମେରା

14 ତଦ ଯୁମୁଦ୍ବ ଦେ ପୁତ୍ରରାଂ ନେ ଯହେମ୍ବା ନାଲ ଗୱଳ କୀତି କି ତୁମୀ ମାନୁଁ କିଉଁ ମିଲଖ ଵିଁଚ ଇଂକ ହି ହିସା ଦିଁତା? ଅର୍ମ ବହୁତ ମାରେ ଲୋକ ହା କିଉଁ ଜେ ଯହେଵାହ ନେ ଅଜ ତଙ୍କ ମାନୁଁ ବରକତ ଦିଁତି ହୈ । 15 ଯହେମ୍ବା ନେ ଉହନାଂ ନୂଁ ଆଖିଆ, ଜେ ତୁହାଡେ ଲୋକ ବହୁତ ମାରେ ହନ ତାଂ ତୁମୀ ଲକ୍ଷ୍ମୀଆଂ ଦେ ଜଂଗଲ ନୂଁ କଟେ ଅତେ ଉଚ୍ଚେ ତୁମୀ ଦ୍ଵାରିଜୀଆଂ ଅତେ ରଙ୍ଗାଈଆଂ ଦୀ ଯରତି ଵିଁଚ ଜଂଗଲ

ਨੂੰ ਵੱਚ ਕੇ ਥਾਂ ਬਣਾਓ ਕਿਉਂ ਜੋ ਤੁਹਾਡੇ ਲਈ ਇਫਰਾਈਮ ਦਾ ਪਰਬਤ ਤੰਗ ਹੈ। ¹⁶ ਯੂਸੂਫ਼ ਦੇ ਪੁੱਤਰਾਂ ਨੇ ਆਖਿਆ ਕਿ ਇਹ ਪਰਬਤ ਸਾਡੇ ਵੱਸਣ ਯੋਗ ਨਹੀਂ ਅਤੇ ਸਾਰੇ ਕਨਾਨੀਆਂ ਕੋਲ ਜਿਹੜੇ ਨੀਵੇਂ ਥਾਵਾਂ ਵਿੱਚ ਵੱਸਦੇ ਹਨ ਲੋਹੇ ਦੇ ਰੱਖ ਹਨ, ਨਾਲੇ ਉਹਨਾਂ ਕੋਲ ਜਿਹੜੇ ਬੈਤ ਸ਼ਾਨ ਅਤੇ ਉਸ ਦੀਆਂ ਬਸਤੀਆਂ ਵਿੱਚ ਹਨ ਨਾਲੇ ਉਹਨਾਂ ਕੋਲ ਜਿਹੜੇ ਯਿਜ਼ਰਏਲ ਦੀ ਨੀਵੇਂ ਥਾਵਾਂ ਵਿੱਚ ਹਨ। ¹⁷ ਯਹੋਸ਼ੂਆ ਨੇ ਯੂਸੂਫ਼ ਦੇ ਘਰਾਣੇ ਨੂੰ ਅਰਥਾਤ ਇਫਰਾਈਮ ਅਤੇ ਮਨਸ਼ਹ ਨੂੰ ਆਖਿਆ ਕਿ ਤੁਸੀਂ ਢੇਰ ਸਾਰੇ ਲੋਕ ਹੋ ਅਤੇ ਵੱਡੇ ਬਲਵੰਤ ਹੋ। ਤੁਹਾਡੇ ਲਈ ਇੱਕੈ ਹੀ ਭਾਗ ਨਹੀਂ ਹੋਵੇਗਾ। ¹⁸ ਪਰ ਪਰਬਤ ਤੁਹਾਡਾ ਹੋਵੇਗਾ ਭਾਵੇਂ ਉਹ ਲੱਕੜੀ ਦਾ ਜੰਗਲ ਹੈ ਅਤੇ ਤੁਸੀਂ ਉਹ ਨੂੰ ਵੱਡੇਗੇ ਅਤੇ ਉਹ ਦਾ ਫੈਲਾਓ ਤੁਹਾਡਾ ਹੋਵੇਗਾ ਕਿਉਂ ਜੋ ਤੁਸੀਂ ਕਨਾਨੀਆਂ ਨੂੰ ਕੌਚ ਦਿਓਗੇ ਭਾਵੇਂ ਉਹਨਾਂ ਦੇ ਰੱਖ ਲੋਹੇ ਦੇ ਹਨ ਅਤੇ ਉਹ ਤਕਵੇ ਵੀ ਹਨ।

18

ਬਾਕੀ ਬਚੇ ਦੇਸ ਦਾ ਬਟਵਾਰਾ

¹ ਇਸਰਾਏਲੀਆਂ ਦੀ ਸਾਰੀ ਮੰਡਲੀ ਸੀਲੋਹ ਵਿੱਚ ਇਕੱਠੀ ਹੋਈ, ਉਥੇ ਮੰਡਲੀ ਦੇ ਤੰਬੂ ਨੂੰ ਖੜ੍ਹਾ ਕੀਤਾ ਅਤੇ ਉਹ ਦੇਸ ਉਹਨਾਂ ਦੇ ਅੱਗੇ ਅਧੀਨ ਹੋ ਗਿਆ। ² ਇਸਰਾਏਲੀਆਂ ਵਿੱਚ ਸੱਤ ਗੋਤਾਂ ਬਾਕੀ ਰਹਿੰਦੀਆਂ ਸਨ ਜਿਨ੍ਹਾਂ ਨੂੰ ਵਿਰਾਸਤ ਨਹੀਂ ਵੰਡੀ ਗਈ। ³ ਸੋ ਯਹੋਸ਼ੂਆ ਨੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਉਸ ਦੇਸ ਵਿੱਚ ਜਾ ਕੇ ਬਕਾਨ ਕਰਨ ਦੇ ਲਈ, ਜਿਹੜਾ ਤੁਹਾਡਿਆਂ ਪੁਰਖਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦੇ ਦਿੱਤਾ ਹੈ, ਕਦੋਂ ਤੱਕ ਦੇਰ ਕਰੋਗੇ? ⁴ ਆਪਣੇ ਲਈ ਹਰ ਗੋਤ ਤੋਂ ਤਿੰਨ ਮਨੁੱਖ ਠਹਿਰਾਓ। ਫਿਰ ਮੈਂ ਉਹਨਾਂ ਨੂੰ ਭੇਜਾਂਗਾ ਅਤੇ ਉਹ ਉੱਠ ਕੇ ਉਸ ਦੇਸ ਵਿੱਚ ਫਿਰਨ ਅਤੇ ਆਪਣੀ ਮਿਲਖ ਅਨੁਸਾਰ ਉਹ ਨੂੰ ਦੱਸਣ, ਫਿਰ ਉਹ ਮੇਰੇ ਕੋਲ ਆਉਣ। ⁵ ਉਹ ਉਸ ਨੂੰ ਸੱਤਾਂ ਹਿੱਸਿਆਂ ਵਿੱਚ ਵੰਡਣ। ਯਹੂਦਾਹ ਆਪਣੀ ਹੱਦ ਕੋਲ ਦੱਖਣ ਵਿੱਚ ਖੜ੍ਹਾ ਰਹੇ ਅਤੇ ਯੂਸੂਫ਼ ਦਾ ਘਰਾਣਾ ਆਪਣੀ ਹੱਦ ਕੋਲ ਉਤਰ ਵੱਲ ਖੜ੍ਹਾ ਰਹੇ। ⁶ ਤਦ ਤੁਸੀਂ ਉਸ ਦੇਸ ਨੂੰ ਸੱਤਾਂ ਹਿੱਸਿਆਂ ਵਿੱਚ ਲਿਖ ਕੇ ਉਹਨਾਂ ਨੂੰ ਐਥੇ ਮੇਰੇ ਕੋਲ ਲਿਆਓ ਅਤੇ ਮੈਂ ਤੁਹਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਐਥੇ ਹਿੱਸਾ ਪਾਵਾਂਗਾ। ⁷ ਪਰ ਲੇਵੀਆਂ ਲਈ ਤੁਹਾਡੇ ਵਿੱਚ ਕੋਈ ਭਾਗ ਨਹੀਂ ਹੈ ਕਿਉਂ ਜੋ ਯਹੋਵਾਹ ਦੀ ਜਾਜਕਾਈ ਉਹਨਾਂ ਦੀ ਮਿਲਖ ਹੈ ਅਤੇ ਗਾਦ ਅਤੇ ਰਉਬੇਨ, ਮਨਸ਼ਹ ਦੇ ਅੱਧੇ ਗੋਤ ਨੇ ਆਪਣੀ

ਮਿਲਖ ਨੂੰ ਯਰਦਨ ਪਾਰ ਪੂਰਬ ਵੱਲ ਲੈ ਲਿਆ ਹੈ ਜਿਹ ਨੂੰ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤਾ ਸੀ।

8 ਉਹ ਮਨੁੱਖ ਉਠ ਕੇ ਤੁਰ ਪਏ ਅਤੇ ਯਹੋਸ਼ਾ ਨੇ ਉਹਨਾਂ ਜਾਣ ਵਾਲਿਆਂ ਨੂੰ ਦੇਸ ਦੇ ਦੱਸਣ ਦਾ ਹੁਕਮ ਦਿੱਤਾ ਕਿ ਜਾਓ ਅਤੇ ਉਸ ਦੇਸ ਵਿੱਚ ਫਿਰੋ ਅਤੇ ਉਹ ਨੂੰ ਦੱਸੋ, ਫਿਰ ਮੇਰੇ ਕੋਲ ਮੁੜ ਆਓ ਅਤੇ ਮੈਂ ਤੁਹਾਡੇ ਲਈ ਇੱਥੇ ਸੀਲੋਹ ਵਿੱਚ ਯਹੋਵਾਹ ਦੇ ਅੱਗੇ ਭਾਗ ਪਾਵਾਂਗਾ। **9** ਉਸ ਤੋਂ ਬਾਅਦ ਉਹ ਮਨੁੱਖ ਜਾ ਕੇ ਉਸ ਦੇਸ ਵਿੱਚੋਂ ਦੀ ਲੰਘੇ ਅਤੇ ਉਹਨਾਂ ਨੇ ਸ਼ਹਿਰਾਂ ਅਨੁਸਾਰ ਸੱਤਾਂ ਹਿੱਸਿਆਂ ਵਿੱਚ ਕਰਕੇ ਇੱਕ ਪੋਥੇ ਵਿੱਚ ਲਿਖਿਆ ਤਾਂ ਉਹ ਯਹੋਸ਼ਾ ਕੋਲ ਸੀਲੋਹ ਦੇ ਡੇਰੇ ਵਿੱਚ ਮੁੜ ਆਏ। **10** ਯਹੋਸ਼ਾ ਨੇ ਉਹਨਾਂ ਲਈ ਸੀਲੋਹ ਵਿੱਚ ਯਹੋਵਾਹ ਦੇ ਅੱਗੇ ਪਰਚੀਆਂ ਪਾਈਆਂ ਸੋ ਯਹੋਸ਼ਾ ਨੇ ਉੱਥੇ ਉਸ ਦੇਸ ਨੂੰ ਇਸਰਾਏਲੀਆਂ ਲਈ ਉਹਨਾਂ ਦੇ ਹਿੱਸਿਆਂ ਅਨੁਸਾਰ ਵੰਡ ਦਿੱਤਾ।

ਬਿਨਯਾਮੀਨ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

11 ਬਿਨਯਾਮੀਨੀਆਂ ਦੇ ਗੋਤ ਦਾ ਭਾਗ ਉਹਨਾਂ ਦੇ ਘਰਾਣਿਆਂ ਅਨੁਸਾਰ ਪਿਆ ਅਤੇ ਉਹਨਾਂ ਦੇ ਭਾਗ ਦੀ ਹੱਦ ਯਹੁਦੀਆਂ ਅਤੇ ਯੂਸੂਫ਼ ਦੀ ਅੱਸ ਦੇ ਵਿੱਚਕਾਰ ਨਿੱਕਲੀ। **12** ਉਤਰ ਪਾਸੇ ਉਹਨਾਂ ਦੀ ਹੱਦ ਯਰਦਨ ਤੋਂ ਸੀ ਅਤੇ ਉਹ ਹੱਦ ਉਤਰ ਵੱਲ ਯਰੀਹੇ ਦੀ ਉਚਿਆਈ ਨੂੰ ਚੜ੍ਹ ਕੇ ਪੱਛਮ ਵੱਲੋਂ ਪਹਾੜੀ ਦੇਸ ਦੇ ਰਸਤੇ ਤੋਂ ਚੜ੍ਹੀ ਅਤੇ ਉਹ ਦਾ ਫੈਲਾਓ ਬੈਤ-ਆਵਨ ਦੀ ਉਜਾੜ ਤੱਕ ਸੀ। **13** ਉਥੋਂ ਉਹ ਹੱਦ ਲੂੜ ਵੱਲ ਲੂੜ ਦੀ ਚੜ੍ਹਾਈ ਤੱਕ ਦੱਖਣ ਵੱਲ ਗਈ ਜਿਹੜਾ ਬੈਤਏਲ ਹੈ, ਫਿਰ ਉਹ ਹੱਦ ਅਟਾਰੇਥ ਅੱਦਾਰ ਨੂੰ ਉਸ ਪਰਬਤ ਦੇ ਉੱਤੋਂ ਦੀ ਉਤਰੀ ਜਿਹੜਾ ਹੇਠਲੇ ਬੈਤ-ਹੋਰੋਨ ਦੇ ਦੱਖਣ ਦੀ ਵੱਲ ਹੈ। **14** ਤਾਂ ਉਹ ਹੱਦ ਹੇਠਾਂ ਜਾ ਕੇ ਲਹਿੰਦੇ ਪਾਸੇ ਉਸ ਪਰਬਤ ਤੋਂ ਦੱਖਣ ਵੱਲ ਮੁੜੀ ਜਿਹੜਾ ਬੈਤ-ਹੋਰੋਨ ਦੇ ਅੱਗੇ ਦੱਖਣ ਵੱਲ ਹੈ ਅਤੇ ਉਹ ਦਾ ਫੈਲਾਓ ਕਿਰਯਥ-ਬਾਅਲ ਤੱਕ ਸੀ ਜਿਹੜਾ ਕਿਰਯਥ-ਯਾਰੀਮ ਵੀ ਹੈ ਜਿਹੜਾ ਯਹੁਦੀਆਂ ਦਾ ਸ਼ਹਿਰ ਹੈ। ਇਹ ਪੱਛਮ ਦਾ ਪਾਸਾ ਸੀ। **15** ਦੱਖਣ ਦਾ ਪਾਸਾ ਕਿਰਯਥ-ਯਾਰੀਮ ਦੀ ਸਰਹੱਦ ਤੋਂ ਸੀ ਅਤੇ ਉਹ ਹੱਦ ਪੱਛਮ ਵੱਲ ਜਾ ਕੇ ਨਫ਼ਤੋਅਹ ਦੇ ਪਾਈਆਂ ਦੇ ਸੋਤੇ ਤੱਕ ਪਹੁੰਚੀ। **16** ਫਿਰ ਉਹ ਹੱਦ ਉਸ ਪਰਬਤ ਦੇ ਸਿਰੇ ਤੱਕ ਜਿਹੜਾ ਬਨ ਹਿੰਨੇਮ ਦੇ ਪੱਤਰ ਦੀ ਵਾਦੀ ਦੇ ਅੱਗੇ ਹੈ ਅਤੇ ਜਿਹੜਾ ਉਤਰ ਵੱਲ ਰਫ਼ਾਈਮ ਦੀ ਖੱਡ ਵਿੱਚ ਹੈ ਉਤਰੀ ਅਤੇ ਉਹ ਹਿੰਨੇਮ ਦੀ ਵਾਦੀ ਤੋਂ ਯਬੂਸੀਆਂ ਦੀ ਚੜ੍ਹਾਈ ਤੱਕ ਦੱਖਣ ਵੱਲ ਉਤਰੀ ਤਾਂ ਏਨ-ਰੋਗੇਲ ਨੂੰ ਉਤਰੀ। **17** ਫਿਰ ਉਹ ਉਤਰ ਵੱਲ ਜਾ ਕੇ ਏਨ-ਸ਼ਮਾਸ ਕੋਲ ਨਿੱਕਲੀ ਅਤੇ

ਗਲੀਲੋਥ ਤੱਕ ਨਿੱਕਲੀ ਜਿਹੜਾ ਅੱਦੁਮੀਮ ਦੀ ਚੜ੍ਹਾਈ ਦੇ ਸਾਹਮਣੇ ਹੈ ਅਤੇ ਰਉਥੇਨ ਦੇ ਪੁੱਤਰ ਬੋਹਨ ਦੇ ਪੱਥਰ ਤੱਕ ਉਤਰੀ । 18 ਉਹ ਅਰਾਬਾਹ ਦੇ ਅੱਗੇ ਚੜ੍ਹਾਈ ਤੱਕ ਉਤਰ ਵੱਲ ਲੰਘੀ ਤਾਂ ਅਰਾਬਾਹ ਨੂੰ ਉਤਰੀ । 19 ਫਿਰ ਉਹ ਹੱਦ ਬੈਤ ਹਗਲਾਹ ਦੀ ਚੜ੍ਹਾਈ ਤੱਕ ਉਤਰ ਵੱਲ ਪਹੁੰਚੀ ਅਤੇ ਉਸ ਹੱਦ ਦਾ ਫੈਲਾਓ ਖਾਰੇ ਸਮੁੰਦਰ ਦੀ ਉਤਰ ਵੱਲ ਦੀ ਖਾੜੀ ਤੱਕ ਅਰਥਾਤ ਯਰਦਨ ਦੇ ਦੱਖਣੀ ਸਿਰੇ ਤੱਕ ਸੀ । ਇਹ ਦੱਖਣ ਦੀ ਹੱਦ ਸੀ । 20 ਪੁਰਬ ਦੇ ਪਾਸੇ ਉਹ ਦੀ ਹੱਦ ਯਰਦਨ ਸੀ । ਇਹ ਬਿਨਯਾਮੀਨੀਆਂ ਦੀ ਮਿਲੜ ਦੀਆਂ ਆਲੇ-ਦੁਆਲੇ ਦੀਆਂ ਹੱਦਾਂ ਉਹਨਾਂ ਦੇ ਘਰਾਣਿਆਂ ਅਨੁਸਾਰ ਸਨ ।

21 ਬਿਨਯਾਮੀਨੀਆਂ ਦੇ ਗੋਤ ਦੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਇਹ ਸਨ, ਯਹੀਂ ਅਤੇ ਬੈਤ ਹਗਲਾਹ ਅਤੇ ਏਮਕ ਕਸੀਸ 22 ਅਤੇ ਬੈਤ ਅਰਾਬਾਹ ਅਤੇ ਸਮਾਰਿਯਮ ਅਤੇ ਬੈਤਏਲ 23 ਅਤੇ ਅੱਵੀਮ ਅਤੇ ਪਾਰਾਹ ਅਤੇ ਉਫਰਾਹ 24 ਅਤੇ ਕਫਰ-ਅੰਮੰਨੀ ਅਤੇ ਆਫ਼ਨੀ ਅਤੇ ਗਬਾ । ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ 25 ਗਿਬਉਨ ਅਤੇ ਰਾਮਾਹ ਅਤੇ ਬਏਰੋਥ 26 ਅਤੇ ਮਿਸਪੇਹ ਅਤੇ ਕਫ਼ੀਰਾਹ ਅਤੇ ਮੇਸਾਹ 27 ਅਤੇ ਰਕਮ ਅਤੇ ਯਿਰਪਏਲ ਅਤੇ ਤਰਲਾਹ 28 ਅਤੇ ਸੇਲਾ ਅਲਫ ਅਤੇ ਯਬੂਸੀ ਜਿਹੜਾ ਯਰੂਸਾਲਮ ਹੈ ਅਤੇ ਗਿਬਥ ਕਿਰਯਥ । ਚੌਂਦਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ । ਇਹ ਬਿਨਯਾਮੀਨੀਆਂ ਦਾ ਹਿੱਸਾ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ ।

19

ਸ਼ਿਮਉਨ ਦੇ ਗੋਤ ਨੂੰ ਦਿੱਤਾ ਗਿਆ ਭਾਗ

1 ਦੂਜੀ ਪਰਚੀ ਸ਼ਿਮਉਨ ਲਈ ਅਰਥਾਤ ਸ਼ਿਮਉਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਵਿਰਾਸਤ ਯਹੂਦੀਆਂ ਦੇ ਹਿੱਸੇ ਵਿੱਚ ਸੀ । 2 ਅਤੇ ਉਹਨਾਂ ਦਾ ਹਿੱਸਾ ਇਹ ਸੀ, ਬਏਰਸ਼ਬਾ, ਸ਼ਬਾ ਅਤੇ ਮੇਲਾਦਾਹ 3 ਅਤੇ ਹਸਰਸੂਆਲ ਅਤੇ ਬਾਲਾਹ ਅਤੇ ਆਸਮ 4 ਅਲਤੋਲਦ ਅਤੇ ਬਚੂਲ ਅਤੇ ਹਾਰਮਾਹ 5 ਸਿਕਲਗ ਅਤੇ ਬੈਤ ਮਰਕਾਬੋਥ ਅਤੇ ਹਸਰ ਸੂਸਾਹ 6 ਬੈਤ ਲਬਾਓਥ ਅਤੇ ਸਾਰੂਹਨ, ਇਹ ਤੇਰ੍ਵਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ । 7 ਏਨ ਰਿਮੇਨ ਅਤੇ ਅਥਰ ਅਤੇ ਆਸ਼ਾਨ, ਇਹ ਚਾਰੇ ਸ਼ਹਿਰ ਅਤੇ ਉਹਨਾਂ ਦੇ ਪਿੰਡ 8 ਨਾਲ ਹੀ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਸਨ । ਬਾਲਥ-ਬਏਰ ਦੱਖਣੀ ਰਾਮਥ ਤੱਕ, ਇਹ ਸ਼ਿਮਉਨੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲੜ ਸੀ । 9 ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਉਨੀਆਂ ਦੀ ਮਿਲੜ ਸੀ ਕਿਉਂ

ਜੋ ਯਹੂਦੀਆਂ ਦੀ ਵੰਡ ਉਹਨਾਂ ਲਈ ਵੱਧ ਸੀ। ਇਸ ਕਾਰਨ ਸਿਮਓਨੀਆਂ ਨੇ ਆਪਣੇ ਲਈ ਮਿਲੜ ਉਹਨਾਂ ਦੀ ਮਿਲੜ ਦੇ ਵਿੱਚੋਂ ਲਈ।

ਜ਼ਬੂਲੁਨ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

10 ਤੀਜੀ ਪਰਚੀ ਜ਼ਬੂਲੁਨੀਆਂ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ ਅਤੇ ਉਹਨਾਂ ਦੀ ਮਿਲੜ ਦੀ ਹੱਦ ਸਾਰੀਦ ਤੱਕ ਸੀ। **11** ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸਥ ਪਹੁੰਚ ਕੇ ਉਸ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨਾਮ ਦੇ ਸਾਹਮਣੇ ਹੈ। **12** ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉਥੋਂ ਦਾਬਰਥ ਨੂੰ ਜਾ ਕੇ ਯਾਫੀਆ ਨੂੰ ਚੜ੍ਹੀ। **13** ਅਤੇ ਉਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਥ ਹੇਢਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿਮੋਨ ਜਿਹੜਾ ਨੇਆਹ ਤੱਕ ਪਹੁੰਚਦਾ ਹੈ ਗਈ। **14** ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਬੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਛਤਾਏਲ ਦੀ ਵਾਦੀ ਤੱਕ ਸੀ। **15** ਕੱਟਾਥ ਅਤੇ ਨਹਲਾਲ ਅਤੇ ਸਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ **16** ਇਹ ਜ਼ਬੂਲੁਨੀਆਂ ਦੀ ਮਿਲੜ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ, ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।

ਯਿੱਸਾਕਾਰ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

17 ਚੌਥੀ ਪਰਚੀ ਯਿੱਸਾਕਾਰ ਲਈ ਨਿੱਕਲੀ ਅਰਥਾਤ ਯਿੱਸਾਕਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ **18** ਅਤੇ ਉਹਨਾਂ ਦੀ ਹੱਦ ਯਿਜ਼ਰਏਲ ਅਤੇ ਕਸੂਲੋਥ ਅਤੇ ਸੁਨੇਮ ਤੱਕ ਸੀ। **19** ਹਫਾਰਇਮ ਅਤੇ ਸ਼ੀਇਨ ਅਤੇ ਅਨਾਹਰਾਥ **20** ਰੰਬੀਥ ਅਤੇ ਕਿਸ਼ਯੋਨ ਅਤੇ ਆਬਸ **21** ਅਤੇ ਰਾਮਥ ਅਤੇ ਏਨ-ਗਨੀਮ ਅਤੇ ਏਨ-ਹਦਦ ਅਤੇ ਬੈਤ-ਪੱਸਸ ਤੱਕ ਸੀ। **22** ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਹ ਅਤੇ ਬੈਤ ਸਮਸ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੱਕ ਸੀ, ਸੋਲਾਂ ਸ਼ਹਿਰ ਅਤੇ ਉਹਨਾਂ ਦੇ ਪਿੰਡ **23** ਉਹ ਯਿੱਸਾਕਾਰੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਮਿਲੜ ਸੀ ਅਤੇ ਉਹਨਾਂ ਦੇ ਸ਼ਹਿਰ ਤੇ ਪਿੰਡ ਇਹ ਸਨ।

ਆਸ਼ੇਰ ਦੇ ਗੋਤ ਨੂੰ ਦਿੱਤਾ ਗਿਆ ਹਿੱਸਾ

24 ਪੰਜਵੀਂ ਪਰਚੀ ਆਸ਼ੇਰੀਆਂ ਦੇ ਗੋਤ ਦਾ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ **25** ਅਤੇ ਉਹਨਾਂ ਦੀ ਹੱਦ ਇਹ ਸੀ, ਹਲਕਾਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ **26** ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਪੱਛਮ

ਵੱਲ ਕਰਮਲ ਨੂੰ ਅਤੇ ਸ਼ੀਰੋਰ ਲਿਬਨਾਥ ਨੂੰ ਜਾ ਢੁੱਕੀ²⁷ ਸੁਰਜ ਦੇ ਚੜ੍ਹਦੇ ਪਾਸੇ
ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉਤਰ
ਵੱਲ ਬੈਤ ਏਮਕ ਅਤੇ ਨਈਏਲ ਤੱਕ ਜਾ ਢੁੱਕੀ, ਫਿਰ ਉਹ ਖੱਬੇ ਪਾਸੇ ਕਾਬੂਲ
ਨੂੰ ਨਿੱਕਲੀ²⁸ ਨਾਲੇ ਅਬਰੋਨ ਅਤੇ ਰਹੇਬ ਅਤੇ ਹੰਮੇਨ ਅਤੇ ਕਾਨਾਹ ਨੂੰ ਵੱਡੇ
ਸੀਦੇਨ ਤੱਕ²⁹ ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੇਰ ਦੇ ਸ਼ਹਿਰ ਨੂੰ ਮੁੜੀ
ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ
ਅਕਜ਼ੀਬ ਤੱਕ ਸੀ³⁰ ਨਾਲੇ ਉਮਾਹ ਅਤੇ ਅਫੇਕ ਅਤੇ ਰਹੇਬ, ਬਾਈ ਸ਼ਹਿਰ ਅਤੇ
ਉਹਨਾਂ ਦੇ ਪਿੰਡ³¹ ਇਹ ਆਸੋਰੀਆਂ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਣਿਆਂ
ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਪਿੰਡ।

ਨਫਤਾਲੀ ਦੇ ਗੋਤ ਨੂੰ ਦਿੱਤਾ ਗਿਆ ਭਾਗ

³² ਛੇਵੰਂ ਪਰਚੀ ਨਫਤਾਲੀਆਂ ਦੇ ਲਈ ਨਿੱਕਲੀ ਅਰਥਾਤ ਨਫਤਾਲੀਆਂ ਦੇ
ਲਈ ਉਹਨਾਂ ਦੀਆਂ ਗੋਤਾਂ ਅਨੁਸਾਰ³³ ਉਹਨਾਂ ਦੀ ਹੱਦ ਹਲਵ ਤੋਂ ਸਾਨਨਿਮ
ਦੇ ਬਲੂਤ ਤੋਂ ਅਤੇ ਅਦਾਮੀ ਨਕਬ, ਯਥਨੇਲ ਤੋਂ ਲੱਕੂਮ ਤੱਕ ਅਤੇ ਉਸ ਦਾ ਫੈਲਾਓ
ਯਹਦਨ ਤੱਕ ਸੀ³⁴ ਤਾਂ ਉਹ ਹੱਦ ਪੱਛਮ ਵੱਲ ਅਜ਼ਨੇਬ ਤਾਬੋਰ ਨੂੰ ਮੁੜੀ ਅਤੇ
ਉਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੰਖਣ ਵੱਲ ਜ਼ਬੂਲੁਨ ਨੂੰ ਜਾ ਪਹੁੰਚੀ ਅਤੇ
ਪੱਛਮ ਵੱਲ ਆਸੋਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਹਦਨ ਕੋਲ ਯਹੂਦਾਹ ਨੂੰ
ਜਾ ਪਹੁੰਚੀ³⁵ ਅਤੇ ਗੜ੍ਹ ਵਾਲੇ ਸ਼ਹਿਰ ਇਹ ਸਨ, ਸਿੱਦੀਮ, ਸੇਰ ਅਤੇ ਹੰਮਥ,
ਰੱਕਬ ਅਤੇ ਕਿੰਨਰਥ³⁶ ਅਤੇ ਅਦਾਮਾਹ ਅਤੇ ਰਾਮਾਹ ਅਤੇ ਹਾਸੋਰ³⁷ ਅਤੇ
ਕਾਦੇਸ਼ ਅਤੇ ਅਦਰਈ ਅਤੇ ਏਨ-ਹਾਸੋਰ³⁸ ਅਤੇ ਯਿਰੋਨ ਅਤੇ ਮਿਗਾਦਲ-ਏਲ,
ਹਾਰੇਮ ਅਤੇ ਬੈਤ ਅਨਾਥ ਅਤੇ ਬੈਤ ਸ਼ਮਸ, ਉੱਨੀ ਸ਼ਹਿਰ ਅਤੇ ਉਹਨਾਂ ਦੇ ਪਿੰਡ³⁹
ਇਹ ਨਫਤਾਲੀਆਂ ਦੇ ਗੋਤ ਦੀ ਮਿਲਖ ਉਹਨਾਂ ਦੇ ਘਰਾਣਿਆਂ ਅਨੁਸਾਰ ਸੀ
ਅਰਥਾਤ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ।

ਦਾਨ ਦੇ ਗੋਤ ਨੂੰ ਦਿੱਤਾ ਗਿਆ ਭਾਗ

⁴⁰ ਸੱਤਵੰਂ ਪਰਚੀ ਦਾਨੀਆਂ ਦੇ ਗੋਤ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ
ਨਿੱਕਲੀ⁴¹ ਅਤੇ ਉਹਨਾਂ ਦੀ ਮਿਲਖ ਦੀ ਹੱਦ ਇਹ ਸੀ, ਸਾਰਾਹ ਅਤੇ ਅਸਤਾਓਲ
ਅਤੇ ਈਰ-ਸ਼ਮਸ⁴² ਅਤੇ ਸ਼ਾਲੱਬੀਨ ਅਤੇ ਅੱਯਾਲੋਨ ਅਤੇ ਯਿਥੂਲਾਹ⁴³ ਅਤੇ
ਏਲੋਨ ਅਤੇ ਤਿਮਨ੍ਹਾਹ ਅਤੇ ਅਕਰੋਨ⁴⁴ ਅਤੇ ਅਲੁਤਕੋਹ ਅਤੇ ਗਿਬਖੋਨ ਅਤੇ
ਬਾਲਾਥ⁴⁵ ਅਤੇ ਯਿਹੁਦ ਅਤੇ ਬਨੋ-ਬਰਕ ਅਤੇ ਗਥ-ਰਿਮੇਨ⁴⁶ ਅਤੇ ਮੇ-
ਯਰਕੋਨ ਅਤੇ ਰੱਕੋਨ ਨਾਲੇ ਯਾਫਾ ਦੇ ਸਾਹਮਣੇ ਦੀ ਹੱਦ⁴⁷ ਅਤੇ ਦਾਨੀਆਂ ਦੀ

ହଁଦ ଉହନାଂ ତେ ପାର ଇମ୍ ଲଈ ନିଙ୍କଲି କି ଦାନୀଆଂ ନେ ଚଜ୍ଜାଈ କର କେ ଲମ୍ବ
ନାଲ ଯୁୟ କୀତା ଅତେ ଉହ ନୁଁ ଲୈ କେ ତଳଵାର ଦୀ ଯାର ନାଲ ଵୈଚିଆ ଅତେ ଉମ
ଉତେ କବଜ୍ଜା କର କେ ଉମ ଵିଁଚ ଘ୍ରେରା କୀତା ଅତେ ଲମ୍ବ ନୁଁ ଦାନ ଆପଣେ ପିତା
ଦାନ ଦେ ନାମ ଉତେ ଆଖିଆ 48 ଇହ ଦାନୀଆଂ ଦେ ଗୋତ ଦୀ ମିଲଖ ଉହନାଂ ଦେ
ଘରଣ୍ଠିଆଂ ଦେ ଅନୁମାର ମୀ ଅରଥାତ ଇହ ସହିର ଅତେ ଉହନାଂ ଦେ ପିଂଡ ।

ସହିର ନୁଁ ଦୀ ଭୂମି ଦା ହିଁମା ମିଲଣା

49 ତଦ ଉହ ଉମ ଦେମ ନୁଁ ଉହ ଦୀଆଂ ହଁଦାଂ ଅନୁମାର ଵୈଡ ଚୁକେ ଅତେ
ଇମରାଏଲିଆଂ ନେ ନୁନ ଦେ ପୁତ୍ର ସହେମ୍ବୁଆ ନୁଁ ଆପଣେ ଵିଁଚ ମିଲଖ ଦିନ୍ତା ।
50 ଯହେଵାହ ଦେ ହୁକମ ଅନୁମାର ଉହନାଂ ନେ ଉହ ନୁଁ ଉହ ସହିର ଜିହ ନୁଁ ଉହ
ମର୍ଗଦା ମୀ ଅରଥାତ ତିମନଥ-ମରହ ଇନ୍ଦ୍ରଗାଈମ ଦେ ପରବତ ଵିଁଚ ଦିନ୍ତା ଅତେ
ଉହ ନେ ଉମ ସହିର ନୁଁ ବଣା କେ ଉଥେ ଵାମ କୀତା ।

51 ଇହ ଉହ ମିଲଖାଂ ହନ ଜିହଙ୍ଗାର ଜାଜକ ଅତେ ନୁନ ଦେ
ପୁତ୍ର ସହେମ୍ବୁଆ ଅତେ ଇମରାଏଲିଆଂ ଦେ ଗୋତାଂ ଦେ ପ୍ର୍ୟାନାଂ ନେ ସ୍ତିଲୋହ ଵିଁଚ
ମ୰୍ଦଲୀ ଦେ ତେବୁ ଦେ ଦରଵାଜେ କୋଲ ଯହେଵାହ ଦେ ଅଂଗେ ପରଚିଆଂ ପା କେ ଵୈଡ
ଦିନ୍ତାଆଂ । ଇମ ତରୁଂ ଉହ ଉମ ଦେମ ନୁଁ ଵୈଡ ଚୁକେ ।

20

ପନାର ଲଈ ନଗର ଠହିରାୟେ ଜାଣ

1 ଯହେଵାହ ନେ ଯହେମ୍ବୁଆ ନୁଁ ଆଖିଆ, 2 ଇମରାଏଲିଆଂ ନାଲ ଗୁଲ କର
କି ତୁମ୍ଭି ଆପଣେ ଲଈ ପନାର ନଗର ଠହିରାଓ ଜିମ ଦେ ବାରେ ମୈ ମୁସା ଦେ
ରାହିଁ ତୁହାନୁଁ ଆଖିଆ ମୀ 3 ଜିନ୍ଧେ ଉହ ଖୁନୀ ଭୁଜ ଜାବେ ଜିମ ନେ ଅଣଜାଣେ ଜାଂ
ଗଲତୀ ଦେ ନାଲ କିମେ ପ୍ରାଣୀ ନୁଁ ମାର ସୁଟିଆ ହେବେ ଅତେ ଉହ ତୁହାଡେ ଲଈ ଖୁନ
ଦା ବଦଲା ଲୈଣ ଵାଲେ ତେ ପନାର ଲଈ ହେଣଗେ । 4 ଉହ ଇହନାଂ ନଗରାଂ ଵିଁଚେ
ଷିକ ନୁଁ ଭୁଜ ଜାବେ ଅତେ ନଗର ଦୀ ଡିଉଫ୍ରୀ ଦେ ଫାଟକ ଉତେ ଜା ଖଲୋବେ ଅତେ
ଉମ ନଗର ଦେ ବଜୁରଗାଂ ଦେ କମନ୍ ଵିଁଚ ଆପଣୀ ଗୁଲ କରେ ଅତେ ଉହ ଉମ ନୁଁ
ନଗର ଵିଁଚ ଆପଣେ କୋଲ ଲୈ ଜାଣ ଅତେ ଉହ ଉମ ନୁଁ ଥାଂ ଦେଣ କି ଉହ ଉହନାଂ
ଦେ ଵିଁଚ ଵୱସ ଜାବେ । 5 ଜେ ଖୁନ ଦା ବଦଲା ଲୈଣ ଵାଲା ଉହ ଦା ପିଂଛା କରେ ତାଂ
ଉହ ଖୁନୀ ନୁଁ ଉମ ଦେ ହେଥାଂ ଵିଁଚ ନା ଦେଣ କିମୁଁ ଜେ ଉମ ଆପଣେ ଗୁଆଂଢୀ ନୁଁ
ଗଲତୀ ନାଲ ମାରିଆ ମୀ ଅତେ ଉହ ପହିଲାଂ ତେ ଉମ ଦା ଵୈରି ନରୀ ମୀ । 6 ତାଂ

ਉਹ ਉਸ ਨਗਰ ਵਿੱਚ ਵੱਸਿਆ ਰਹੇ ਜਦ ਤੱਕ ਕਿ ਉਹ ਨਿਆਂ ਲਈ ਮੰਡਲੀ ਦੇ ਅੱਗੇ ਨਾ ਖੜ੍ਹਾ ਹੋਵੇ ਅਤੇ ਜਦ ਤੱਕ ਸਰਦਾਰ ਜਾਜਕ ਦੀ ਮੌਤ ਨਾ ਹੋ ਜਾਵੇ ਜਿਹੜਾ ਉਹਨਾਂ ਦਿਨਾਂ ਦਾ ਹੋਵੇ ਤਾਂ ਉਹ ਖੂਨੀ ਮੁੜ ਕੇ ਆਪਣੇ ਸ਼ਹਿਰ ਅਤੇ ਆਪਣੇ ਘਰ ਨੂੰ ਅਰਥਾਤ ਉਹ ਸ਼ਹਿਰ ਨੂੰ ਜਿੱਥੋਂ ਉਸ ਨੱਸਿਆ ਸੀ ਜਾਵੇ ।

⁷ ਅਤੇ ਉਹਨਾਂ ਨੇ ਨਫ਼ਤਾਲੀ ਦੇ ਪਰਬਤ ਉੱਤੇ ਗਲੀਲ ਵਿੱਚ ਕਾਦੇਸ਼ ਨੂੰ ਅਤੇ ਇਫ਼ਰਾਈਮ ਦੇ ਪਰਬਤ ਵਿੱਚ ਸ਼ਕਮ ਨੂੰ ਅਤੇ ਯਹੂਦਾਹ ਦੇ ਪਰਬਤ ਵਿੱਚ ਕਿਰਯਥ-ਅਰਥਾਤ ਨੂੰ ਜਿਹੜਾ ਹਬਰੋਨ ਹੈ ਵੱਖਰਾ ਕੀਤਾ । ⁸ ਅਤੇ ਯਰਦਨ ਦੇ ਪਾਰ ਯਰੀਹੇ ਦੇ ਪੂਰਬ ਵੱਲ ਉਹਨਾਂ ਨੇ ਬਸਰ ਨੂੰ ਜਿਹੜਾ ਰਉਥੇਨ ਦੇ ਗੋਤ ਦੇ ਮੈਦਾਨ ਦੀ ਉਜਾੜ ਵਿੱਚ ਹੈ ਠਹਿਰਾਇਆ ਅਤੇ ਰਾਮੇਖ ਨੂੰ ਜਿਹੜਾ ਗਿਲਾਦ ਵਿੱਚ ਗਾਦ ਦੇ ਗੋਤ ਵਿੱਚ ਸੀ ਅਤੇ ਬਾਸਾਨ ਵਿੱਚ ਗੋਲਾਨ ਨੂੰ ਜਿਹੜਾ ਮਨਸ਼ਹ ਦੇ ਗੋਤ ਵਿੱਚ ਸੀ । ⁹ ਇਹ ਨਗਰ ਸਾਰੇ ਇਸਰਾਏਲੀਆਂ ਲਈ ਅਤੇ ਪਰਦੇਸੀਆਂ ਲਈ ਜਿਹੜੇ ਉਹਨਾਂ ਦੇ ਵਿੱਚ ਵੱਸਦੇ ਸਨ ਠਹਿਰਾਏ ਗਏ ਜਿੱਥੇ ਹਰ ਇੱਕ ਭੱਜ ਜਾਵੇ ਜਿਹੜਾ ਕਿਸੇ ਪ੍ਰਾਣੀ ਨੂੰ ਅਣਜਾਣੇ ਮਾਰ ਦੇਵੇ ਤਾਂ ਜੋ ਉਹ ਖੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਮਾਰਿਆ ਨਾ ਜਾਵੇ ਜਦ ਤੱਕ ਕਿ ਉਹ ਮੰਡਲੀ ਦੇ ਅੱਗੇ ਨਾ ਖੜ੍ਹਾ ਕੀਤਾ ਜਾਵੇ ।

21

ਲੇਵੀਆਂ ਨੂੰ ਨਗਰ ਦੇਣਾ

¹ ਤਦ ਲੇਵੀਆਂ ਦੇ ਘਰਾਣਿਆਂ ਦੇ ਪ੍ਰਧਾਨ ਅਲਾਜ਼ਾਰ ਜਾਜਕ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਅਤੇ ਇਸਰਾਏਲੀਆਂ ਦੇ ਗੋਤਾਂ ਦੇ ਸਰਦਾਰਾਂ ਕੋਲ ਆਏ । ² ਉਹਨਾਂ ਨੇ ਉਹਨਾਂ ਨਾਲ ਸ਼ੀਲੋਹ ਵਿੱਚ ਕਨਾਨ ਦੇ ਦੇਸ ਵਿੱਚ ਗੱਲ ਕੀਤੀ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਸਾਨੂੰ ਵੱਸਣ ਲਈ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਸਾਡੇ ਡੰਗਰਾਂ ਲਈ ਦਿੱਤੀਆਂ ਜਾਣ । ³ ਇਸਰਾਏਲੀਆਂ ਨੇ ਲੇਵੀਆਂ ਨੂੰ ਆਪਣੀ ਮਿਲੜ ਵਿੱਚੋਂ ਯਹੋਵਾਹ ਦੇ ਹੁਕਮ ਅਨੁਸਾਰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟਾਂ ਦਿੱਤੀਆਂ ।

⁴ ਕਹਾਥੀਆਂ ਦੇ ਘਰਾਣਿਆਂ ਦਾ ਭਾਗ ਨਿੱਕਲਿਆ ਅਤੇ ਹਾਤੁਨ ਜਾਜਕ ਦੇ ਪੁੱਤਰਾਂ ਲਈ ਜਿਹੜੇ ਲੇਵੀ ਸਨ ਯਹੂਦਾਹ ਦੇ ਗੋਤ ਵਿੱਚੋਂ ਅਤੇ ਸ਼ਿਮਉਨੀਆਂ ਦੇ ਗੋਤ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗੁਣੇ ਨਾਲ ਤੇਰ੍ਹਾਂ ਸ਼ਹਿਰ ਮਿਲੇ ।

5 ਬਾਕੀ ਕਹਾਥੀਆਂ ਲਈ ਇਫਰਾਈਮ ਦੇ ਗੋਤ ਦੇ ਘਰਾਣਿਆਂ ਵਿੱਚੋਂ ਅਤੇ ਦਾਨ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਗੁਣੇ ਨਾਲ ਦਸ ਸ਼ਹਿਰ ਮਿਲੇ।

6 ਗੇਰਸ਼ੋਨੀਆਂ ਲਈ ਯਿੱਸਾਕਾਰੁ ਦੇ ਗ੍ਰੋਤ ਦੇ ਘਰਾਣਿਆਂ ਵਿੱਚੋਂ ਅਤੇ ਆਸੋਰੁ ਦੇ ਗੋਤ ਵਿੱਚੋਂ ਅਤੇ ਨਫ਼ਤਾਲੀ ਦੇ ਗੋਤ ਵਿੱਚੋਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਬਾਸ਼ਾਨ ਵਿੱਚ ਗੁਣੇ ਨਾਲ ਤੇਰ੍ਹਾਂ ਸ਼ਹਿਰ ਮਿਲੇ।

7 ਮਰਾਰੀਆਂ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ ਰਉਬੇਨ ਦੇ ਗੋਤ ਵਿੱਚੋਂ ਅਤੇ ਗਾਦ ਦੇ ਗੋਤ ਵਿੱਚੋਂ ਅਤੇ ਜ਼ਖੂਲੁਨ ਦੇ ਗੋਤ ਵਿੱਚੋਂ ਬਾਰਾਂ ਸ਼ਹਿਰ ਮਿਲੇ।

8 ਸੇ ਇਸਰਾਏਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਉਹਨਾਂ ਦੀਆਂ ਸ਼ਾਮਲਾਟ ਗੁਣੇ ਨਾਲ ਦਿੱਤੀਆਂ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ। **9** ਅਤੇ ਉਹਨਾਂ ਨੇ ਯਹੂਦੀਆਂ ਦੇ ਗੋਤ ਵਿੱਚੋਂ ਅਤੇ ਸ਼ਿਮਓਨੀਆਂ ਦੇ ਗੋਤ ਵਿੱਚੋਂ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਮ ਦੱਸੇ ਗਏ। **10** ਅਤੇ ਉਹ ਹਾਰੂਨ ਦੀ ਅੰਸ ਲਈ ਸਨ ਜੋ ਕਹਾਥੀਆਂ ਦੇ ਘਰਾਣਿਆਂ ਤੋਂ ਅਤੇ ਲੇਵੀਆਂ ਤੋਂ ਸਨ ਕਿਉਂ ਜੋ ਪਹਿਲਾ ਭਾਗ ਉਹਨਾਂ ਦਾ ਹੋਇਆ। **11** ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਕਿਰਯਥ-ਅਰਬਾ ਜਿਹੜਾ ਅਨਾਕ ਦਾ ਪਿਤਾ ਹੈ ਅਤੇ ਯਹੂਦਾਹ ਦੇ ਪਰਬਤ ਵਿੱਚ ਹਬਰੇਨ ਵੀ ਹੈ ਅਤੇ ਉਹ ਦੇ ਆਲੇ-ਦੁਆਲੇ ਦੀ ਸ਼ਾਮਲਾਟ ਦਿੱਤੀ। **12** ਪਰ ਸ਼ਹਿਰ ਦੀਆਂ ਪੈਲੀਆਂ ਅਤੇ ਉਸ ਦੇ ਪਿੰਡ ਉਹਨਾਂ ਨੇ ਯਹੁਨੂੰ ਹੋ ਪੁੱਤਰ ਕਾਲੇਬ ਨੂੰ ਜਗੀਰ ਵਿੱਚ ਦਿੱਤੇ।

13 ਅਤੇ ਹਾਰੂਨ ਜਾਜਕ ਦੀ ਅੰਸ ਨੂੰ ਉਹਨਾਂ ਨੇ ਹਬਰੇਨ ਜਿਹੜਾ ਬੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਦਿੱਤਾ ਨਾਲੇ ਲਿਬਨਾਹ ਉਹ ਦੀ ਸ਼ਾਮਲਾਟ ਸਣੇ। **14** ਅਤੇ ਯੱਤੀਰ ਉਹ ਦੀ ਸ਼ਾਮਲਾਟ ਸਣੇ ਅਤੇ ਅਸ਼ਤਮੋਆ ਉਹ ਦੀ ਸ਼ਾਮਲਾਟ ਸਣੇ। **15** ਅਤੇ ਹੋਲੇਨ ਉਹ ਦੀ ਸ਼ਾਮਲਾਟ ਸਣੇ ਅਤੇ ਦਬੀਰ ਉਹ ਦੀ ਸ਼ਾਮਲਾਟ ਸਣੇ। **16** ਅਤੇ ਆਇਨ ਉਹ ਦੀ ਸ਼ਾਮਲਾਟ ਸਣੇ ਅਤੇ ਯੁੱਤਾਹ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ ਸ਼ਮਸ ਉਹ ਦੀ ਸ਼ਾਮਲਾਟ ਸਣੇ ਅਰਥਾਤ ਨੌ ਸ਼ਹਿਰ ਇਨ੍ਹਾਂ ਦੋਹਾਂ ਗੋਤਾਂ ਵਿੱਚੋਂ **17** ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਗਿਬਓਨ ਉਹ ਦੀ ਸ਼ਾਮਲਾਟ ਸਣੇ ਅਤੇ ਗਬਾ ਉਹ ਦੀ ਸ਼ਾਮਲਾਟ ਸਣੇ। **18** ਅਨਾਖੋਬ ਉਹ ਦੀ ਸ਼ਾਮਲਾਟ ਸਣੇ ਅਤੇ ਅਲਮੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ। **19** ਸੇ ਹਾਰੂਨ ਦੀ ਅੰਸ ਦੇ ਜਿਹੜੇ ਜਾਜਕ ਸਨ ਸਾਰੇ ਸ਼ਹਿਰ ਤੇਰ੍ਹਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।

20 ਕਹਾਥੀਆਂ ਦੇ ਘਰਾਣਿਆਂ ਲਈ ਜਿਹੜੇ ਲੇਵੀ ਸਨ ਅਰਥਾਤ ਬਾਕੀ ਕਹਾਥੀਆਂ ਲਈ ਉਹਨਾਂ ਦੇ ਗੁਣੇ ਦੇ ਸ਼ਹਿਰ ਇਫੁਰਾਈਮ ਦੇ ਗੋਤ ਵਿੱਚੋਂ ਸਨ। **21** ਉਹਨਾਂ ਨੇ ਉਹਨਾਂ ਨੂੰ ਸ਼ਕਮ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਇਫੁਰਾਈਮ ਦੇ ਪਰਬਤ ਵਿੱਚ ਦਿੱਤਾ ਅਤੇ ਗਜ਼ਰ ਉਹ ਦੀ ਸ਼ਾਮਲਾਟ ਸਣੇ। **22** ਅਤੇ ਕਿਬਸੈਮ ਉਹ ਦੀ ਸ਼ਾਮਲਾਟ ਸਣੇ ਅਤੇ ਬੈਤ-ਹੋਰੋਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ। **23** ਅਤੇ ਦਾਨ ਦੇ ਗੋਤ ਵਿੱਚੋਂ ਅਲਤਕੇਰ ਉਹ ਦੀ ਸ਼ਾਮਲਾਟ ਸਣੇ, ਗਿਬਖੋਨ ਉਹ ਦੀ ਸ਼ਾਮਲਾਟ ਸਣੇ, **24** ਅੱਯਾਲੋਨ ਉਹ ਦੀ ਸ਼ਾਮਲਾਟ ਸਣੇ ਅਤੇ ਰਾਖ-ਰਿੰਮੇਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ। **25** ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਤਾਨਾਨਕ ਉਹ ਦੀ ਸ਼ਾਮਲਾਟ ਸਣੇ ਅਤੇ ਰਾਖ-ਰਿੰਮੇਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੇ ਸ਼ਹਿਰ। **26** ਬਾਕੀ ਕਹਾਥੀਆਂ ਦੇ ਘਰਾਣਿਆਂ ਲਈ ਸਾਰੇ ਸ਼ਹਿਰ ਦਸ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।

27 ਗੇਰਸੋਨੀਆਂ ਲਈ ਜਿਹੜੇ ਲੇਵੀ ਦੇ ਘਰਾਣਿਆਂ ਵਿੱਚੋਂ ਸਨ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਅਰਥਾਤ ਰਉਬੇਨੀਆਂ ਦਾ ਬਸਰ ਸ਼ਹਿਰ ਜੋ ਉਜਾੜ ਵਿੱਚ ਉਚੇ ਮੈਦਾਨ ਦੇ ਦੇਸ਼ ਵਿੱਚ ਹੈ ਅਤੇ ਗਾਦੀਆਂ ਲਈ ਗਿਲਾਅਦ ਵਿੱਚ ਰਾਮੋਖ ਅਤੇ ਮਨੱਸੀਆਂ ਲਈ ਬਾਸ਼ਾਨ ਵਿੱਚ ਗੇਲਾਨ ਬਾਸ਼ਾਨ ਵਿੱਚ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ ਅਤੇ ਬਾਸਤਰਾਹ ਉਹ ਦੀ ਸ਼ਾਮਲਾਟ ਸਣੇ ਅਰਥਾਤ ਦੇ ਸ਼ਹਿਰ। **28** ਯਿੱਸਾਕਾਰ ਦੇ ਗੋਤ ਵਿੱਚੋਂ ਕਿਸ਼ਯੋਨ ਉਹ ਦੀ ਸ਼ਾਮਲਾਟ ਸਣੇ, ਦਾਬਰਥ ਉਹ ਦੀ ਸ਼ਾਮਲਾਟ ਸਣੇ, **29** ਯਰਮੂਖ ਉਹ ਦੀ ਸ਼ਾਮਲਾਟ ਸਣੇ ਅਤੇ ਏਨ-ਗਨੀਮ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ। **30** ਅਤੇ ਆਸ਼ੋਰ ਦੇ ਗੋਤ ਵਿੱਚੋਂ ਮਿਸ਼ਾਲ ਉਹ ਦੀ ਸ਼ਾਮਲਾਟ ਸਣੇ, ਅਬਦੋਨ ਉਹ ਦੀ ਸ਼ਾਮਲਾਟ ਸਣੇ, **31** ਹਲਕਾਥ ਉਹ ਦੀ ਸ਼ਾਮਲਾਟ ਸਣੇ ਅਤੇ ਰਹੋਬ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ। **32** ਅਤੇ ਨਫਤਾਲੀ ਦੇ ਗੋਤ ਵਿੱਚੋਂ ਕਾਦੇਸ਼ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਗਲੀਲ ਵਿੱਚ ਉਹ ਦੀ ਸ਼ਾਮਲਾਟ ਸਣੇ ਅਤੇ ਹੱਮੋਖ ਦੋਰ ਉਹ ਦੀ ਸ਼ਾਮਲਾਟ ਸਣੇ ਅਤੇ ਕਰਤਾਨ ਉਹ ਦੀ ਸ਼ਾਮਲਾਟ ਸਣੇ ਅਰਥਾਤ ਤਿੰਨ ਸ਼ਹਿਰ। **33** ਗੇਰਸੋਨੀਆਂ ਦੇ ਸਾਰੇ ਸ਼ਹਿਰ ਉਹਨਾਂ ਦੇ ਘਰਾਣਿਆਂ ਅਨੁਸਾਰ ਤੇਰ੍ਹਾਂ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ।

34 ਮਰਾਰੀਆਂ ਦੇ ਘਰਾਣਿਆਂ ਲਈ ਜਿਹੜੇ ਬਾਕੀ ਦੇ ਲੇਵੀ ਸਨ ਜਬੂਲੁਨ ਦੇ ਗੋਤ ਵਿੱਚੋਂ ਯਾਕਨੁਆਮ ਉਹ ਦੀ ਸ਼ਾਮਲਾਟ ਸਣੇ, ਕਰਤਾਹ ਉਹ ਦੀ ਸ਼ਾਮਲਾਟ ਸਣੇ, **35** ਦਿਮਨਾਹ ਉਹ ਦੀ ਸ਼ਾਮਲਾਟ ਸਣੇ ਅਤੇ ਨਹਲਾਲ ਉਹ ਦੀ ਸ਼ਾਮਲਾਟ

ਸਣੇ ਅਰਥਾਤ ਚਾਰ ਸ਼ਹਿਰ ³⁶ ਅਤੇ ਰਉਬੇਨ ਦੇ ਗੋਤ ਵਿੱਚੋਂ ਬਸਰ ਉਹ ਦੀ ਸ਼ਾਮਲਾਟ ਸਣੇ ਅਤੇ ਯਹਾਸ ਉਹ ਦੀ ਸ਼ਾਮਲਾਟ ਸਣੇ ³⁷ ਕਦਮੇਬ ਉਹ ਦੀ ਸ਼ਾਮਲਾਟ ਸਣੇ ਅਤੇ ਮੇਫ਼ਾਅਬ ਉਹ ਦੀ ਸ਼ਾਮਲਾਟ ਸਣੇ ਅਰਥਾਤ ਚਾਰ ਸ਼ਹਿਰ ³⁸ ਅਤੇ ਗਾਦ ਦੀ ਗੋਤ ਵਿੱਚੋਂ ਰਾਮੇਬ ਗਿਲਾਅਦ ਵਿੱਚ ਜਿਹੜਾ ਖੂਨੀਆਂ ਲਈ ਪਨਾਹ ਨਗਰ ਸੀ ਉਹ ਦੀ ਸ਼ਾਮਲਾਟ ਸਣੇ, ਅਤੇ ਮਹਨਇਮ ਉਹ ਦੀ ਸ਼ਾਮਲਾਟ ਸਣੇ, ³⁹ ਹਸ਼ਬੋਨ ਉਹ ਦੀ ਸ਼ਾਮਲਾਟ ਸਣੇ ਅਤੇ ਯਾਜ਼ੇਰ ਉਹ ਦੀ ਸ਼ਾਮਲਾਟ ਸਣੇ ਅਰਥਾਤ ਸਾਰੇ ਸ਼ਹਿਰ ਚਾਰ ਸਨ ⁴⁰ ਇਹ ਸਾਰੇ ਸ਼ਹਿਰ ਮਰਾਰੀਆਂ ਦੇ ਉਹਨਾਂ ਦੇ ਘਰਾਇਆਂ ਅਨੁਸਾਰ ਸਨ ਜਿਹੜੇ ਲੇਵੀਆਂ ਦੇ ਬਾਕੀ ਘਰਾਇਆਂ ਵਿੱਚੋਂ ਸਨ ਅਤੇ ਉਹਨਾਂ ਦੇ ਗੁਣੇ ਦੇ ਬਾਰਾਂ ਸ਼ਹਿਰ ਸਨ।

⁴¹ ਲੇਵੀਆਂ ਦੇ ਸਾਰੇ ਸ਼ਹਿਰ ਜਿਹੜੇ ਇਸਰਾਏਲੀਆਂ ਦੀ ਮਿਲਖ ਵਿੱਚ ਸਨ ਅਠੱਤਾਲੀ ਸ਼ਹਿਰ ਉਹਨਾਂ ਦੀਆਂ ਸ਼ਾਮਲਾਟ ਨਾਲ ਸਨ। ⁴² ਇਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ ਹਰ ਇੱਕ ਸ਼ਹਿਰ ਦੀ ਸ਼ਾਮਲਾਟ ਆਲੇ-ਦੁਆਲੇ ਹੁੰਦੀ ਸੀ ਇਉਂ ਇਨ੍ਹਾਂ ਸਾਰੇ ਸ਼ਹਿਰਾਂ ਨਾਲ ਵੀ ਸੀ।

ਇਸਰਾਏਲੀਆਂ ਦਾ ਕਨਾਨ ਦੇਸ ਉੱਤੇ ਪੂਰਨ ਅਧਿਕਾਰ

⁴³ ਸੇ ਯਹੋਵਾਹ ਨੇ ਇਸਰਾਏਲ ਨੂੰ ਉਹ ਸਾਰਾ ਦੇਸ ਦਿੱਤਾ ਜਿਹ ਦੇ ਦੇਣ ਦੀ ਸਹੂ ਉਹਨਾਂ ਦੇ ਪੁਰਖਿਆਂ ਨਾਲ ਖਾਧੀ ਸੀ ਅਤੇ ਉਹਨਾਂ ਨੇ ਉਸ ਉੱਤੇ ਕਬਜ਼ਾ ਕੀਤਾ ਅਤੇ ਉਸ ਵਿੱਚ ਵਾਸ ਕੀਤਾ। ⁴⁴ ਯਹੋਵਾਹ ਨੇ ਉਹਨਾਂ ਨੂੰ ਸਭ ਤਰ੍ਹਾਂ ਦਾ ਸੁੱਖ ਦਿੱਤਾ ਜਿਵੇਂ ਉਸ ਦੇ ਪੁਰਖਿਆਂ ਨਾਲ ਸਹੂ ਖਾਧੀ ਸੀ ਅਤੇ ਉਹਨਾਂ ਦੇ ਵੈਰੀਆਂ ਵਿੱਚੋਂ ਕੋਈ ਮਨੁੱਖ ਉਹਨਾਂ ਦੇ ਅੱਗੇ ਨਾ ਖੜ੍ਹਾ ਰਿਹਾ। ਯਹੋਵਾਹ ਨੇ ਉਹਨਾਂ ਦੇ ਸਾਰੇ ਵੈਰੀਆਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ। ⁴⁵ ਉਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।

22

ਪੂਰਬ ਵਿੱਚ ਵੱਸੇ ਗੋਤਾਂ ਨੂੰ ਘਰ ਵਾਪਸ ਆਉਣ ਦੀ ਮਨਜ਼ੂਰੀ

¹ ਤਦ ਯਹੋਸ਼ੂਆ ਨੇ ਰਉਬੇਨੀਆਂ, ਗਾਦੀਆਂ ਅਤੇ ਮਨਸ਼ਹ ਦੇ ਅੱਧੇ ਗੋਤ ਨੂੰ ਸੱਦਿਆ। ² ਉਹਨਾਂ ਨੂੰ ਆਖਿਆ ਕਿ ਤੁਸੀਂ ਉਸ ਸਾਰੇ ਦੀ ਪਾਲਨਾ ਕੀਤੀ ਜਿਹੜਾ ਹੁਕਮ ਤੁਹਾਨੂੰ ਯਹੋਵਾਹ ਦੇ ਦਾਸ ਮੁਸਾ ਨੇ ਦਿੱਤਾ ਸੀ ਤੁਸੀਂ ਮੇਰੀ ਸਾਰੀ ਆਗਿਆਵਾਂ ਨੂੰ ਮੰਨਿਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ³ ਤੁਸੀਂ ਬਹੁਤ

সাৰে দিনাং তঁ অঁজ দে দিন তঁক আপণে ভৱাণাং নৃ নহী ছঁড়িআ অতে
যহোবাহ আপণে পরমেস্তুৰ দে হুকমাং দী জিমেবারী দী পালনা কীতা।
৪ হুণ যহোবাহ তুহাডে পরমেস্তুৰ নে তুহাডে ভৱাণাং নৃ সুঁখ দিঁতা হৈ জিদ্বে
উস উহনাং নাল বচন কীতা সী। হুণ তুসী মু঳ জাও অতে আপণে তঁবুআং
বিঁচ আপণী মিলখ দে দেস নৃ জিহঁজি যহোবাহ দে দাম মুসা নে তুহানৃ
যৰদন দে পার দিঁতী সী জাও। **৫** কেবল তুসী উস হুকমনামে দী অতে
বিষমথা দী বহুত মিহনত নাল পুৱা কৰন দী পালনা কৰিও জিনুং
দা যহোবাহ দে দাম মুসা নে তুহানৃ হুকম দিঁতা সী অতে যহোবাহ আপণে
পরমেস্তুৰ নাল পিআৱ কৰে অতে উস দে সারিআং রাহাং উতু চলে অতে উস
দে হুকমাং দী পালনা কৰে অতে উস বিঁচ বঠে রো অতে আপণে সাৰে মন
নাল, আপণী সাৰী জান নাল উস দী উপাসনা কৰে। **৬** তদ যহোস্বামা নে
উহনাং নৃ বৰকত দিঁতী অতে উহনাং নৃ বিদিআ কীতা, ঢিৰ উহ আপণে
তঁবুআং নৃ তুৱ গাএ।

৭ মনঁস্তহ দে অঁয়ে গোত নৃ মুসা নে বাস্তান বিঁচ মিলখ দিঁতী অতে উস
দে দূজে অঁয় নৃ যহোস্বামা নে উস দে ভৱাণাং দে নাল যৰদন পার পঁঢম
ব্যঁল মিলখ দিঁতী তাং ঢিৰ জদ যহোস্বামা নে উহনাং নৃ উহনাং দে তঁবুআং নৃ
ভেজিআ তাং উহনাং নৃ বৰকত দিঁতী। **৮** উহ নে উহনাং নৃ আধিআ কি বঁড়ে
যন নাল অতে বহুত বঁড়ে চেণ্টে নাল অতে চাংদী, মেনে, পিঁতল, লেৰে অতে
বসতৰাং দে বঁড়ে ঢেৰ নাল আপণে তঁবুআং নৃ মু঳ জাও অতে আপণে ঵ৈৰীআং
দী লুঁট নৃ আপণে ভৱাণাং নাল বঁড়ল লচ। **৯** রউঁবেনী, গাদী অতে মনঁস্তহ
দা অঁয়া গোত ইসৰাএলীআং দে বিঁচে স্তীলেহ তে মু঳ তুৰিআ জিহঁজা কনান
দেস বিঁচ হৈ কি উহ গিলআদ দে দেস নৃ আপণী জগীৰ বিঁচ জাণ জিখে
উহনাং নৃ মুসা দে রাহী যহোবাহ দে হুকম অনুসাৱ কবজ্ঞা দিঁতা গিআ
সী।

যৰদন দে কিনারে ঘৈৰী দী সঘাপনা

১০ জদ উহ যৰদন দে ইলাকিআং বিঁচ আষে জিহঁজে কনান দেস বিঁচ
হন তাং রউঁবেনীআং, গাদীআং অতে মনঁস্তহ দে অঁয়ে গোত নে উৰে ইঁক
জগবেদী বণাঈ অৱশাত যৰদন দে উতু ইঁক জগবেদী জিহঁজি ঘৈৰণ
বিঁচ বঁঢ়ি সাৰী লঁগো। **১১** ইসৰাএলীআং নে সুণিআ কি ঘৈৰে রউঁবেনীআং,

ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਕਨਾਨ ਦੇਸ ਦੇ ਸਾਹਮਣੇ ਯਰਦਨ ਦੇ ਇਲਾਕਿਆਂ ਵਿੱਚ ਇੱਕ ਜਗਵੇਦੀ ਇਸਰਾਏਲੀਆਂ ਦੇ ਪਾਸੇ ਫੁਲ ਬਣਾ ਲਈ ਹੈ। ¹² ਜਦ ਇਸਰਾਏਲੀਆਂ ਨੇ ਇਹ ਸੁਣਿਆ ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੇਹ ਵਿੱਚ ਇਕੱਠੀ ਹੋਈ ਕਿ ਉਹਨਾਂ ਨਾਲ ਯੁੱਧ ਕਰਨ ਲਈ ਚੜ੍ਹਾਈ ਕਰਨ।

¹³ ਇਸਰਾਏਲੀਆਂ ਨੇ ਰਉਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੇਲ ਅਲਾਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੂੰ ਗਿਲਾਦ ਦੇ ਦੇਸ ਵਿੱਚ ਭੇਜਿਆ। ¹⁴ ਦਸ ਪਰਧਾਨ ਉਸ ਦੇ ਨਾਲ ਇਸਰਾਏਲ ਦੇ ਪੁਰਖਿਆਂ ਦੇ ਘਰਾਣਿਆਂ ਦੇ ਕੁਲ ਗੋਤਾਂ ਦਾ ਇੱਕ-ਇੱਕ ਪ੍ਰਧਾਨ ਅਤੇ ਹਰ ਮਨੁੱਖ ਆਪਣੇ ਪੁਰਖਿਆਂ ਦੇ ਘਰਾਣੇ ਦਾ ਅਤੇ ਇਸਰਾਏਲ ਦੇ ਜ਼ਾਰਾਂ ਦਾ ਸਰਦਾਰ ਸੀ। ¹⁵ ਅਤੇ ਉਹਨਾਂ ਰਉਬੇਨੀਆਂ, ਗਾਦੀਆਂ, ਅਤੇ ਮਨੱਸ਼ਹ ਦੇ ਅੱਧੇ ਗੋਤ ਕੇਲ ਗਿਲਾਦ ਨੂੰ ਜਾ ਕੇ ਉਹਨਾਂ ਨਾਲ ਗੱਲ ਕੀਤੀ। ¹⁶ ਕਿ ਯਹੋਵਾਹ ਦੀ ਸਾਰੀ ਮੰਡਲੀ ਇਉਂ ਆਖਦੀ ਹੈ, ਇਹ ਕੀ ਬੇਈਮਾਨੀ ਹੈ ਜਿਹੜੀ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਵਿਰੁੱਧ ਕੀਤੀ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਗਏ ਹੋ ਅਤੇ ਆਪਣੇ ਲਈ ਇੱਕ ਜਗਵੇਦੀ ਬਣਾ ਲਈ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਆਕੀ ਹੋ ਜਾਓ? ¹⁷ ਕੀ ਸਾਡੇ ਲਈ ਪਚਿ ਦੀ ਬੁਰਿਆਈ ਛੋਟੀ ਹੈ ਜਿਸ ਤੋਂ ਅਸੀਂ ਆਪਣੇ ਆਪ ਨੂੰ ਅਜੇ ਪਵਿੱਤਰ ਨਹੀਂ ਕੀਤਾ ਭਾਵੇਂ ਯਹੋਵਾਹ ਦੀ ਮੰਡਲੀ ਵਿੱਚ ਬਵਾ ਪੈ ਗਈ ਸੀ?* ¹⁸ ਕੀ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਇਨਕਾਰ ਕਰਦੇ ਹੋ? ਤਾਂ ਇਸ ਤਰ੍ਹਾਂ ਹੋਵੇਗਾ ਕਿ ਜੇ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਪਿੱਛੇ ਮੁੜ ਜਾਓਗੇ ਤਾਂ ਕੱਲ ਉਹ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਗੁੱਸੇ ਹੋ ਜਾਵੇਗਾ। ¹⁹ ਤਾਂ ਵੀ ਜੇ ਤੁਹਾਡੀ ਆਪਣੀ ਜ਼ਮੀਨ ਅਸੁਧ ਹੋ ਗਈ ਹੋਵੇ ਤਾਂ ਤੁਸੀਂ ਯਹੋਵਾਹ ਦੀ ਮਿਲਖ ਦੇ ਦੇਸ ਨੂੰ ਲੰਘੋ ਜਿੱਥੇ ਯਹੋਵਾਹ ਦਾ ਡੇਰਾ ਟਿਕਿਆ ਹੋਇਆ ਹੈ ਅਤੇ ਸਾਡੇ ਵਿੱਚ ਮਿਲਖ ਲੈ ਲਓ ਪਰ ਨਾ ਯਹੋਵਾਹ ਤੋਂ ਪਿੱਛੇ ਹਟੋ ਅਤੇ ਨਾ ਸਾਥੋ ਪਿੱਛੇ ਹਟੋ ਇਹ ਨਾ ਹੋਵੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਦੇ ਬਿਨ੍ਹਾਂ ਕੋਈ ਹੋਰ ਆਪਣੇ ਲਈ ਜਗਵੇਦੀ ਬਣਾ ਲਓ। ²⁰ ਕੀ ਜ਼ਰਹ ਦੇ ਪੁੱਤਰ ਆਕਾਨ ਨੇ ਚੜ੍ਹਾਵੇ ਦੀਆਂ ਚੀਜ਼ਾਂ ਵਿੱਚ ਬੇਈਮਾਨੀ ਨਹੀਂ ਕੀਤੀ ਸੀ ਕਿ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਕ੍ਰੋਧ ਆ ਪਿਆ? ਅਤੇ ਉਹ ਮਨੁੱਖ ਇਕੱਲਾ ਹੀ ਆਪਣੀ ਬੁਰਿਆਈ ਵਿੱਚ ਨਾਸ ਨਹੀਂ ਹੋਇਆ ਸੀ!।

²¹ ਤਦ ਰਉਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਇਸਰਾਏਲ

* ^{22:17} 22:17 ਗਿਣਤੀ 25:1-9, ਜ਼ਬੂਰ 106:28, ਯਹੋਸ਼ਾ 7:1,26

দে হজ্জারাং দে সরদারাং নুঁ উঁতুর দে কে ইহ গঁল কীতা। 22 যহোবাহ সমরঁষ পরমেশ্বুর, হাং, যহোবাহ সমরঁষ পরমেশ্বুর, উঁহী জাণ্ডা হৈ অতে ইসরাএলী ঝী জাণ্ডেগা কি জে কদী পিঁছে হেঁটণ বিঁচ জাং যহোবাহ দে বিঁরুঁয় বেষ্টীমানী কৰন বিঁচ কুক্ষ হোইতা হোবে তাং অঁজ দে দিন সানুঁ না ছাঁড়ে। 23 কি জু অসৰ্মি আপুণে লঘী ইহু জগা঵েদী বণাষ্টী হোবে কি যহোবাহু দে পিঁছে তুরন তে মুঢ় জাষীট অতে জে উঁহ দে উঁতুর হেম দীআং বলীআং জা মেদে দীআং ভেটাং চড়াষ্টীটে জাং সুঁখ-সাং দীআং বলীআং দেষ্টীটে তাং যহোবাহ হী লেখা লবে। 24 জদ অসৰ্মি ইস গঁল দে ডৰ নাল ইহ নহীঁ কীতা কি আউণ বালিআং সমিআং বিঁচ তুহাড়ে পুঁতুর সাড়ে পুঁতুরাং নুঁ আখণুরো কি তুহানুঁ অতে ইসরাএল দে পরমেশ্বুর যহোবাহ নুঁ কী কৰ্ম হৈ? 25 হে রউঁবেনীও অতে গাদীও, যহোবাহ নে সাড়ে বিঁচ অতে তুহাড়ে বিঁচ যৰদন হেঁদ ঠহিৱাষ্টী হৈ সে তুহাড়ে লঘী যহোবাহ বিঁচ কোষ্টী ভাগ নহীঁ। স্বাইদ তুহাড়ে পুঁতুর সাড়ে পুঁতুরাং নুঁ যহোবাহ দা ডৰ মিন্ডণ তে মুঁকুৰা দেণ। 26 ইস লঘী অসৰ্মি আধিআ কি অসৰ্মি আপুণে লঘী ইঁক জগা঵েদী বণাষ্টীটে, উহ তাং না হেম দীআং ভেটাং অতে না বলীআং লঘী হৈ। 27 সৰো উহ সাড়ে বিঁচ অতে তুহাড়ে বিঁচ অতে সাড়ীআং আউণ বালিআং পীড়ীআং বিঁচ ইঁক গবাহী হোবেরী কি অসৰ্মি যহোবাহ দী উপাসনা উস দে অঁগো আপণীআং হেম দীআং ভেটাং নাল অতে বলীআং নাল অতে সুঁখ-সাং দীআং ভেটাং নাল চড়াষ্টীটে তাং জে তুহাড়ে পুঁতুর আউণ বালিআং সমিআং বিঁচ সাড়ে পুঁতুরাং নুঁ না আখণ কি তুহাড়ে লঘী যহোবাহ বিঁচ কোষ্টী ভাগ নহীঁ। 28 তাং অসৰ্মি আধিআ কি ইস তুৰাং হোবেগা কি জদ উহ সানুঁ জাং সাড়ীআং আউণ বালিআং পীড়ীআং নুঁ ইচুঁ আখণুরো তাং অসৰ্মি আধাংগো, যহোবাহ দী জগা঵েদী দা নমুনা খেখে জিহঁজী সাড়ে পুৰখিআং নে না তাং হেম দীআং ভেটাং লঘী না বলীআং লঘী বণাষ্টী সী সৰো উহ তুহাড়ে অতে সাড়ে বিঁচকাৰ ইঁক গবাহী হৈ। 29 ইহ সাঁখে দুৱ হেবে জে অসৰ্মি যহোবাহ দে বিঁরুঁয় আকী হো কে অঁজ দে দিন যহোবাহ দে পিঁছে চেলণ তে মুঢ় জাষীটে অতে ইঁক জগা঵েদী হেম দীআং অতে মেদে দীআং ভেটাং লঘী অতে বলীআং লঘী বণাল লঘীটে যহোবাহ সাড়ে পরমেশ্বুর দী জগা঵েদী তে বিনুঁ জিহঁজী উস দে ডেৱে দে সাহমণে হৈ।

30 জদ ঢীনহাস জাজক অতে মঁডলী দে পুণানং অতে ইসরাএল দে

ହଜ୍ଜାରାଂ ଦେ ସରଦାରାଂ ନେ ଜିହଙ୍ଗେ ଉପରେ ନାଲ ମନ ଏହି ଗଲ୍ଲାଂ ମୁଣ୍ଡାଇଅଂ ଜିହଙ୍ଗିଅଂ ରଉସେନୀଅଂ, ଗାଦୀଅଂ ଅତେ ମନ୍ଦୀରୀଅଂ ନେ କିତିଅଂ ମନ ତାଂ ଉହନାଂ ନୂହିଁ ଏହି ଚଂଗା ଲଞ୍ଗା 31 ଅତେ ଅଲାଜ୍ଜାର ଜାଜକ ଦେ ପୁତ୍ର ଢୀନହାସ ନେ ରଉସେନୀଅଂ, ଗାଦୀଅଂ ଅତେ ମନ୍ଦୀରୀଅଂ ନୂହିଁ ଆଖିଆ କି ଅର୍ମି ଜାଣଦେ ହାଂ କି ଅଞ୍ଜ ଦେ ଦିନ ଯହେଵାହ ମାଡେ ବିଚ ହୈ କିଉଁ ଜେ ତୁମ୍ଭି ଏହି ବେଈମାନୀ ଯହେଵାହ ଦେ ବିରୁଧ୍ୟ ନହିଁ କିତି । ହୁଣ ତୁମ୍ଭି ଇମରାଏଲୀଅଂ ନୂହିଁ ଯହେଵାହ ଦେ ହୁଣେ ଛୁଡା ଲିଆ ହୈ । 32 ଅଲାଜ୍ଜାର ଜାଜକ ଦା ପୁତ୍ର ଢୀନହାସ ଅତେ ଉହ ପ୍ରୟାନ ରଉସେନୀଅଂ ଅତେ ଗାଦୀଅଂ ତେ ଗିଲାଆଦ ଦେ ଦେଶ ବିଚିଂ କନାନ ଦେଶ ନୂହିଁ ଇମରାଏଲୀଅଂ କୋଲ ମୁହଁ ଆଏ ଅତେ ଉହନାଂ ନୂହିଁ ଏହି ଖବର ଦିଁତି 33 ତଦ ଏହି ଗଲ୍ଲ ଇମରାଏଲୀଅଂ ନୂହିଁ ଚର୍ଚି ଲାଗି ଅତେ ଇମରାଏଲୀଅଂ ନେ ପରମେଶ୍ୱର ନୂହିଁ ମୁଖରକ ଆଖିଆ ଅତେ ଫିର ଉହନାଂ ଉତେ ଯୁଧ ଲଈ ଚନ୍ଦ୍ରାଷୀ କରନ ଦୀଆଂ ଅତେ ଉପରେ ଦେଶ ନୂହିଁ ଜିଥେ ରଉସେନୀ ଅତେ ଗାଦୀ ଵ୍ସଦେ ମନ ନାମ କରନ ଦୀଆଂ ଗଲ୍ଲାଂ ଛୁଡା ଦିଁତିଆଂ 34 ତଦ ରଉସେନୀଅଂ ଅତେ ଗାଦୀଅଂ ନେ ଉପରେ ଜଗବେଦୀ ନୂହିଁ “ଗାହାରୀ” ଆଖିଆ କିଉଁ ଜେ ମାଡେ ବିଚ ଏହି ଗାହାରୀ ହୈ କି ଯହେଵାହ ଗୀ ପରମେଶ୍ୱର ହୈ ।

23

ଯହେମ୍ବୁଆ ଦା ଉପଦେଶ

1 ଏହି ତରୁଂ ହୋଇଆ ଜତ ଯହେଵାହ ନେ ବହୁତେ ଦିନାଂ ଦେ ପିଂଛେ ଇମରାଏଲ ନୂହିଁ ଉହନାଂ ଦେ ଆଲେ-ଦୁଆଲେ ଦେ ଵୈରିଆଂ ତେ ସୁଖ ଦିଁତା ଅତେ ଯହେମ୍ବୁଆ ବୁଢା ଅତେ ଵୁଢ଼ି ଉମର ଦା ହେ ଗିଆ । 2 ତାଂ ଯହେମ୍ବୁଆ ନେ ଇମରାଏଲ ଦେ ମାରେ ବଜ୍ରରଗାଂ, ସରଦାରାଂ, ନିଅଂଈଅଂ ଅତେ ଅଧିକାରୀଅଂ ନୂହିଁ ମେଂ ସଂଦ କେ ଆଖିଆ, ମୈ ବୁଢା ଅତେ ଵୁଢ଼ି ଉମର ଦା ହେ ଗିଆ ହାଂ । 3 ଜେ କୁଳ ଯହେଵାହ ତୁହାଡେ ପରମେଶ୍ୱର ନେ ଏହିନୁଂ ମାରୀଅଂ କୌମାଂ ନାଲ ତୁହାଡେ କାରନ କିତା ତୁମ୍ଭି ଦେଖ ଲିଆ ହୈ କିଉଁ ଜେ ଯହେଵାହ ତୁହାଡା ପରମେଶ୍ୱର ହୀ ତୁହାଡେ ଲଈ ଲଙ୍ଘିଆ ହୈ । 4 ଦେଖେ, ମୈ ତୁହାଡେ ଲଈ ଏହିନୁଂ ବାକି ଦୀଆଂ କୌମାଂ ନୂହିଁ ତୁହାଡିଆଂ ଗୋଡାଂ ଅନୁମାର ମିଲଭ ବିଚ ଵୁଢ଼ି ଦିଁତା ହୈ ଅରଥାତ ଯରଦନ ତେ ଵୁଢ଼ି ମାରୁଦର ତଂକ ମୁରଜ ଦେ ଲାହିଂଦେ ପାମେ ଵୁଲ ନୂହିଁ ମାରୀଅଂ କୌମାଂ ମଣେ ଜିହଙ୍ଗିଆଂ ମୈ ଵୁଢ଼ି ଛୁଡିଆଂ ମନ 5 ଯହେଵାହ ତୁହାଡା ପରମେଶ୍ୱର ହୀ ଉହନାଂ ନୂହିଁ ତୁହାଡେ ଅର୍ଗୋ କଂଢ ଦେଵେଗା ତଦ ତୁମ୍ଭି ଉହନାଂ ଦେ ଦେଶ

ਊଡ়ি বাসজ্ঞা কর লওর্গো জিহ্বে যহোবাহ তুহাড়ে পরমেস্তুর নে তুহাড়ে নাল
বচন কীভা সী। ⁶ সে বহুত তক্কে হোবো অতে মুসা দী বিষ্঵স্থা দী খেঁচী
দী সারী লিখত নূঁ পুৱা কর কে পালনা করে তাঁ জে তুসীঁ উস তেন সঁজে খঁঁবে
না মুঝে ⁷ ইস লষ্টী কি তুসীঁ ইনুঁ কৈমাঁ দে বিঁচ না দ্বঁজে জিহজ্জীআঁ তুহাড়ে
বিঁচ বাকী রহি গাঈআঁ হন অতে তুসীঁ উহনাঁ দে দেবতিআঁ দা নাম দী
জুবান তে না লিআচি, না উহনাঁ দী সহুঁ দেবো, না উহনাঁ দী উপাসনা
করে অতে না উহনাঁ দে অঁগো মঁখা টেকে। ⁸ সর্গো যহোবাহ আপণে পরমেস্তুর
নাল জুড়ে রহে জিহ্বে অঁজ দে দিন তঁক তুসীঁ কীভা। ⁹ যহোবাহ নে তুহাড়ে অঁগো
বঁড়ীআঁ অতে বলব্বত কৈমাঁ নূঁ কঁচ ছাঁড়িআ হৈ পর তুহাড়ে বিখে ইহ হৈ কি
অঁজ দে দিন তঁক তুহাড়ে অঁগো কোষ্টী মনুঁখ ঠহির নহীঁ সকিআ ¹⁰ তুহাড়ে
বিঁচে ইঁক মনুঁখ হজার নূঁ ভজাবেগা কিউঁ জে যহোবাহ তুহাড়া পরমেস্তুর
হী তুহাড়ে লষ্টী লজ্জদা হৈ জিহ্বে উস তুহাড়ে নাল বচন কীভা সী। ¹¹ তুসীঁ
আপটীআঁ জানাঁ লষ্টী বহুত সুচেত রহে অতে যহোবাহ আপণে পরমেস্তুর
নাল পিআৰ করে। ¹² জে তুসীঁ কিমে তৰুঁ পঁছে হেঁট জাও অতে ইহনাঁ কৈমাঁ
দে বচে হোইআঁ নাল জিহজ্জীআঁ তুহাড়ে বিঁচ রহি গাঈআঁ হন চিঁবড়ে অতে
উহনাঁ নাল দিওহ স্থাদী করে অতে উহনাঁ দে বিঁচ দ্বঁজে অতে উহ তুহাড়ে
বিঁচ দ্বঁজন ¹³ তুসীঁ পঁকে তেৰ তে জাণ রঁপে কি যহোবাহ তুহাড়া পরমেস্তুর
ইহনাঁ কৈমাঁ নূঁ তুহাড়ে অঁগো ফিৰ নহীঁ কঁদেগা সর্গো উহ তুহাড়ে লষ্টী ঢাহী
অতে জাল অতে তুহাড়ীআঁ বঁখীআঁ বিঁচ কেৱলে অতে তুহাড়ীআঁ অঁখাঁ বিঁচ
কঁড়ে হেণ্গো জদ তঁক ইস চেরী জমীন তেন জিহজ্জী যহোবাহ তুহাড়ে পরমেস্তুর
নে তুহানূঁ দিঁতি তুসীঁ নাম না হৈ জাও।

¹⁴ ঘোৰে মেঁ অঁজ সাৰে সঁমার দে রাহ উঁড়ি জাণ দ্বালা হাঁ অতে তুসীঁ আপণে
সাৰে মনাঁ বিঁচ অতে আপটীআঁ সুৱীআঁ জানা বিঁচ জাণ্ডে হৈ কি ইহনাঁ
সারিআ চেৰিআ বচনা বিঁচ ইঁক বচন দী না রহি গিআ জিহজ্জা
যহোবাহ তুহাড়া পরমেস্তুর তুহাড়ে বিখে বেলিআ। উহ সাৰে তুহাড়ে লষ্টী
পুৱে হোৱে। উহনাঁ বিঁচে ইঁক বচন দী পুৱা হোৱে বিনুঁ নহীঁ রিহা। ¹⁵ ইস
তৰুঁ হোবেগা কে জিহ্বে সারীআঁ চেরীআঁ গঁলাঁ তুহাড়ে উঁড়ি আষীআঁ হন
জিহজ্জীআঁ যহোবাহ তুহাড়া পরমেস্তুর তুহাড়ে বিখে বেলিআ সী উসে তৰুঁ
যহোবাহ তুহাড়ে উঁড়ি সারীআঁ বুৱীআঁ গঁলাঁ দী লিআবেগা জদ তঁক কি
উহ ইস চেরী জমীন উঁতেন জিহজ্জী যহোবাহ তুহাড়ে পরমেস্তুর নে তুহানূঁ

ਦਿੱਤੀ ਹੈ ਤੁਹਾਡਾ ਨਾਸ ਨਾ ਕਰ ਦੇਵੇ । 16 ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੀ ਉਲੰਘਣਾ ਕਰੋਗੇ ਜਿਹ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਤੁਸੀਂ ਜਾ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ ਅਤੇ ਉਹਨਾਂ ਦੇ ਅੱਗੇ ਮੱਥਾ ਟੇਕੋਗੇ ਤਾਂ ਯਹੋਵਾਹ ਦਾ ਕ੍ਰੋਧ ਤੁਹਾਡੇ ਉਤੇ ਭੜਕ ਉਠੇਗਾ ਅਤੇ ਤੁਸੀਂ ਛੇਤੀ ਨਾਲ ਇਸ ਚੰਗੀ ਧਰਤੀ ਦੇ ਉਤੇ ਜਿਹੜੀ ਉਸ ਨੇ ਤੁਹਾਨੂੰ ਦਿੱਤੀ ਹੈ ਨਾਸ ਹੋ ਜਾਓਗੇ ।

24

ਸ਼ਕਮ ਵਿੱਚ ਯਹੋਸ਼ੂਆ ਦਾ ਅੰਤਿਮ ਹੁਕਮ

1 ਤਦ ਯਹੋਸ਼ੂਆ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਸ਼ਕਮ ਵਿੱਚ ਇਕਠਿਆਂ ਕੀਤਾ ਅਤੇ ਇਸਰਾਏਲ ਦੇ ਬਜ਼ੁਰਗਾਂ, ਸਰਦਾਰਾਂ, ਨਿਆਂਦੀਆਂ ਅਤੇ ਅਧਿਕਾਰੀਆਂ ਨੂੰ ਸੰਦਿਆ ਅਤੇ ਉਹ ਆਪਣੇ ਆਪ ਪਰਮੇਸ਼ੁਰ ਦੇ ਅੱਗੇ ਹਾਜ਼ਰ ਹੋ ਗਏ । 2 ਯਹੋਸ਼ੂਆ ਨੇ ਸਾਰੀ ਪਰਜਾ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਪਹਿਲਿਆਂ ਸਮਿਆਂ ਵਿੱਚ ਤੁਹਾਡੇ ਪਿਉ.-ਦਾਦੇ ਦਰਿਆ ਦੇ ਪਾਰ ਵੱਸਦੇ ਸਨ ਖਾਸ ਕਰਕੇ ਤਾਰਹ, ਅਬਰਾਹਾਮ ਅਤੇ ਨਾਹਰ ਦਾ ਪਿਤਾ ਅਤੇ ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ । 3 ਪਰ ਮੈਂ ਤੁਹਾਡੇ ਪਿਤਾ ਅਬਰਾਹਾਮ ਨੂੰ ਦਰਿਆ ਦੇ ਪਾਰੋਂ ਕਨਾਨ ਦੇ ਦੇਸ ਵਿੱਚੋਂ ਦੀ ਲੈ ਆਇਆ ਅਤੇ ਮੈਂ ਉਸ ਦੀ ਅੰਸ ਨੂੰ ਵਧਾਇਆ ਅਤੇ ਉਸ ਨੂੰ ਇਸਹਾਕ ਦਿੱਤਾ । 4 ਇਸਹਾਕ ਨੂੰ ਮੈਂ ਯਾਕੂਬ ਅਤੇ ਏਸਾਈ ਦਿੱਤੇ ਅਤੇ ਏਸਾਈ ਨੂੰ ਮੈਂ ਸੇਈਰ ਪਰਬਤ ਕਬਜ਼ਾ ਕਰਨ ਨੂੰ ਦਿੱਤਾ ਪਰ ਯਾਕੂਬ ਅਤੇ ਉਹ ਦੀ ਅੰਸ ਮਿਸਰ ਵਿੱਚ ਉਤਰ ਗਈ । 5 ਫਿਰ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ ਅਤੇ ਮਿਸਰ ਨੂੰ ਮੈਂ ਬਵਾਂ ਨਾਲ ਮਾਰਿਆ ਜਿਵੇਂ ਮੈਂ ਉਸ ਵਿੱਚ ਕੀਤਾ ਅਤੇ ਪਿੱਛੋਂ ਮੈਂ ਤੁਹਾਨੂੰ ਕੱਢ ਲਿਆਇਆ । 6 ਮੈਂ ਤੁਹਾਡੇ ਪੁਰਖਿਆਂ ਨੂੰ ਮਿਸਰ ਤੋਂ ਕੱਢਿਆ ਤੁਸੀਂ ਸਮੁੰਦਰ ਤੱਕ ਆਏ ਤਾਂ ਮਿਸਰੀਆਂ ਨੇ ਤੁਹਾਡੇ ਪੁਰਖਿਆਂ ਦਾ ਰੱਖਾਂ ਅਤੇ ਘੋੜ ਸਵਾਰਾਂ ਨਾਲ ਲਾਲ ਸਮੁੰਦਰ ਤੱਕ ਪਿੱਛਾ ਕੀਤਾ । 7 ਜਦ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਤੁਹਾਡੇ ਵਿੱਚ ਅਤੇ ਮਿਸਰੀਆਂ ਵਿੱਚ ਅਨ੍ਤੇਰ ਘੁੱਧ ਕਰ ਦਿੱਤਾ ਅਤੇ ਉਹਨਾਂ ਉਤੇ ਸਮੁੰਦਰ ਨੂੰ ਛੱਡ ਦਿੱਤਾ ਜਿਸ ਉਹਨਾਂ ਨੂੰ ਢੱਕ ਲਿਆ ਅਤੇ ਜੋ ਕੁਝ ਮੈਂ ਮਿਸਰ ਵਿੱਚ ਕੀਤਾ ਤੁਸੀਂ ਆਪਣੀ ਅੱਖਿਆਂ ਵੇਖਿਆ ਤਾਂ ਤੁਸੀਂ ਬਹੁਤੇ ਦਿਨਾਂ ਤੱਕ ਉਜਾੜ ਵਿੱਚ ਰਹੇ । 8 ਫਿਰ ਮੈਂ ਤੁਹਾਨੂੰ ਅਮੇਰੀਆਂ ਦੇ ਦੇਸ ਵਿੱਚ ਜਿਹੜੇ ਯਰਦਨ ਪਾਰ ਵੱਸਦੇ ਸਨ ਲੈ ਆਇਆ ਅਤੇ ਉਹ ਤੁਹਾਡੇ ਨਾਲ ਲੜੇ ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ

ଦେ ଦିଁତା ଅତେ ତୁମ୍ଭି ଉହନାଂ ଦେ ଦେସ ଉତ୍ତି କବଜ୍ଞା କର ଲିଆ ପର ମୈ ଉହନାଂ ଦା ତୁହାଡେ ଅଗ୍ରୋ ନାସ କର ମୁଁଟିଆ । ୯ ତାଂ ଫିର ମୋଆବ ଦେ ରାଜେ ସିଂପେର ଦା ପୁତ୍ର ବାଲାକ ଉଠିଛେ କେ ଇମରାଏଲେ ନାଲ ଲଙ୍ଘିଆ ଅତେ ଉମ ନେ ବରିର ଦେ ପୁତ୍ର ବିଲାଅମ ନୁ ତୁହାନୁ ସରାପ ଦେଣ ଲଈ ମୁନୋହା ଭେଜିଆ । ୧୦ ପର ମୈ ବିଲାଅମ ଦୀ ମୁଣ୍ଡନୀ ନା ଚାହୀ ତାଂ ଉମ ନେ ତୁହାନୁ ବରକତ ଦିଁତି ମେ ମୈ ତୁହାନୁ ଉମ ଦେ ହୁଁଁ ଛୁଡା ଲିଆ । ୧୧ ତଦ ତୁମ୍ଭି ଯରଦନ ଦେ ପାର ଜା କେ ଯରିହେ କୋଳ ଆଏ ଅତେ ଯରିହେ ଦେ ଵାସି ଅରଥାତ ଅମେରୀ, ଫରିଜୀ, କନାନୀ, ହିଙ୍କୀ, ଗିରଗାମୀ, ହିଁଦୀ ଅତେ ଯବୁମୀ ତୁହାଡେ ନାଲ ଲଜ୍ଜେ ପର ମୈ ଉହନାଂ ନୁ ତୁହାଡେ ହୁଁଁ ବିଁଚ ଦେ ଦିଁତା । ୧୨ ତଦ ମୈ ତୁହାଡେ ଅଗ୍ରୋ ବିମାରୀ* ନୁ ଭେଜିଆ ଅତେ ଉମ ନେ ଅମେରୀଆଂ ଦେ ଦେହାଂ ରାଜିଆଂ ନୁ ତୁହାଡେ ଅଗ୍ରୋ କଂଢ ଦିଁତା, ନା ତୁହାଡୀ ତଲଦାର, ନା ତୁହାଡେ ଯଣୁଖ ନାଲ ଇହ ହୋଇଆ । ୧୩ ଅତେ ମୈ ତୁହାନୁ ଇଂକ ଦେଶ ଦିଁତା ଜିହ ଦେ ଉତ୍ତି ତୁମ୍ଭି ମିହନତ ନରୀ କୀତି ଅତେ ସ୍ଥାହିର ଜିହଙ୍ଗେ ତୁମ୍ଭି ନରୀ ଉମାରେ ପର ତୁମ୍ଭି ଉହନାଂ ଦେ ବିଁଚ ଵ୍ୟସ ଗାଏ । ଅଂଗୁରୀ ବାଗ୍ରାଂ ଅତେ ଜୈତୁନୀ ବାଗ୍ରାଂ ତେ ତୁମ୍ଭି ଖାଂଦେ ରହେ ହେ ଜିହଙ୍ଗେ ତୁମ୍ଭି ନରୀ ଲାଏ ।

୧୪ ହୃଣ ଯହେବାହ ତେ ଡରେ ଅତେ ଉମ ଦୀ ଉପାସନା ସିଧିଆଈ ଅତେ ସରିଆଈ ନାଲ କରେ ଅତେ ଉହନାଂ ଦେଵତିଆଂ ନୁ ଜିନ୍ଦାଂ ଦୀ ଉପାସନା ତୁହାଡେ ପିଉ-ଦାଏ ଦରିଆ ପାର ଅତେ ମିସର ବିଁଚ କରଦେ ମନ କଂଢ ଦିଓ ଅତେ ଯହେବାହ ହି ଦୀ ଉପାସନା କରେ । ୧୫ ଅତେ ଜେ ତୁହାଡୀ ନିରାହ ବିଁଚ ଯହେବାହ ଦୀ ଉପାସନା ବୁରୀ ହୈ ତାଂ ଅଜ ତୁମ୍ଭି ଉମ ନୁ ଚୁଣ ଲାଗୁ ଜିହ ଦୀ ଉପାସନା ତୁମ୍ଭି କରେଗେ ଭାବେ ଉହ ଦେବତେ ଜିନ୍ଦାଂ ଦୀ ତୁହାଡେ ପିଉ ଦାଏ ଜଦ ଉହ ଦରିଆ ପାର ମନ ଉପାସନା କରଦେ ମନ, ଭାବେ ଅମେରୀଆଂ ଦେ ଦେଵତିଆଂ ଦୀ ଜିନ୍ଦାଂ ଦେ ଦେଶ ବିଁଚ ତୁମ୍ଭି ଵ୍ୟସଦେ ହେ ପର ମୈ ଅତେ ମେରା ଘରାଣା ତାଂ ଯହେବାହ ଦୀ ହୀ ଉପାସନା କରାଂଗେ ।

୧୬ ତଦ ପରଜା ନେ ଉତ୍ତର ଦିଁତା କି ଇହ ମାଡେ ତେ ଦୂର ରହେ ଜେ ଅମ୍ଭି ଯହେବାହ ନୁ ଛୁଡି କେ ଦୂଜେ ଦେଵତିଆଂ ଦୀ ଉପାସନା କରିଏ! ୧୭ କିଉଁ ଜେ ଯହେବାହ ମାଡା ପରମେଶ୍ୱର ହୀ ମାନୁ ଅତେ ମାଡେ ପୁରଖିଆଂ ନୁ ମିସର ଦେଶ ତେ ଗୁଲାମୀ ଦେ ଘରେ ବାହର ଲୈ ଆଇଆ ଅତେ ମାଡେ ଦେଖିଦିଆଂ ଇହ ଵୁଁଡ଼େ ନିଷାନ ଦିଖାଏ ଅତେ ଉମ ମାରେ ରାହ ବିଁଚ ଜିନ୍ଦାଂ ଦୀ ଅମ୍ଭି ଲମ୍ବେ ଅତେ ମାରେ ଲୋକାଂ ବିଁଚ ଜିନ୍ଦାଂ ଦେ ବିଁଚ ଦୀ

* 24:12 24:12 କୁଚ 23:28, ବିଦ୍ୟମ୍ବା ମାର 7:20 ଡର

ਅਸੀਂ ਆਏ ਸਾਨੂੰ ਬਚਾ ਕੇ ਰੱਖਿਆ । 18 ਅਤੇ ਯਹੋਵਾਹ ਨੇ ਸਾਰੇ ਲੋਕਾਂ ਨੂੰ ਖਾਸ ਕਰਕੇ ਅਮੇਰੀਆਂ ਨੂੰ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਸਾਡੇ ਅੱਗੋਂ ਕੱਢ ਦਿੱਤਾ । ਅਸੀਂ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ ਕਿਉਂ ਜੋ ਉਹ ਸਾਡਾ ਪਰਮੇਸ਼ੁਰ ਹੈ! ।

19 ਤਦ ਯਹੋਸ਼ਾ ਨੇ ਪਰਜਾ ਨੂੰ ਆਖਿਆ, ਤੁਸੀਂ ਯਹੋਵਾਹ ਦੀ ਉਪਾਸਨਾ ਨਹੀਂ ਕਰ ਸਕਦੇ ਕਿਉਂ ਜੋ ਉਹ ਪਵਿੱਤਰ ਪਰਮੇਸ਼ੁਰ ਹੈ ਅਤੇ ਉਹ ਅਣਖੀ ਪਰਮੇਸ਼ੁਰ ਵੀ ਹੈ । ਉਹ ਤੁਹਾਡੀ ਉਲੰਘਣਾਂ ਅਤੇ ਪਾਪਾਂ ਨੂੰ ਨਹੀਂ ਮਾਫ਼ ਕਰੇਗਾ । 20 ਜੇ ਤੁਸੀਂ ਯਹੋਵਾਹ ਨੂੰ ਤਿਆਗ ਕੇ ਓਪਰੇ ਦੇਵਤਿਆਂ ਦੀ ਉਪਾਸਨਾ ਕਰੋਗੇ ਤਾਂ ਉਹ ਮੁੜ ਕੇ ਤੁਹਾਡੇ ਨਾਲ ਬੁਰਿਆਈ ਕਰੇਗਾ ਅਤੇ ਤੁਹਾਨੂੰ ਮੁਕਾ ਦੇਵੇਗਾ । ਇਸ ਦੇ ਪਿੱਛੋਂ ਕਿ ਉਹ ਨੇ ਤੁਹਾਡੇ ਨਾਲ ਭਲਿਆਈ ਕੀਤੀ । 21 ਤਾਂ ਲੋਕਾਂ ਨੇ ਯਹੋਸ਼ਾ ਨੂੰ ਆਖਿਆ, ਨਹੀਂ, ਅਸੀਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ! 22 ਫਿਰ ਯਹੋਸ਼ਾ ਨੇ ਪਰਜਾ ਨੂੰ ਆਖਿਆ, ਤੁਸੀਂ ਆਪ ਆਪਣੇ ਲਈ ਗਵਾਹ ਬਣਦੇ ਹੋ ਕਿ ਤੁਸੀਂ ਯਹੋਵਾਹ ਨੂੰ ਆਪਣੇ ਲਈ ਚੁਣਿਆ ਕਿ ਉਸ ਦੀ ਉਪਾਸਨਾ ਕਰੋਗੇ ਤਾਂ ਪਰਜਾ ਨੇ ਆਖਿਆ, ਅਸੀਂ ਗਵਾਹ ਹਾਂ । 23 ਹੁਣ ਉਹਨਾਂ ਓਪਰੇ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ ਕੱਢ ਦਿਓ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨਾਲ ਆਪਣਾ ਮਨ ਲਾ ਲਓ । 24 ਪਰਜਾ ਨੇ ਯਹੋਸ਼ਾ ਨੂੰ ਆਖਿਆ, ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਉਪਾਸਨਾ ਕਰਾਂਗੇ ਅਤੇ ਉਸ ਦੀ ਅਵਾਜ਼ ਨੂੰ ਸੁਣਾਂਗੇ! । 25 ਉਸ ਤੋਂ ਬਾਅਦ ਉਸ ਦਿਨ ਯਹੋਸ਼ਾ ਨੇ ਪਰਜਾ ਨਾਲ ਇੱਕ ਨੇਮ ਬੰਨ੍ਹਿਆ ਅਤੇ ਸਕਮ ਵਿੱਚ ਇੱਕ ਬਿਧੀ ਅਤੇ ਇੱਕ ਕਨੁੰਨ ਠਹਿਰਾਇਆ ।

26 ਅਤੇ ਯਹੋਸ਼ਾ ਨੇ ਇਹਨਾਂ ਗੱਲਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਪੇਖੀ ਵਿੱਚ ਲਿਖ ਲਿਆ ਅਤੇ ਇੱਕ ਵੱਡਾ ਪੱਥਰ ਲੈ ਕੇ ਉਥੇ ਬਲੂਤ ਦੇ ਹੇਠ ਜਿਹੜਾ ਯਹੋਵਾਹ ਦੇ ਪਵਿੱਤਰ ਸਥਾਨ ਦੇ ਵਿੱਚ ਸੀ ਖੜ੍ਹਾ ਕਰ ਦਿੱਤਾ । 27 ਤਾਂ ਯਹੋਸ਼ਾ ਨੇ ਸਾਰੀ ਪਰਜਾ ਨੂੰ ਆਖਿਆ, ਵੇਖੋ, ਇਹ ਪੱਥਰ ਸਾਡੇ ਵਿੱਚ ਇੱਕ ਗਵਾਹ ਹੈ ਕਿਉਂ ਜੋ ਇਸ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਸੁਣੀਆਂ ਹਨ ਜਿਹੜੀਆਂ ਉਸ ਨੇ ਸਾਡੇ ਨਾਲ ਕੀਤੀਆਂ ਅਤੇ ਇਹ ਤੁਹਾਡੇ ਉੱਤੇ ਗਵਾਹੀ ਲਈ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ੁਰ ਤੋਂ ਮੁੱਕਰ ਜਾਓ । 28 ਫਿਰ ਯਹੋਸ਼ਾ ਨੇ ਸਾਰੀ ਪਰਜਾ ਨੂੰ ਉਹਨਾਂ ਦੀ ਮਿਲੜ ਨੂੰ ਭੇਜਿਆ ।

ਯਹੋਸ਼ਾ ਅਤੇ ਅਲੀਅਜ਼ਰ ਦੀ ਮੌਤ

29 ତଦ ଏହି ତରୁଂ ହୋଇଆ କି ଇନ୍ଦ୍ରାଂ ଗାଁଲାଂ ଦେ ପିଁଛେ ନୁନ ଦା ପୁତ୍ର ଯହେମ୍ବାଆ ଯହେବାହ ଦା ଦାମ ମର ଗିଆ । ଉହ ଇଂକ ମେଂ ଦମାଂ ସାଲାଂ ଦା ମୀ । **30** ଉହନାଂ ନେ ଉମ ନୁଁ ଉମ ଦୀ ମିଲଖ ଦୀ ହେଂ ଉତେ ତିମନଖ-ମରହ ଵିଚ ଇଙ୍ଗରାଈମ ଦେ ପହାଜୀ ଦେଶ ଵିଚ ଗାସ ନାମୀ ପରବତ ଦେ ଉତ୍ତର ବେଳ ଦଫନା ଦିଁତା ।

31 ଏହିରାଷ୍ଟେଲ ନେ ଯହେମ୍ବାଆ ଦେ ମାରେ ଦିନାଂ ଵିଚ ଯହେବାହ ଦୀ ଉପାସନା କୀତା ଅତେ ଉହନାଂ ବଜୁରଗାଂ ଦେ ମାରେ ଦିନାଂ ଵିଚ ଵୀ ଜିହଙ୍ଗ ଯହେମ୍ବାଆ ଦେ ପିଁଛେ ଜିଉଦେ ରହେ ଅତେ ଯହେବାହ ଦା ମାରା କମ ଜାଣଦେ ମନ ଜିହଙ୍ଗ ଉମ ନେ ଏହିରାଷ୍ଟେଲ ଲଈ କୀତା ।

32 ଯୁମୁଢ ଦୀଆଂ ହଙ୍ଗିଆଂ ଜିହଙ୍ଗିଆଂ ଏହିରାଷ୍ଟେଲୀ ମିସର ତେ ଲିଆଏ ମନ ମାକମ ଵିଚ ଉମ ପୈଲି ଦେ ହିମେ ଵିଚ ଜିହଙ୍ଗ ଯାକୁବ ନେ ମାକମ ଦେ ପିତା ହମେର ଦେ ପୁତ୍ରରାଂ ତେ ଇଂକ ମେଂ ରୁପେ ନୁଁ ମୁଲ ଲିଆ ମୀ ଦଫନା ଦିଁତା, ମେ ଉହ ଯୁମୁଢ ଦୀ ଅମ୍ବ ଦୀ ମିଲଖ ଵିଚ ଆ ଗାଈଅଂ ।

33 ହାରୁନ ଦା ପୁତ୍ର ଅଲାଜ୍ଜାର ଵୀ ମର ଗିଆ ଅତେ ଉମ ନୁଁ ଉମ ଦେ ପୁତ୍ର ଝୀନହାମ ଦେ ପରବତ ଉତେ ଜିହଙ୍ଗ ଇଙ୍ଗରାଈମ ଦେ ପହାଜୀ ଦେଶ ଵିଚ ଉହ ନୁଁ ଦିଁତା ଗିଆ ମୀ ଦଫନା ଦିଁତା ।

**ਇੰਡੀਅਨ ਰਿਵਾਇਜ਼ਡ ਵਰਜਨ (IRV) - ਪੰਜਾਬੀ
The Indian Revised Version Holy Bible in the Eastern
Punjabi language of India (BCS 2019)**

copyright © 2017, 2019 Bridge Connectivity Solutions

Language: ਪੰਜਾਬੀ (Panjabi, Eastern)

Contributor: Bridge Connectivity Solutions Pvt. Ltd.

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2023-04-13

PDF generated using Haiola and XeLaTeX on 21 Feb 2024 from source files dated 14 Apr 2023

cd7c015e-4054-5fc3-99ad-dacf629d4ee1